

# ਮੁਮਤਾਜ਼ ਹੁਸੈਨ

ਦੀਆਂ ਚੋਣਵੀਆਂ ਕਹਾਣੀਆਂ



ਅਨੁਵਾਦ ਤੇ ਸੰਪਾਦਨਾ  
ਸੁਰਿੰਦਰ ਸੋਹਲ

ਮੁਮਤਾਜ਼ ਹੁਸੈਨ  
ਦੀਆਂ  
ਚੋਣਵੀਆਂ ਕਹਾਣੀਆਂ

# ਸੁਰਿੰਦਰ ਸੋਹਲ ਦੀਆਂ ਰਚਨਾਵਾਂ

ਮੌਲਿਕ:

ਖੰਡਰ, ਮਾਮੋਸੀ ਤੇ ਰਾਤ (ਗਜ਼ਲ-ਸੰਗ੍ਰਹਿ: 2002, 2012), ਕਿਤਾਬ ਆਸਮਾਨ ਦੀ (ਗਜ਼ਲ-ਸੰਗ੍ਰਹਿ: 2015, 2016, 2020), ਚਿਹਰੇ ਦੀ ਤਲਾਸ਼ (ਕਾਵਿ-ਸੰਗ੍ਰਹਿ: 2006), ਸਾਖੀਓਂ ਨੂਰ ਝਰੈ (ਕਾਵਿ-ਸੰਗ੍ਰਹਿ: 2020), ਇਬਾਰਤ ਚੁਪ ਕਿਉਂ ਹੈ? (ਕਾਵਿ-ਸੰਗ੍ਰਹਿ: 2020) ਟੁਕੜਾ ਟੁਕੜਾ ਵਰਤਮਾਨ (ਹਿੰਦੀ ਵਿਚ ਕਾਵਿ-ਸੰਗ੍ਰਹਿ: 2007), ਸੀਸੀ 'ਤੇ ਖਿੜਦੇ ਛੁੱਲ (ਚੋਣਵੀਆਂ ਗਜ਼ਲਾਂ ਸ਼ਾਹਮੁਖੀ ਵਿਚ: 2013), ਚਿਤੁ ਲੇਖਾਰੀ (ਲੇਖਕਾਂ ਦੇ ਸ਼ਬਦ-ਚਿੱਤਰ ਤੇ ਮੁਲਾਕਾਤਾਂ: 2015), ਸਿੰਘਾਸਣ (ਨਾਵਲ: 2019), ਬਹਾਦਰ ਬਾਂਦਰ ਦੇ ਕਾਰਨਾਮੇ (ਬਾਲ-ਨਾਵਲੈਟ: 2019), ਜਾਸੂਸ ਲੂੰਬੜੀ (ਜਾਸੂਸੀ ਬਾਲ-ਕਹਾਣੀਆਂ), ਜਾਸੂਸ ਲੂੰਬੜੀ ਤੇ ਭਾਲੂ ਦੀ ਚਾਲ (ਜਾਸੂਸੀ ਬਾਲ-ਕਹਾਣੀਆਂ: ਛਪਾਈ ਅਧੀਨ), ਬਜ਼ਾਨੇ ਦਾ ਭੈਤ (ਬਾਲ-ਨਾਵਲੈਟ: ਛਪਾਈ ਅਧੀਨ), ਸੁਨਹਿਰੀ ਮਹਿਲ ਦਾ ਰਹੱਸ (ਬਾਲ-ਨਾਵਲੈਟ: ਛਪਾਈ ਅਧੀਨ), ਮਿਸਟਰੀ ਆਫ ਗੋਲਡਨ ਪੈਲੇਸ (ਬਾਲ-ਨਾਵਲੈਟ (ਅੰਗਰੇਜ਼ੀ) ਛਪਾਈ ਅਧੀਨ)

ਅਨੁਵਾਦ ਤੇ ਲਿਪੀਅੰਤਰ:

ਤਿੰਨ ਚਿਹਰਿਆਂ ਵਾਲਾ ਰੱਕਾਸ (ਇਡਤਿਭਾਰ ਨਸੀਮ: ਉਰਦੂ ਕਵਿਤਾ: 2001), ਸ਼ਬਰੀ (ਇਡਤਿਭਾਰ ਨਸੀਮ: ਉਰਦੂ ਕਹਾਣੀਆਂ ਦਾ ਅਨੁਵਾਦ: 2005), ਰੇਤ ਕਾ ਆਦਮੀ (ਇਡਤਿਭਾਰ ਨਸੀਮ: ਉਰਦੂ ਗਜ਼ਲਾਂ: 2007), ਧੂਪ ਛਾਂਓਂ (ਮਨਮੋਹਨ ਆਲਮ: ਉਰਦੂ ਗਜ਼ਲਾਂ: 2009), ਤਸਲਸੂਲ ਜਾਤ ਕਾ (ਵਾਸਿਫ਼ ਹੁਸੈਨ ਵਾਸਿਫ਼: ਉਰਦੂ ਗਜ਼ਲਾਂ: 2014), ਜ਼ਮੀਨ ਚਲਨੇ ਲਗੀ (ਸ਼ਕੇਬ ਜਲਾਲੀ ਦੀ ਚੋਣਵੀਂ ਉਰਦੂ ਸ਼ਾਇਰੀ: 2016), ਬਾਤ ਕਰ ਕੇ ਦੇਖਤੇ ਹੈਂ (ਅਹਿਮਦ ਫ਼ਰਾਜ਼ ਦੀ ਚੋਣਵੀਂ ਉਰਦੂ ਸ਼ਾਇਰੀ: 2017), ਚਰਾਂਗੋਂ ਕਾ ਕਾਰਵਾਂ (ਮਨਮੋਹਨ ਆਲਮ ਦੀ ਉਰਦੂ ਸ਼ਾਇਰੀ: 2019)

ਸੰਪਾਦਨਾ ਤੇ ਸਹਿ-ਸੰਪਾਦਨਾ:

ਗਰੀਨ ਕਾਰਡ (ਸਵ: ਗੁਰਜੀਤ ਕੌਰ ਬੈਦਵਾਨ ਦੀਆਂ ਕਹਾਣੀਆਂ: 2008), ਅਮਰੀਕਾ ਦੀ ਚੋਣਵੀਂ ਪੰਜਾਬੀ ਗਜ਼ਲ (2013), ਪਰਵਾਸ ਤੋਂ ਆਵਾਸ ਵੱਲ (ਉੱਤਰੀ ਅਮਰੀਕੀ ਪੰਜਾਬੀ ਕਹਾਣੀ: 2013), ਜਾਗਦੇ ਪਲ (ਰਣਪੀਰ ਸਿੰਘ ਨਿਉਯਾਰਕ ਦੀ ਆਖਰੀ ਕਿਤਾਬ: 2014), ਦਿਸ਼ੱਹਿਦਿਆਂ ਦੇ ਆਰ-ਪਾਰ (ਪਰਵਾਸੀ ਪੰਜਾਬੀ ਕਹਾਣੀ: 2016), ਜਿਊਣਾ: ਦਲਜੀਤ ਮੌਖਾ: ਕਾਵਿ ਤੇ ਸ਼ਖਸੀਅਤ (2017), ਸਮਕਾਲ ਤੇ ਪਰਵਾਸ (ਅਮਰੀਕੀ ਪੰਜਾਬੀ ਕਹਾਣੀ: 2019), ਦਲਜੀਤ ਮੌਖਾ ਦੀਆਂ 25 ਕਵਿਤਾਵਾਂ (2019)

ਸੁਰਿੰਦਰ ਸੋਹਲ ਬਾਰੇ:

ਅਸਤਿਤਵੀ ਸੰਕਟ ਦੇ ਪਰਿਪੇਖ ਵਿਚ ਸੋਹਲ-ਕਾਵਿ (ਸਰਬਜੀਤ ਸਿੰਘ: 2016) ਸੁਰਿੰਦਰ ਸੋਹਲ ਦੀ ਸਾਹਿਤ ਸਿਰਜਣਾ: ਵਿਭਿੰਨ ਪਾਸਾਰ (ਸੰਪਾ. ਡਾ. ਦਵਿੰਦਰ ਮੌਡ: 2018)

ਮਾਣ-ਸਨਮਾਨ:

- ਦਵਿੰਦਰ ਜੋਸ਼ ਗਜ਼ਲ-ਐਵਾਰਡ • ਕੰਵਰ ਚੌਹਾਨ ਗਜ਼ਲ-ਪੁਰਸਕਾਰ

ਵਿਸ਼ੇਸ਼:

ਪੀ. ਟੀ. ਸੀ. ਪੰਜਾਬੀ ਵਲੋਂ ਸ. ਹਰਜੀਤ ਸਿੰਘ ਦੀ ਨਿਰਦੇਸ਼ਨਾ ਹੇਠ, ਸੁਰਿੰਦਰ ਸੋਹਲ ਦੀ ਬਹੁ-ਚਰਚਿਤ ਕਹਾਣੀ 'ਸੂਰਜ ਵੱਲ ਦੇਖਦਾ ਆਦਮੀ' 'ਤੇ ਆਧਾਰਿਤ ਟੈਲੀ-ਫਿਲਮ 'ਹਾਸਿਲ' (2018) ਬਣ ਚੁੱਕੀ ਹੈ।

# ਮੁਮਤਾਜ਼ ਹੁਸੈਨ

## ਦੀਆਂ ਚੋਣਵੀਆਂ ਕਹਾਣੀਆਂ

(ਉਰਦੂ ਕਹਾਣੀ-ਸੰਗ੍ਰਹਿ)

ਅਨੁਵਾਦ ਤੇ ਸੰਪਾਦਨ  
ਸੁਰਿੰਦਰ ਸੋਹਲ



ਕੁਕਨੁਸ ਪ੍ਰਕਾਸ਼ਨ  
ਜਲੰਧਰ

ਮੁਮਤਾਜ਼ ਹੁਸੈਨ ਦੀਆਂ ਚੋਣਵੀਆਂ ਕਹਾਣੀਆਂ/ 3

# Mumtaaz Hussain

diaN chonviaN kahaaniaN

(Urdu Short Stories)

Ph: 001-917 855 6434

Translated & Edited By:

**Surinder Sohal**

15 Remsen Ave

Valley Stream

NY 11580

Contact: (646) 220-2586

Email: surindersohal@hotmail.com

ਪਹਿਲੀ ਵਾਰ 2019

ਸਭ ਹੱਕ ਲੇਖਕ ਦੇ ਰਾਖਵੇਂ ਹਨ

ਟਾਈਟਲ ਪੋਟਿੰਗ : ਅੰਦਾਜ਼-ਏ-ਕਮਾਂਦਾਰੀ (ਮੁਮਤਾਜ਼ ਹੁਸੈਨ)

ਸਰਵਰਕ : ਵਿ

ਪ੍ਰਕਾਸ਼ਕ : ਪ੍ਰਕਾਸ਼ਨ, ੴ

ਛੋਨ : :

ਸ਼ਬਦ ਜੜਤ : ਸੁਰਿੰਦਰ ਸੌਹਲ

ਮੁੱਲ : 100 ਰੁਪਏ (ਪੇਪਰ ਬੈਕ)

ਪੰਜਾਬੀ ਬੋਲੀ ਨੂੰ ਸਮਰਪਿਤ  
ਸੁਹਿਰਦ ਸੂਝਵਾਨ ਮਿਤਰਾਂ  
ਜਾਵੇਦ ਬੂਟਾ  
ਅਤੇ  
ਸਫੀਰ ਰਾਮਾਹ  
ਵਾਸਤੇ

## ਵਿਸ਼ੇਸ਼ ਧੰਨਵਾਦ

- ਬਲਦੇਵ ਸਿੰਘ ਗਰੇਵਾਲ ਤੇ ਉਂਕਾਰਪ੍ਰੀਤ (ਕੈਨੇਡਾ) ਦਾ, ਜਿਹਨਾਂ ਪੰਜਾਬੀ ਦੇ ਬਹੁਤ ਸਾਰੇ ਠੇਠ ਸ਼ਬਦ ਲੱਭਣ 'ਚ ਮਦਦ ਕੀਤੀ।
- ਸੁਰਜੀਤ ਸਾਜਨ ਦਾ, ਜਿਸ ਨੇ ਪਰੂੰਫ ਪੜ੍ਹਨ 'ਚ ਸਹਾਇਤਾ ਕੀਤੀ।
- ਰਾਮਿੰਦਰ ਬਿਮਲ ਹੋਰਾਂ ਦਾ ਜਿਹਨਾਂ ਇਹ ਕਿਤਾਬ ਰੂਹ ਨਾਲ ਛਾਪਣ ਦੀ ਹਾਮੀ ਭਰੀ।
- ਸਭ ਤੋਂ ਵੱਧ ਮੁਮਤਾਜ਼ ਹੁਸੈਨ ਦਾ, ਜਿਸ ਨੇ ਇਹ ਕਹਾਣੀਆਂ ਅਨੁਵਾਦ ਕਰਨ ਦੀ ਇਜਾਜ਼ਤ ਦਿੱਤੀ।

## ਤਤਕਰਾ

- ਹਿੜ ਮਾਸਟਰਾਂਜ਼ ਵੋਇਸ/ 09
- ਮੈਂ ਕਿੱਧਰ ਜਾਵਾਂ?/ 15
- ਵਡਾ ਦੀ ਨੰਗੀ ਚੁੜ੍ਹੇਲ/ 21
- ਘੁੜਾ/ 25
- ਪਾਕੀ/ 34
- ਨੂਹ, ਘੁੱਗੀ ਅਤੇ ਕਬੂਤਰਬਾਜ਼/ 44
- ਕਾਂ ਕਿਉਂ ਭੌਂਕਦਾ ਹੈ?/ 57
- ਬੁਝੀ ਅੱਖ ਦਾ ਗਿਆਨ/ 68
- ਰੱਬ ਦੀ ਵਹੁਟੀ/ 77
- ਗਲੇ 'ਚ ਗੰਢ ਕੰਨ ਵਿਚ ਤੇਲ/ 84
- ਮੁਮਤਾਜ਼ ਹੁਸੈਨ ਬਾਰੇ ਸੰਖੇਪ ਜਾਣਕਾਰੀ/ 94

ਮੁਮਤਾਜ਼ ਹੁਸੈਨ ਦੀਆਂ ਚੋਣਵੀਆਂ ਕਹਾਣੀਆਂ/ 7

ਮੁਮਤਾਜ਼ ਹੁਸੈਨ ਕੇ ਅਫਸਾਨੇ ਮੂਬਾਬ, ਅੰਦਾਜ਼ੇ-ਬਿਆਨ  
ਮਰਗੂਬ (ਮਨਭਾਊਂਦਾ), ਸਾਫ਼-ਸੁਖਰੀ ਜ਼ਬਾਨ, ਬਿਆਨ  
ਰਵਾਂ-ਰਵਾਂ। ਸੀਧੀ-ਸੱਚੀ ਹਕੀਕਤਕਾਰੀ ਪਰ ਕਨਾਅਤ  
(ਸੰਤੋਖ) ਕਰਤੇ ਤੋਂ ਫਿਰ ਭੀ ਯੇ ਅਫਸਾਨੇ ਅਪਨਾ ਜਾਦੂ  
ਜਗਾਤੇ ਮਗਰ ਇਨਹੋਂ ਨੇ ਹਕੀਕਤ ਕੋ ਖਾਲੀ ਹਕੀਕਤ  
ਨਹੀਂ ਰਹਨੇ ਦੀਆ। ਇਸ ਮੌਕੇ 'ਤੇ ਕੀ ਏਕ ਔਰ ਪੁੜੀਆ  
ਡਾਲ ਦੀ- ਉਸੇ ਫੈਂਟਸੀ ਕਹਿ ਲੀਜੀਏ। ਫਿਰ ਹਕੀਕਤ  
ਔਰ ਸੇ ਕੁਛ ਔਰ ਹੋ ਜਾਤੀ ਹੈ। ਏਕ ਤਲਿਸਮਾਤ ਕਾ  
ਆਲਮ ਪੈਦਾ ਹੋ ਜਾਤਾ ਹੈ। ਇਸ ਰੰਗ ਕੋ ਅਪਨਾਅ ਕਰ  
ਉਨਹੋਂ ਨੇ ਅਪਨੇ ਅਫਸਾਨੇ ਕੇ ਲੀਏ ਏਕ ਇਮਤਿਆਜ਼ੀ  
(ਉੱਘਾ) ਮੁਕਾਮ ਹਾਸਿਲ ਕਰ ਲੀਆ ਹੈ।

ਬੀਚ-ਬੀਚ ਮੌਕੇ ਐਸਾ ਅਫਸਾਨਾ ਭੀ ਆ ਗਿਆ ਹੈ  
ਜਹਾਂ ਸੀਧੀ-ਸੱਚੀ ਹਕੀਕਤ ਅਪਨਾ ਰੰਗ ਦਿਖਾਅ ਰਹੀ ਹੈ।  
ਮਗਰ ਤਲਿਸਮਾਤੀ ਅਫਸਾਨਾ ਲਿਖਨੇ ਵਾਲਾ ਕਲਮ ਜਬ  
ਸੀਧੀ-ਸੱਚੀ ਹਕੀਕਤ ਕੋ ਬਿਆਨ ਕਰਤਾ ਹੈ ਵੋ ਹਕੀਕਤ  
ਭੀ ਜ਼ਿੰਦਗੀ ਸੇ ਇਤਨੀ ਲਬਹੇਜ਼ ਨਜ਼ਰ ਆਤੀ ਹੈ ਕਿ ਵੋ  
ਹਕੀਕਤ ਭੀ ਤਲਿਸਮੀ ਬਨ ਜਾਤੀ ਹੈ।

ਇੰਤਜ਼ਾਰ ਹੁਸੈਨ  
(ਉਰਦੂ ਦੇ ਪ੍ਰਸਿੱਧ ਗਲਪਕਾਰ)

# ਹਿਜ਼ ਮਾਸਟਰ'ਜ਼ ਵੁਆਇਸ

‘ਤੂੰ ਪੀੰਘ ਤੇ ਮੈਂ ਪਰਛਾਵਾਂ, ਤੇਰੇ ਨਾਲ ਹੁਲਾਰੇ ਖਾਵਾਂ’

ਜਦੋਂ ਜਾਵੇਦ ਨੇ ਇਹ ਰਿਕਾਰਡ ਕਬਾੜੀਏ ਦੀ ਦੁਕਾਨ 'ਤੇ ਪਿਆ ਦੇਖਿਆ ਤਾਂ ਉਸ ਦੇ ਦਿਮਾਗ 'ਚ ਖਿਲਗੀਆਂ ਯਾਦਾਂ ਇਉਂ ਸੁੜ ਗਈਆਂ ਜਿਵੇਂ ਕਿਸੇ ਨੇ ਟੁੱਟੇ ਹੋਏ ਸ਼ੀਸ਼ੇ ਦੇ ਟੁਕੜੇ ਗੂੰਦ ਨਾਲ ਜੋੜ ਦਿੱਤੇ ਹੋਣ। ਰਿਕਾਰਡ ਚੁੱਕ ਕੇ ਧੂੜ ਝਾੜੀ ਤੇ ਰਿਕਾਰਡ ਗੱਤੇ ਦੇ ਲਿਫਾਫੇ 'ਚੋਂ ਕੱਢਿਆ। ਸੀ ਤਾਂ ਉਹ ਪੰਜਾਹ ਸਾਲ ਪੁਰਾਣਾ ਪਰ ਉਸ 'ਤੇ ਕੋਈ ਝੀਟ ਨਹੀਂ ਸੀ। ਜਿਵੇਂ ਕਿਸੇ ਨੇ ਸੋਹਣੀ ਮੁਟਿਆਰ ਦੇ ਚਮਕਦੇ ਕਾਲੇ ਲੰਮੇ ਵਾਲੇ ਸਿਰ ਦੇ ਵਿਚਕਾਰ ਇੰਵ ਘੁੰਮਦੇ ਹੋਣ ਜਿਵੇਂ ਰਿਕਾਰਡ 'ਚ ਘੁੰਮਦਾ ਹੋਇਆ ਛੇਕ। ਕਾਲੇ ਚਮਕੀਲੇ ਪਲਾਸਟਿਕ ਤੇ ਲਾਲ ਰੰਗ ਦੇ ਕਾਗਜ਼ ਦੇ ਰੈਪਰ ਵਿਚਕਾਰ, ਛੇਕ ਦੁਆਲੇ ਇਕ ਲਾਲ ਰੰਗ ਦਾ ਘੇਰਾ ਸੀ। ਰੈਪਰ 'ਤੇ ਚਿੱਟੇ ਰੰਗ ਦਾ ਕੁੱਤਾ ਬੈਠਾ ਗ੍ਰਾਮੋਫੋਨ ਦੇ ਭੌੰਪੂ 'ਚੋਂ ਆਉਂਦੀ ਆਵਾਜ਼ ਨਾਲ ਅਨੰਦਿਤ ਹੋ ਰਿਹਾ ਲਗਦਾ ਸੀ। ਜਾਵੇਦ ਨੇ ਰਿਕਾਰਡ ਵਿਚਕਾਰਲਾ ਛੇਕ ਆਪਣੀ ਗਭਲੀ ਉੰਗਲੀ 'ਤੇ ਘੁਮਾਇਆ ਤਾਂ ਗ੍ਰਾਮੋਫੋਨ 'ਤੇ ਬੈਠਾ ਕੁੱਤਾ ਵੀ ਘੁੰਮਣ ਲੱਗਾ।

ਰਿਕਾਰਡ ਘੁੰਮਣ ਨਾਲ ਜਾਵੇਦ ਦੀ ਯਾਦਦਾਸ਼ਤ 'ਚ ਸੁੱਤੀਆਂ ਪਈਆਂ ਉਹ ਸੁਗੀਲੀਆਂ ਆਵਾਜ਼ਾਂ ਜਾਗਣ ਲੱਗੀਆਂ, ਜਿਹੜੀਆਂ ਜਾਵੇਦ ਦੀ ਮਾਂ ਅਕਸਰ ਗ੍ਰਾਮੋਫੋਨ ਦੇ ਭੌੰਪੂ 'ਚੋਂ ਸੁਣਦੇ ਗਾਣਿਆਂ ਨਾਲ ਗਾਉਂਦੀ ਹੁੰਦੀ ਸੀ। ਇਕਦਮ ਯਾਦਾਂ ਦੇ ਸ਼ੀਸ਼ੇ 'ਚ ਆਪਣੇ-ਆਪ ਨੂੰ ਦੇਖਿਆ। ਆਪਣਾ ਧੁੰਦਲਾ ਅਕਸ ਸਾਰੀਆਂ ਗਵਾਚੀਆਂ ਯਾਦਾਂ 'ਚ ਦਿਖਾਈ ਦੇਣ ਲੱਗਾ। ਝੱਟ ਰਿਕਾਰਡ ਗੱਤੇ ਦੇ ਲਿਫਾਫੇ 'ਚ ਬੰਦ ਕੀਤਾ ਤੇ ਕਬਾੜੀਏ ਨਾਲ ਭਾਅ-ਸ਼ਾਅ ਕੀਤੇ ਬਿਨਾਂ ਹੀ ਮੂੰਹ-ਮੰਗੇ ਪੈਸੇ ਦੇ ਕੇ ਲੈ ਆਇਆ। ਗੱਤੇ ਦੇ ਲਿਫਾਫੇ ਹਾਸਲ ਕਰ ਕੇ ਉਸ ਨੂੰ ਏਦਾਂ ਲੱਗਾ ਜਿੱਦਾਂ ਬਹੁਤ ਵੱਡੀ ਦੌਲਤ ਹੱਥ ਲੱਗ ਗਈ ਹੋਵੇ। ਹਰ ਦੂਜੇ-ਤੀਜੇ ਦਿਨ ਗੱਤੇ ਦਾ ਲਿਫਾਫਾ ਚੁੱਕਦਾ। ਬੜੀ ਗੀਝ ਨਾਲ ਚਮਕੀਲਾ ਕਾਲਾ ਰਿਕਾਰਡ ਕੱਢ ਕੇ ਦੇਖਦਾ। ਗੱਤੇ ਦਾ ਲਿਫਾਫਾ ਜਿੱਦਾਂ ਉਸਦੀਆਂ ਯਾਦਾਂ ਦੀ ਪੁੜੀ ਹੋਵੇ। ਬੇਚੈਨੀ ਨਾਲ ਉਡੀਕ ਕਰਦਾ, ਕਿਸੇ ਦਿਨ ਉਹ ਰਿਕਾਰਡ ਸੁਣ ਕੇ ਆਪਣੀ ਮਾਂ ਦੀ ਯਾਦ ਆਪਣੇ ਦਿਲ ਨਾਲ ਏਦਾਂ ਲਾ ਲਵੇਗਾ, ਜਿੱਦਾਂ ਮਾਂ ਉਹਨੂੰ ਆਪਣੇ ਕਲੇਜੇ ਨਾਲ ਲਾ ਲੈਂਦੀ ਸੀ।

ਦਿਨੇ ਤਾਂ ਫਾਰਮਾਸੂਟਿਕਲ ਦੀ ਪੜ੍ਹਾਈ ਕਰਦਾ, ਤਿਰਕਾਲਾਂ ਨੂੰ ਨਦੀਮ

ਮੈਡੀਕਲ ਹਾਲ 'ਤੇ ਨੌਕਰੀ ਕਰਦਾ। ਜਿਹੜੇ ਗੀਤ ਦਾ ਰਿਕਾਰਡ ਉਹਦੇ ਕੋਲੁ ਸੀ, ਉਸਨੂੰ ਟੇਪ-ਰਿਕਾਰਡਰ ਤੇ ਰੇਡੀਓ 'ਤੇ ਤਾਂ ਕਈ ਵਾਰ ਸੁਣ ਚੁਕਾ ਸੀ ਪਰ ਗ੍ਰਾਮੋਫੋਨ 'ਤੇ ਚਾਬੀ ਵਾਲੇ ਹੈਂਡਲ ਨਾਲ ਚਾਬੀ ਭਰ ਕੇ ਗ੍ਰਾਮੋਫੋਨ ਦੀ ਚੁੱਝ ਵਿਚ ਸੂਈ ਕੱਸ ਕੇ ਸੁਣਨ ਦਾ ਸੌਂਕ ਹੀ ਉਸਨੂੰ ਉਸਦੀਆਂ ਯਾਦਾਂ ਨਾਲ ਜੋੜ ਸਕਦਾ ਸੀ।

ਜਦੋਂ ਕਦੇ ਨਦੀਮ ਮੈਡੀਕਲ ਹਾਲ ਤੋਂ ਰਤਾ ਛੇਤੀ ਵਿਹਲਾ ਹੁੰਦਾ ਤਾਂ ਹਾਲ ਰੋਡ 'ਤੇ ਇਲੈਕਟ੍ਰੋਨਿਕਸ ਦੀਆਂ ਦੁਕਾਨਾਂ ਤੋਂ ਰਿਕਾਰਡ ਵਜਾਉਣ ਵਾਲੀ ਮਸ਼ੀਨ ਲੱਭਣ ਤੁਰ ਪੈਂਦਾ। ਸਾਰੀਆਂ ਦੁਕਾਨਾਂ 'ਤੇ ਨਵੇਂ ਮਾਡਲ ਦੀਆਂ ਬਿਜਲੀ ਮਸ਼ੀਨਾਂ ਮਿਲਦੀਆਂ ਸਨ। ਉਹ ਕਿਸੇ ਨਾ ਕਿਸੇ ਦੁਕਾਨਦਾਰ ਤੋਂ ਮਸ਼ੀਨ ਮੁੱਲ ਲੈਣ ਦੇ ਬਹਾਨੇ, ਰਿਕਾਰਡ ਜ਼ਰੂਰ ਸੁਣਦਾ। ਨਵੀਂ ਤਰਜ਼ ਦੀਆਂ ਮਸ਼ੀਨਾਂ ਵਿੱਚੋਂ ਸਾਫ਼-ਸੂਬਰੀ ਆਵਾਜ਼ ਤਾਂ ਆਉਂਦੀ ਪਰ ਗ੍ਰਾਮੋਫੋਨ ਦੀ ਚੁੱਝ ਵਿਚ ਟੁੰਗੀ ਹੋਈ ਸੂਈ ਦੀ 'ਚਰ ਚਰ' ਦੀ ਉਹ ਆਵਾਜ਼ ਗਾਣੇ ਦੀ ਆਵਾਜ਼ ਨਾਲ ਮਿਲ ਕੇ, ਜਾਵੇਦ ਦਾ ਉਸਦੀਆਂ ਯਾਦਾਂ ਨਾਲ ਮਿਲਾਪ ਨਾ ਕਰਵਾ ਸਕਦੀ। ਇਸ ਤੋਂ ਇਲਾਵਾ ਏਨੇ ਪੈਸੇ ਵੀ ਨਾ ਹੁੰਦੇ ਕਿ ਉਹ ਮਸ਼ੀਨ ਮੁੱਲ ਲੈ ਸਕਦਾ। ਬਸ ਆਪਣੀਆਂ ਯਾਦਾਂ ਦਾ ਲਿਫਾਫਾ ਸੰਭਾਲਦਾ ਹੋਇਆ ਘਰ ਮੁੜ ਆਉਂਦਾ।

ਜਦ ਫਾਰਮਾਸਿਸਟ ਦੀ ਪੜ੍ਹਾਈ ਦੇ ਆਖਰੀ ਪੜਾਅ 'ਤੇ ਸੀ ਤਾਂ ਜਾਵੇਦ ਦੇ ਉਸਤਾਦ ਨੇ ਉਸਨੂੰ ਖਬਰ ਦਿੱਤੀ। ਦਵਾਈਆਂ ਵੇਚਣ ਦਾ ਕਾਰੋਬਾਰ ਕਰਨ ਵਾਲਿਆਂ ਲਈ ਅਮਰੀਕਾ ਦੇ ਵੀਜ਼ੇ ਵੰਡੇ ਜਾ ਰਹੇ ਸਨ। ਜਾਵੇਦ ਨੇ ਵੀ ਆਪਣੇ ਭਵਿੱਖ ਦੀ ਰੌਸ਼ਨੀ ਪਰਾਏ ਸ਼ਹਿਰ 'ਚ ਲੱਭਣ ਲਈ ਲੱਕ ਬੰਨ੍ਹ ਲਿਆ।

ਅਮਰੀਕਾ ਪਹੁੰਚਿਆ ਤਾਂ ਦਵਾਈਆਂ ਦੀ ਬਹੁਤ ਵੱਡੀ ਫਰਮ 'ਚ ਕੰਮ ਸਿੱਖਣ ਲਈ ਥਾਂ ਲੱਭ ਗਈ। ਨਵੇਂ ਜੱਗ ਦੇ ਨਵੇਂ ਤਰੀਕੇ। ਪੜ੍ਹਾਅ-ਲਿਖਿਆ ਹੋਣ ਕਰਕੇ ਬੋਲੀ ਤੋਂ ਅਣਜਾਣ ਨਹੀਂ ਸੀ। ਆਪਣੇ ਬੋਗੀ-ਬਿਸਤਰੇ ਨਾਲ ਆਪਣੀਆਂ ਯਾਦਾਂ ਦਾ ਬੋਰਾ ਉਹ ਰਿਕਾਰਡ ਵੀ ਨਾਲ ਹੀ ਲੈ ਆਇਆ। ਸ਼ਾਇਦ ਕਿਸੇ ਦਿਨ ਉਹ ਗ੍ਰਾਮੋਫੋਨ ਲੱਭ ਜਾਏ ਜਿਹੜਾ ਉਸ ਰਿਕਾਰਡ 'ਚੋਂ ਉਹੀ ਘਸੀ ਹੋਈ ਆਵਾਜ਼ ਸੁਣਾ ਸਕੇ ਜੋ ਉਸਨੂੰ ਉਸਦੀਆਂ ਯਾਦਾਂ ਨਾਲ ਜੋੜ ਸਕਦੀ ਸੀ। ਜਿਸ ਫਰਮ 'ਚ ਜਾਵੇਦ ਨੌਕਰੀ ਕਰਦਾ ਸੀ, ਉਸਦੇ ਸਟੋਰ ਦੇਸ ਭਰ 'ਚ ਸਨ। ਮਿਹਨਤੀ-ਮੁਸ਼ਕਤੀ ਹੋਣ ਕਰਕੇ ਉਸਦਾ ਹੈੱਡ ਆਫਿਸ 'ਚ ਕੰਮ ਕਰਨ ਦਾ ਸਬੱਬ ਬਣ ਗਿਆ।

ਜਾਵੇਦ ਨੂੰ ਅਕਸਰ ਉਸ ਫਰਮ ਦੇ ਮਾਲਕ ਦੇ ਦਫਤਰ ਮੂਹਰ ਦੀ ਲੰਘਣਾ ਪੈਂਦਾ। ਦਫਤਰ ਦੇ ਬਾਹਰ ਮਾਲਕ ਦਾ ਨਾਂ 'ਪ੍ਰੈਜ਼ੀਡੈਂਟ' ਦੇ ਅਹੁਦੇ ਨਾਲ

ਲਿਖਿਆ ਹੋਇਆ ਸੀ। ਹੇਠਾਂ ‘ਵਾਈਸ-ਪ੍ਰੈਜ਼ੀਡੈਂਟ’ ਦਾ ਅਹੁਦਾ ਤੇ ਅਹੁਦੇਦਾਰ ਦਾ ਨਾਂ ਪਰ ਹਮੇਸ਼ਾ ਉਸ ਕਮਰੇ ’ਚੋਂ ਪ੍ਰੈਜ਼ੀਡੈਂਟ ਨੂੰ ਉਸਦੇ ਕੁੱਤੇ ਨਾਲ ਬਾਹਰ ਆਉਂਦੇ ਦੇਖਿਆ ਜਾਂਦਾ। ਜਾਵੇਦ ਨੇ ਕਦੇ ਵਾਈਸ-ਪ੍ਰੈਜ਼ੀਡੈਂਟ ਨਹੀਂ ਸੀ ਦੇਖਿਆ। ਹਮੇਸ਼ਾ ਭਾਲੂ ਰਹੀ, ਕਿਸੇ ਤਰ੍ਹਾਂ ਉਸਨੂੰ ਵੀ ਦੇਖ ਸਕਦਾ। ਇਕ ਦਿਨ ਹਾਰ ਕੇ ਉਸ ਨੇ ਨਾਲ ਵਾਲੇ ਕਾਮੇ ਨੂੰ ਪੁੱਛ ਗੀ ਲਿਆ। ਜਵਾਬ ਸੁਣ ਕੇ ਜਾਵੇਦ ਗੁੱਸੇ ਤੇ ਹੈਰਾਨੀ ਦੀ ਹਾਲਤ ਵਿਚ ਕੁਝ ਸਮਝ ਨਾ ਸਕਿਆ। ਕਿਉਂਕਿ ਉਸ ਫਰਮ ਦਾ ਵਾਈਸ-ਪ੍ਰੈਜ਼ੀਡੈਂਟ ਮਾਲਕ ਦਾ ਕੁੱਤਾ ਸੀ, ਜਿਹੜਾ ਬੜੀ ਟੌਹਰ-ਸੌਹਰ ਨਾਲ ਸ਼ਹਿਨਸ਼ਾਹ ਅਕਬਰ ਨਾਲ ਤੁਰੇ ਜਾਂਦੇ ਸ਼ਹਿਜ਼ਾਦਾ ਸਲੀਮ ਵਾਂਗ ਬੜੇ ਮਾਣ ਨਾਲ ਕਦਮ ਨਾਲ ਕਦਮ ਮੇਚ ਕੇ ਤੁਰਦਾ। ਮਾਲਕ ਰੁਕਦਾ ਤਾਂ ਕੁੱਤਾ ਵੀ ਰੁਕ ਜਾਂਦਾ। ਉਹਨਾਂ ਦੀ ਤੌਰ-ਚਾਲ ਨਾਲ ਜਾਵੇਦ ਦੇ ਦੁੱਖ ਤੇ ਗੁੱਸੇ ਦੀ ਤੌਰ-ਚਾਲ ਵੀ ਤੁਰਦੀ। ਜਾਵੇਦ ਨੂੰ ਆਪਣੀ ਨਸਲ ਜਾਣੀ ਮਨੁੱਖੀ ਨਸਲ ਦੀ ਹੇਠੀ ਮਹਿਸੂਸ ਹੋਣ ਲੱਗਦੀ, ‘ਲਾਅਨਤ ਹੈ ਐਸੀ ਜ਼ਿੰਦਗੀ’ ਤੇ। ਕੁੱਤਿਆਂ ਦੀ ਨੌਕਰੀ ਕਰਨੀ ਪੈ ਰਹੀ ਐ।

ਫਿਰ ਜਾਵੇਦ ਨੇ ਆਪਣੇ-ਆਪ ਨੂੰ ਤਸੱਲੀ ਦਿੱਤੀ, ‘ਉਂਝ ਮਾਲਕ ਵੀ ਕੁੱਤੇ ਈ ਹੁੰਦੇ ਐ।’ ਇੰਝ ਉਸਨੂੰ ਕੁੱਤਿਆਂ ਨਾਲ ਨਫਰਤ ਹੋ ਗਈ। ਸੋਚਣ ਲੱਗਾ, ‘ਇਹ ਕੁੱਤੇ ਵੀ ਕੀ ਕੁੱਤੇ ਐ, ਮਰ ਕਿਉਂ ਨਹੀਂ ਜਾਂਦੇ।’ ਬਕੌਲ ਮੁਸ਼ਤਾਕ ਯੂਸਫੀ<sup>1</sup> ਦੇ—‘ਕੁੱਤੇ ਤਾਂ ਬਣੇ ਈ ਪਿਤਰਸ<sup>2</sup> ਦਾ ਮਜ਼ਮੂਨ ਪੂਰਾ ਹੋਣ ਲਈ ਸਨ ਜਾਂ ਇਤਾਲਵੀ ਫਿਲਮ ਅਮਰਤੋਂ ਡੀ<sup>3</sup> ਵਾਸਤੇ।’

ਮਾਲਕ ਤਾਂ ਉਂਝ ਹੀ ਕਿਸੇ ਨੂੰ ਚੰਗਾ ਨਹੀਂ ਲੱਗਦਾ ਤੇ ਉੱਤੋਂ ਉਹ ਕੁੱਤਾ ਹੋਵੇ? ਬੜਾ ਜੁਲਮ ਹੈ। ਜਾਵੇਦ ਦਾ ਦੁੱਖ ਮਾਲਕ ਦੀ ਘਰਵਾਲੀ ਨਾਲ ਕੁਝ ਮਿਲਦਾ-ਜੁਲਦਾ ਸੀ। ਉਸਨੂੰ ਵੀ ਵਾਈਸ-ਪ੍ਰੈਜ਼ੀਡੈਂਟ ਕੁੱਤੇ ਨਾਲ ਬਹੁਤ ਨਫਰਤ ਸੀ। ਸ਼ਾਇਦ ਆਪਣੀ ਘਰਵਾਲੀ ਨਾਲੋਂ ਮਾਲਕ ਨੂੰ ਕਾਰੋਬਾਰੀ ਹਿੱਸੇਦਾਰ ਕੁੱਤੇ ਨਾਲ ਜ਼ਿਆਦਾ ਮੌਹ ਸੀ। ਜਾਂ ਉਹ ਆਪ ਵਾਈਸ-ਪ੍ਰੈਜ਼ੀਡੈਂਟ ਦਾ ਅਹੁਦਾ ਚਾਹੁੰਦਾ ਸੀ। ਬਕੌਲ ਕਾਰਲ ਮਾਰਕਸ-‘ਰਾਹ ਇਕ ਹੋਣ ਤਾਂ ਸੋਚ ਵੀ ਇੱਕੋ ਜਿਹੀ ਹੋ ਜਾਂਦੀ ਹੈ।’

ਮਾਲਕ ਕੁੱਤੇ ਨਾਲ ਨਫਰਤ ਜਾਵੇਦ ਨੂੰ ਮਾਲਕਣ ਦੇ ਨੇੜੇ, ਹੋਰ ਨੇੜੇ ਲੈ ਆਈ। ਮਾਲਕਣ ਕੁੱਤੇ ਨੂੰ ਕੋਸਦੀ ਤੇ ਜਾਵੇਦ ਧਰਮ ਤੇ ਸਭਿਆਚਾਰ ਦੇ ਦ੍ਰਿਸ਼ਟੀਕੋਣਾਂ ਤੋਂ ਕੁੱਤੇ ਨੂੰ ਆਪਣੀ ਨਫਰਤ ਦਾ ਨਿਸ਼ਾਨਾ ਬਣਾਉਂਦਾ। ਜਿਵੇਂ ਕਹਿੰਦਾ, “ਜਿਸ ਘਰ ਕੁੱਤੇ ਹੋਣ, ਉਸ ਘਰ ਦੇ ਪਾਣੀ ਨਾਲ ਫਰਿਸ਼ਤੇ ‘ਵੂਜੂ’ ਨਹੀਂ ਕਰਦੇ, ਸਗੋਂ ਨਮਾਜ਼ ਵੀ ਪੰਜਵੇਂ ਮੁਹੱਲੇ ਦੀ ਮਸੀਤ ’ਚ ਅਦਾ ਕਰਦੇ ਨੇ।”

ਹਲਕਿਆ ਕੁੱਤਾ ਬੰਦੇ ਨੂੰ ਵੱਡ ਲਵੇ ਤਾਂ ਉਹ ਵੀ, ਪਾਣੀ ਦੀ ਲਿਸ਼ਕੋਰ ਜਾਂ ਨੀਲਾ ਰੰਗ ਦੇਖਦੇ ਸਾਰ ਹੀ, ਕਸ਼ਟਮਈ ਜੀਵਨ ਤੋਂ ਮੁਕਤੀ ਪਾ ਸਕਦੈ। ਵੇਲੇ ਸਿਰ ਮਦਦ ਮਿਲ ਜਾਵੇ ਤਾਂ ਚੌਦਾਂ ਸੂਥੇ ਛਿੱਡ 'ਚ ਲੱਗਦੇ ਐ। ਜੇ ਹਲਕਿਆ ਕੁੱਤਾ ਸੂਰ ਨੂੰ ਚੱਕ ਮਾਰ ਲਏ ਤਾਂ ਸੂਰ ਦੇ ਮੱਥੇ 'ਚ ਛੋਟੇ-ਛੋਟੇ ਸਿੱਫ ਤੇ ਕੁਲਿਆਂ ਦੇ ਗੱਭੇ ਸ਼ੈਤਾਨੀ ਪੂਛ ਉੱਗ ਆਉਂਦੀ ਐ।”

ਵੇਲਾ ਲੰਘਦਾ ਗਿਆ। ਸਾਂਝੀ ਸੋਚ ਵਾਲੇ ਬੰਦੇ ਜਾਣੀ ਜਾਵੇਦ ਤੇ ਮਾਲਕਣ ਦੀ ਨਫਰਤ ਦਾ ਕੌੜਾ ਜ਼ਹਿਰ ਮਿੱਤਰਤਾ ਦੇ ਮਿੱਠੇ ਸ਼ਹਿਰ ਦੇ ਕਤਰਿਆਂ 'ਚ ਬਦਲਦਾ ਗਿਆ। ਜਾਵੇਦ ਤਰੱਕੀ 'ਤੇ ਤਰੱਕੀ ਕਰਦਾ ਗਿਆ। ਅਮਰੀਕਾ ਦੀ ਉਸ ਵੱਡੀ ਫਰਮ ਦੀਆਂ ਅਨੇਕ ਦੁਕਾਨਾਂ 'ਚੋਂ ਇਕ ਦੁਕਾਨ ਦਾ ਕਾਰੋਬਾਰ ਜਾਵੇਦ ਨੂੰ ਮਿਲ ਗਿਆ ਤੇ ਹਾਲਾਤ 'ਅਛੇ' ਹੋਣ ਲੱਗੇ।

ਗਰੀਬੀ ਦੀਆਂ ਮਾਯੂਸੀਆਂ ਦੀ ਧੂੜ ਝਾੜਦੇ-ਝਾੜਦੇ ਇਕ ਦਿਨ ਜਦ ਆਪਣੇ ਰਿਕਾਰਡ ਤੋਂ ਧੂੜ ਝਾੜੀ ਤਾਂ ਯਾਦਾਂ ਦੀ ਪੰਡ ਦੀਆਂ ਗੰਢਾਂ ਰਤਾ ਜ਼ੋਰ ਨਾਲ ਕੱਸਣ ਨੂੰ ਜੀਅ ਕੀਤਾ। ਨਿਊਯਾਰਕ ਦੇ ਪੰਜਵੇਂ ਐਵਿਨਿਊ 'ਤੇ ਵੱਡੀਆਂ-ਵੱਡੀਆਂ ਰਿਕਾਰਡ ਵਜਾਉਣ ਵਾਲੀਆਂ ਕੰਪਨੀਆਂ ਦੇ ਫੇਰੇ ਮਾਰਨ ਲੱਗਾ ਪਰ ਕਿਸੇ ਕੋਲ ਏਦਾਂ ਦੀ ਮਸ਼ੀਨ ਨਹੀਂ ਸੀ ਜਿਹੜੀ ਜਾਵੇਦ ਦੇ ਰਿਕਾਰਡ 'ਤੇ ਨੱਚਦੀ ਹੋਈ ਗੋਲ ਲਕੀਰਾਂ 'ਚੋਂ ਉਹ ਆਵਾਜ਼ ਕੱਢ ਸਕਦੀ ਜਿਹੜੀ ਉਸਦੀਆਂ ਯਾਦਾਂ ਦੇ ਟਿਕੇ ਹੋਏ ਪਾਣੀ 'ਚ ਅਜਿਹੀ ਠੀਕਰੀ ਸੁੱਟ ਸਕਦੀ ਹੋਵੇ ਜਿਸ ਨਾਲ ਬਣੀਆਂ ਲਹਿਰਾਂ ਦੀ ਗੋਲਾਈ ਨਾਲ ਉਸਦੀਆਂ ਯਾਦਾਂ ਦੀ ਆਵਾਜ਼ ਗੂੰਜ ਉੱਠੇ ਪਰ ਜਾਵੇਦ ਨੇ ਹਿੰਮਤ ਨਾ ਹਾਰੀ ਤੇ ਕੋਸ਼ਿਸ਼ ਜਾਰੀ ਰੱਖੀ।

ਇੱਨਾ ਲਿੱਲਾਹੇ ਵਿੱਨਾ ਇਲੈਹੇ ਰਾਜਅਉਨ<sup>4</sup>

ਕੁੱਤੇ ਦਾ ਮਾਲਕ ਮਰ ਗਿਆ। ਫਰਮ ਦਾ ਮਾਲਕ ਜਾਣੀ ਜਾਵੇਦ ਦਾ ਮਾਲਕ ਕੂਚ ਕਰ ਗਿਆ। ਪੂਰੀ ਫਰਮ ਨੇ ਸੋਗੀ ਦਿਨ ਮਨਾਇਆ। ਬੀਵੀ ਨੇ ਕਾਲੇ ਕਪੜੇ ਪਾਏ। ਕੁੱਤੇ ਸਮੇਤ ਸਾਰਿਆਂ ਨੂੰ ਬਹੁਤ ਦੁੱਖ ਹੋਇਆ। ਕੁੱਤੇ ਤੋਂ ਉਸਦਾ ਅਹੁਦਾ ਖੁੱਸ ਗਿਆ। ਕੁੱਤੇ ਦੀ ਮਾਲਕਣ ਨੇ ਥੋੜ੍ਹੇ ਦਿਨ ਤਾਂ ਕੁੱਤਾ ਝੱਲਿਆ ਪਰ ਛਿੱਕਾਂ ਨੇ ਅਜਿਹਾ ਜ਼ੋਰ ਫੜਿਆ ਕਿ ਡਾਕਟਰਾਂ ਨਾਲ ਸਲਾਹ ਕਰਨੀ ਪਈ। ਪਤਾ ਲੱਗਿਆ, ਕੁੱਤੇ ਤੋਂ ਅਲਰਜੀ ਸੀ। ਕੁੱਤੇ ਤੋਂ ਛੁਟਕਾਰਾ ਹੀ ਛਿੱਕਾਂ ਤੋਂ ਛੁਟਕਾਰੇ ਦਾ ਨੁਸਖਾ ਸੀ। ਨੁਸਖੇ ਦੇ ਬੰਦੋਬਸਤ ਲਈ ਜਾਵੇਦ ਨੂੰ ਮਾਲਕਣ ਨੇ ਨਾਲ ਤੌਰ ਲਿਆ। ਦੋਵੇਂ ਸਗੋਂ ਤਿੰਨੋਂ 'ਕੁੱਤੇ-ਬਿੱਲੀਆਂ ਦੀ ਕਤਲਗਾਹ' ਵੱਲ ਤੁਰ ਪਏ। ਜਿਹੜੇ ਲੋਕ ਆਪਣੇ ਜਾਨਵਰਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋਣ, ਓਥੇ ਜਾਂਦੇ ਸਨ। ਓਥੇ ਜ਼ਹਿਰੀਲੇ ਟੀਕੇ ਨਾਲ ਜਾਨਵਰਾਂ

ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਪੱਛਮ ਵਿਚ ਕੁੱਤਿਆਂ ਲਈ 'ਮਾਰਨ' ਸ਼ਬਦ ਨਹੀਂ ਵਰਤਿਆ ਜਾਂਦਾ, ਸਗੋਂ ਉਹਨਾਂ ਨੂੰ 'ਸੁਲਾਅ' ਦਿੱਤਾ ਜਾਂਦਾ ਹੈ।

ਤਿੰਨੋਂ ਮਾਲਕਣ ਦੀ ਗੱਡੀ 'ਚ ਕਤਲਗਾਹ ਵੱਲ ਗਏ ਤਾਂ ਬਰਾਡਵੇਅ ਤੇ ਉਣੋਤੀ ਸਟਰੀਟ ਥਾਣੀਂ ਲੰਘੇ। ਪੁਰਾਤਨ ਚੀਜ਼ਾਂ ਦੀ ਦੁਕਾਨ ਵੱਲ ਕੁੱਤਾ ਵਾਰ-ਵਾਰ ਵੇਖਦਾ ਤੇ ਭੌਂਕਦਾ। ਜਾਵੇਦ ਦਾ ਧਿਆਨ ਪਿਆ ਤਾਂ ਸ਼ੋਆ-ਕੇਸ 'ਚ ਸਜੇ ਪਏ ਗ੍ਰਾਮੋਫੋਨ ਨੇ ਉਸਦੀਆਂ ਯਾਦਾਂ ਦੀ ਤੀਲੀ ਅਣਜਾਣੀ ਜਿਹੀ ਡੱਬੀ 'ਤੇ ਘਸਾਈ।

ਤਿੰਨੋਂ ਕਤਲਗਾਹ ਪਹੁੰਚੇ। ਜਾਵੇਦ ਦੀ ਮਾਲਕਣ ਨੇ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕੀਤੀ। ਕੁੱਤੇ ਦੀ ਡੋਰੀ 'ਤੇ ਜਾਵੇਦ ਦੀ ਪਕੜ ਪੀਛੀ ਹੋ ਗਈ। ਕੁੱਤੇ ਨੇ ਰੀਝ ਭਰੀਆਂ ਨਿਗਾਹਾਂ ਨਾਲ ਮੂੰਹ ਚੁੱਕ ਕੇ ਜਾਵੇਦ ਨੂੰ ਕੁਝ ਦੱਸਣ ਦੀ ਕੋਸ਼ਿਸ਼ ਕੀਤੀ। ਉਸਨੂੰ ਜਿਵੇਂ ਪਤਾ ਲੱਗ ਗਿਆ ਸੀ ਕਿ ਉਸਦੀ ਮੌਤ ਦੇ ਪਰਵਾਨੇ 'ਤੇ ਮੋਹਰ ਲੱਗ ਚੁੱਕੀ ਸੀ। ਫਿਰ ਵੀ ਉਹ ਪੂਛ ਹਿਲਾਈ ਜਾ ਰਿਹਾ ਸੀ। ਕਤਲਗਾਹ ਦੇ ਨੌਕਰ ਨੇ ਇਸ਼ਾਰਾ ਕੀਤਾ ਤਾਂ ਕੁੱਤੇ ਨੇ ਇਕ ਵਾਰ ਫਿਰ ਜਾਵੇਦ ਵੱਲ ਬੇਵਸ ਹੋ ਕੇ ਦੇਖਿਆ। ਉਸਦੇ ਸੰਘ 'ਚੋਂ ਹਲਕੀ ਜਿਹੀ ਲੇਰ 'ਉ' ਨਿਕਲੀ ਤੇ ਫਿਰ ਉਹ ਅੰਦਰ ਨੂੰ ਤੁਰ ਪਿਆ। ਥੋੜ੍ਹੀ ਦੇਰ ਬਾਅਦ ਮੁਰਦਾ ਕੁੱਤੇ ਦਾ ਸਰੀਰ ਉਹਨਾਂ ਨੂੰ ਸੌਂਪ ਦਿੱਤਾ ਗਿਆ, ਜਿਸ ਨੂੰ ਉਹਨਾਂ ਨੇ ਦੱਬ ਦਿੱਤਾ।

ਪਰ ਜਾਵੇਦ ਦੇ ਮਸਤਕ ਵਿਚ ਕੁੱਤੇ ਵਲੋਂ ਸੁਲਘਾਈ ਯਾਦਾਂ ਦੀ ਚਿੰਗਾੜੀ, ਜਿਹੜੀ ਪੁਰਾਤਨ ਚੀਜ਼ਾਂ ਦੀ ਦੁਕਾਨ ਵੱਲ ਦੇਖਣ ਨਾਲ ਭੜਕੀ ਸੀ, ਨਾ ਬੁਝੀ। ਉਸੇ ਦਿਨ ਉਹ ਦੁਕਾਨ 'ਤੇ ਪੁੱਜਾ। ਦੁਕਾਨਦਾਰ ਤੋਂ ਗ੍ਰਾਮੋਫੋਨ ਬਾਰੇ ਜਾਣਕਾਰੀ ਲਈ। ਪਤਾ ਲੱਗਾ ਕਿ ਸੱਤਰ ਸਾਲ ਪੁਰਾਣਾ ਗ੍ਰਾਮੋਫੋਨ ਅਜੇ ਵੀ ਚੱਲਣ ਵਿਚ ਕਮਾਲ ਦਾ ਸੀ। ਉਸਦੀ ਚਾਬੀ ਘੁਮਾਉਣ ਵਾਲਾ ਹੈਂਡਲ ਤੇ ਗ੍ਰਾਮੋਫੋਨ ਦੀ ਚੁੰਝ ਵਿਚ ਟੰਗਣ ਵਾਲੀ ਸੂਈ ਵੀ ਮਿਲਦੀ ਸੀ।

ਜਾਵੇਦ ਨੇ ਝਬਦੇ ਹੀ ਮੁੱਲ ਲੈ ਲਿਆ।

ਜਾਵੇਦ ਦੇ ਸ਼ੌਕ ਦਾ ਆਲਮ ਬੇਚੈਨੀ ਦੀ ਹੱਦ ਪਾਰ ਕਰਦਾ ਜਾ ਰਿਹਾ ਸੀ। ਝੱਟ ਘਰ ਪਹੁੰਚਿਆ। ਕੋਈ ਟਿਕਾਣੇ ਸਿਰ ਥਾਂ ਨਾ ਲੱਭੀ ਤਾਂ ਫਰਸ਼ 'ਤੇ ਹੀ ਗ੍ਰਾਮੋਫੋਨ ਟਿਕਾ ਲਿਆ। ਸੱਜੇ ਪਾਸੇ ਗੁੱਠ 'ਚ ਇਕ ਛੇਕ ਵਿਚ ਭੌੰਪ੍ਹ ਕੱਸ ਕੇ ਲਾਇਆ। ਛੋਟੇ ਹੈਂਡਲ ਨਾਲ ਚਾਬੀ ਦੇ ਕੇ ਗ੍ਰਾਮੋਫੋਨ ਦੀ ਧੋਣ ਘੁਮਾ ਕੇ ਉਸ ਦਾ ਸਿਰ ਪੁੱਠਾ ਕਰ ਕੇ ਉਸਦੀ ਚੁੰਝ ਵਿਚ ਨਵੀਂ ਸੂਈ ਫਸਾਈ ਤੇ ਭੱਜ ਕੇ ਗੱਤੇ ਦੇ ਲਿਫਾਫੇ 'ਚੋਂ ਰਿਕਾਰਡ ਕੱਢਿਆ। ਆਪਣੇ ਝੱਗੇ ਨਾਲ ਸਾਫ਼ ਕੀਤਾ

ਤੇ ਬੜੀ ਬੇਸਬਰੀ ਨਾਲ ਗ੍ਰਾਮੋਫੋਨ ਦੇ ਪਿੰਡੇ ਵਿਚਕਾਰ ਉੱਭਰੇ ਹੋਏ ਮੋਟੇ ਕਿੱਲ 'ਚ ਅੜਾਇਆ। ਗ੍ਰਾਮੋਫੋਨ ਦਾ ਸਿਰ ਘੁਮਾ ਕੇ ਸੂਈ ਰਿਕਾਰਡ 'ਤੇ ਰੱਖੀ ਤੇ ਛੇਤੀ ਨਾਲ ਦੂਜੇ ਪਾਸੇ ਭੌਂਪੂ ਦੇ ਸਾਹਮਣੇ ਬੈਠ ਗਿਆ। ਉਹ ਆਪਣੀਆਂ ਯਾਦਾਂ ਦਾ ਇਕ-ਇਕ ਸ਼ਬਦ ਕੰਨਾਂ 'ਚ ਘੋਲਣਾ ਚਾਹੁੰਦਾ ਸੀ। ਬੋਲ ਇਕੱਠੇ ਕਰ ਕੇ ਆਪਣੀ ਰੂਹ 'ਚ ਰਚਾ ਲੈਣਾ ਚਾਹੁੰਦਾ ਸੀ।

ਜਦੋਂ ਰਿਕਾਰਡ ਧਿਆਨ ਨਾਲ ਦੇਖਿਆ ਤਾਂ ਵਿਚਕਾਰ ਲਾਲ ਰੰਗ ਦੇ ਕਾਗਜ਼ 'ਤੇ ਬਣੀ ਹੋਈ ਗ੍ਰਾਮੋਫੋਨ ਦੇ ਭੌਂਪੂ ਦੇ ਸਾਹਮਣੇ ਬੈਠੇ ਕੁੱਤੇ ਦੀ ਤਸਵੀਰ, ਐਨ ਇੰਝ ਲੱਗ ਰਹੀ ਸੀ ਜਿਵੇਂ ਉਹ ਆਪ ਕੁੱਤਾ ਬਣਿਆ ਗ੍ਰਾਮੋਫੋਨ ਸਾਹਮਣੇ ਬੈਠਾ ਹੋਵੇ। ਕੁੱਤੇ ਦੇ ਮਰਨ ਦਾ ਦ੍ਰਿਸ਼ ਘੁੰਮਦੇ ਹੋਏ ਰਿਕਾਰਡ ਵਾਂਗ ਉਸਦੇ ਦਿਮਾਗ ਵਿਚ ਘੁਮੇਟਣੀਆਂ ਲੈਣ ਲੱਗਾ। ਅਚੇਤ ਹੀ ਉਸਦਾ ਹੱਥ ਗ੍ਰਾਮੋਫੋਨ ਦੇ ਸਿਰ 'ਤੇ ਵੱਜਾ। ਚੁੰਝ ਵਿਚ ਟੰਗੀ ਸੂਈ ਦੇ ਘੜੀਸ ਹੋਣ ਨਾਲ ਇੰਝ ਆਵਾਜ਼ ਨਿਕਲੀ ਜਿਵੇਂ ਕੁੱਤੇ ਨੇ ਮਰਨ ਤੋਂ ਪਹਿਲਾਂ ਹਲਕੀ ਜਿਹੀ ਲੇਰ 'ਊ' ਮਾਰੀ ਸੀ। ਜਾਵੇਦ ਦੀ ਨਿਗਾਹ ਰਿਕਾਰਡ ਦੇ ਵਿਚਕਾਰ ਗੌਲ ਕਾਗਜ਼ 'ਤੇ ਪਈ, ਜਿਸ 'ਤੇ ਲਿਖਿਆ ਸੀ-

'ਹਿਜ਼ ਮਾਸਟਰ'ਜ਼ ਵੁਆਇਸ'

•••

1. ਉਰਦੂ ਦਾ ਹਾਸ-ਵਿਅੰਗ ਲੇਖਕ
2. ਉਰਦੂ ਦਾ ਹਾਸ-ਵਿਅੰਗ-ਲੇਖਕ
3. ਇਤਾਲਵੀ ਫਿਲਮ, ਜਿਸ ਦੀ ਕਹਾਣੀ 'ਚ ਕੁੱਤੇ ਦਾ ਅਹਿਮ ਕਿਰਦਾਰ ਹੈ
4. ਕੁਗਾਨ ਦੀ ਆਇਤ / ਇਸ ਦਾ ਅਰਥ ਹੈ- ਅਸੀਂ ਰੱਬ ਨਾਲ ਸੰਬੰਧਿਤ ਹਾਂ ਤੇ ਵਾਪਸ ਓਸੇ ਕੋਲੁ ਪਰਤ ਜਾਂਦੇ ਹਾਂ

## ਮੈਂ ਕਿੱਧਰ ਜਾਵਾਂ ?

ਹਾਂ ! ਤੇ ਮੈਂ ਕੀ ਕਹਿ ਰਿਹਾ ਸਾਂ ?

ਜੇ ਤਾਂ ਤੁਸੀਂ ਮੇਰੀ ਕਹਾਣੀ ਪੜ੍ਹ ਰਹੇ ਓ ਤੇ ਕੋਈ ਗੱਲ ਪਸੰਦ ਆ ਗਈ ਹੈ, ਪੀਲੀ ਪੈਨਸਲ ਨਾਲ, ਜਿਸਦੇ ਪਿਛਲੇ ਪਾਸੇ ਅੱਖਰ ਮੇਟਣ ਵਾਲੀ ਰਬੜ ਲੱਗੀ ਹੋਈ ਹੋਵੇ, ਉਸਦੇ ਹੇਠ ਲਕੀਰ ਲਾ ਦੇਣੀ। ਜੇ ਤੁਸੀਂ ਸੁਣ ਰਹੇ ਓ ਤਾਂ ‘ਹੂੰ-ਹੂੰ’ ਕਰਦੇ ਰਹਿਣਾ ਤਾਂ ਕਿ ਮੈਨੂੰ ਪਤਾ ਲਗਦਾ ਰਹੇ ਕਿ ਤੁਸੀਂ ਧਿਆਨ ਨਾਲ ਸੁਣ ਰਹੇ ਓ।

ਹਾਂ ! ਤੇ ਮੈਂ ਕੀ ਕਹਿ ਰਿਹਾ ਸਾਂ ?

ਹਾਂ, ਯਾਦ ਆਇਆ। ਇਹ ਉਹਨਾਂ ਦਿਨਾਂ ਦੀ ਗੱਲ ਐ ਜਦ ਅੰਗਰੇਜ਼ ਹਿੰਦੋਸਤਾਨ ’ਤੇ ਕਾਬਜ਼ ਸੀ। ਤੁਸੀਂ ਕਹੋਗੇ-ਵਾਹ ਜੀ ਵਾਹ ! ਕੀ ਵੇਲਾ ਸੀ ! ਜਿੰਨੀ ਤਰੱਕੀ ਅੰਗਰੇਜ਼ ਵੇਲੇ ਹੋਈ ਕਦੇ ਨਹੀਂ ਹੋਈ। ਜਿਹੜੇ ਪੁਲ, ਸੜਕਾਂ ਅਤੇ ਇਮਾਰਤਾਂ ਅੰਗਰੇਜ਼ ਬਣਾ ਗਿਆ, ਅੱਜ ਤੱਕ ਕੰਮ ਦੇ ਰਹੀਆਂ ਨੇ। ਤਾਂ ਤੁਹਾਡੀ ਜਾਣਕਾਰੀ ਲਈ ਬੇਨਤੀ ਐ- ਅੰਗਰੇਜ਼ ਨੂੰ ਪਤਾ ਸੀ, ਹਿੰਦੋਸਤਾਨ ’ਚ ਮੁੜਾਨਾ ਕਿੱਥੇ-ਕਿੱਥੇ ਲੁਕਿਆ ਪਿਐ, ਓਥੇ ਤੱਕ ਪਹੁੰਚਣ ਲਈ ਓਸਨੇ ਸੁਰੰਗਾਂ ਬਣਵਾਈਆਂ, ਓਥੇ ਤੱਕ ਪਹੁੰਚਣ ਲਈ ਸੜਕਾਂ ਬਣਵਾਈਆਂ। ਹਿੰਦੋਸਤਾਨ ਦੇ ਲੋਕਾਂ ਨੂੰ ਬਿਮਾਰੀਆਂ ਲਗਵਾਈਆਂ ਤੇ ਫਿਰ ਹਸਪਤਾਲ ਖੋਲ੍ਹ ਦਿੱਤੇ ਤਾਂ ਕਿ ਇਲਾਜ ਨਾਲ ਪੈਸਾ ਬਟੋਰ ਸਕੇ। ਸਕੂਲ ਖੋਲ੍ਹੇ ਤਾਂ ਕਿ ਗੁਲਾਮ ਆਪਣੇ ਮਾਲਕ ਨੂੰ ਵਧੀਆ ਢੰਗ ਨਾਲ ਗੁਲਾਮੀ ਦੇ ਸਕਣ। ਆਪਣੀਆਂ ਵਸਤਾਂ ਲੈ ਕੇ ਆਇਆ ਤਾਂ ਕਿ ਹਿੰਦੋਸਤਾਨ ਦੀ ਵੱਡੀ ਮੰਡੀ ’ਚ ਵੇਚ ਸਕੇ।

ਬੈਠੋ ਬੈਠੋ ਸਾਹਿਬ, ਤੁਸੀਂ ਤਾਂ...

ਕਹਾਣੀ ਸੁਣਾਉਣ ਲਈ ਮੁੱਢ ਬੰਨ੍ਹਣਾ ਤਾਂ ਜ਼ਰੂਰੀ ਹੁੰਦੈ ...।

ਹਾਂ ! ਤੇ ਮੈਂ ਕੀ ਕਹਿ ਰਿਹਾ ਸਾਂ ?

ਸਾਡੇ ਹਿੰਦੋਸਤਾਨ ’ਚ ਕਾਬਲੀਅਤ ਤੇ ਲਿਆਕਤ ਬਹੁਤ ਹੈ ਪਰ ਸਾਡੇ ’ਚ ਢੰਗ-ਤਰੀਕਾ ਜਾਂ ਜਥੇਬੰਦਕ ਹੋਣ ਦਾ ਸਲੀਕਾ ਨਾ ਸੀ ਤੇ ਨਾ ਹੈ। ਕੇਹਾ ਵੇਲਾ ਸੀ, ਲੋਕ ਕਿੱਲਾਂ ਦੇ ਬਿਸਤਰੇ ’ਤੇ ਸੌਂ ਜਾਂਦੇ ਸਨ। ਜੀਭ ’ਚ ਧਾਗਾ ਪਰੋ ਕੇ ਰੁੱਖ ਦੇ ਤਣੇ ਨਾਲ ਲਟਕ ਜਾਂਦੇ ਸਨ। ਮੂੰਹ ’ਚੋਂ ਅੱਗ ਦਾ ਛੁਹਾਰਾ ਕੱਢਦੇ ਸਨ। ਪਟਾਰੀ ’ਚੋਂ ਸੱਪ ਕੱਢ ਕੇ ਆਪਣੇ ਹੱਥ ’ਤੇ ਡੰਗ ਮਰਵਾ ਲੈਂਦੇ ਸਨ ਤੇ ਇਕ ਮਣਕੇ ਨਾਲ ਸਾਰੀ ਵਿੱਸ ਚੂਸ ਲੈਂਦੇ ਸਨ। ਦੋ ਵੱਡੀਆਂ ਇਮਾਰਤਾਂ ਦੇ

ਵਿਚਾਲੇ ਰੱਸਾ ਬੰਨ੍ਹ ਕੇ, ਹੱਥ 'ਚ ਬਾਂਸ ਫੜ ਤਵਾਜ਼ਨ ਰੱਖਦੇ ਰੱਸੇ 'ਤੇ ਨੰਗੇ ਪੈਰੀਂ ਖਲਾਅ ਪਾਰ ਕਰ ਜਾਂਦੇ ਸਨ। ਜਦੋਂ ਅਜਿਹੇ ਕਰਤਬ ਅੰਗਰੇਜ਼ ਨੇ ਦੇਖੇ ਤਾਂ ਉਸਨੇ ਬਾਜ਼ੀਗਰੀ ਨੂੰ ਸਲੀਕੇ 'ਚ ਬੰਨ੍ਹ ਦਿੱਤਾ ਤੇ ਹਿੰਦੇਸਤਾਨ 'ਚ ਸਰਕਸ ਲੈ ਆਇਆ।

ਸਾਹਿਬ ਤਿਆਰ ਹੋ ਜਾਓ। ਅਸਲ ਕਹਾਣੀ ਏਥੋਂ ਸ਼ੁਰੂ ਹੁੰਦੀ ਐ।

ਜਦ ਵੀ 'ਜਾਨ ਨੋਬਲ ਸਰਕਸ' ਇਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਂਦੀ ਤਾਂ ਪਹਿਲਾਂ ਪੂਰੇ ਸ਼ਹਿਰ 'ਚ ਸਰਕਸ ਦੀ ਮਸ਼ਹੂਰੀ ਲਈ ਵੱਖਰੇ-ਵੱਖਰੇ ਜਾਨਵਰਾਂ ਤੇ ਬਾਜ਼ੀਗਰਾਂ ਦਾ ਜਲੂਸ ਕੱਢਿਆ ਜਾਂਦਾ। ਸਭ ਤੋਂ ਅੱਗੇ ਹਾਥੀਆਂ ਦੀ ਡਾਰ ਤੇ ਅਖੀਰ 'ਚ ਡੱਬੋ, ਨੰਨਾ ਹਾਥੀ ਹੁੰਦਾ। ਉਸਦੇ ਪਿੱਛੇ ਤਿੰਨ-ਚਾਰ ਬੰਦੇ ਪੰਦਰਾਂ ਛੁੱਟ ਬਾਂਸ ਦੀਆਂ ਲੱਤਾਂ ਵਾਲੇ। ਲੱਤਾਂ ਫਾਂਟਾਂ ਵਾਲੇ ਪਜਾਮਿਆਂ 'ਚ ਲੁਕੀਆਂ ਹੁੰਦੀਆਂ। ਉਹਨਾਂ ਦੇ ਪਿੱਛੇ ਸੇਰ ਆਪਣੇ ਪਿੰਜਰੇ 'ਚ ਦਹਾੜ ਰਿਹਾ ਹੁੰਦਾ। ਮਗਰ ਕੁਝ ਮਸ਼ਕਰੇ ਜਿਹਨਾਂ ਦੇ ਮੂੰਹਾਂ 'ਤੇ ਚਿੱਟੇ ਤੇ ਲਾਲ ਰੰਗ ਦਾ ਮੇਕ-ਅਪ ਇੰਘ ਲੱਗਦਾ ਜਿਵੇਂ ਉਹ ਖਿੜ-ਖਿੜਾ ਕੇ ਹੱਸ ਰਹੇ ਹੋਣ। ਨੱਕ 'ਤੇ ਲੱਗੀ ਲਾਲ ਰਬੜ ਦੀ ਗੋਂਦ, ਪਾਣੀ ਦੀ ਪਿਚਕਾਰੀ ਲੋਕਾਂ 'ਤੇ ਮਾਰਦੀ। ਉਹ ਸੜਕ ਦੇ ਦੋਹੋਂ ਬੰਨੇ ਡਾਰਾਂ ਬੰਨ੍ਹੀਂ ਖੜ੍ਹੇ ਲੋਕਾਂ ਨਾਲ ਹੱਥ ਮਿਲਾਉਂਦੇ ਤੇ ਅਖੀਰ 'ਚ ਚਿੱਟੇ ਰੰਗ ਦੀਆਂ ਤਿੰਨ-ਚਾਰ ਸੌਹਣੀਆਂ ਕੁੜੀਆਂ ਸਰੀਰ ਨਾਲ ਚਿਪਕੀ ਏਦਾਂ ਦੀ ਪੌਸ਼ਾਕ ਪਾਈ ਆਉਂਦੀਆਂ, ਲੱਗਦਾ ਜਿਵੇਂ ਨਿਰਵਸਤਰ ਹੋਣ। ਡਾਰਾਂ 'ਚ ਖੜ੍ਹੇ ਲੋਕਾਂ ਵੱਲ ਹਵਾਈ ਚੁਮਣ ਇੰਘ ਉਡਾਉਂਦੀਆਂ ਜਿਵੇਂ ਬੱਚਾ ਸਾਬਣ ਘੁਲ੍ਹੇ ਪਾਣੀ ਦੇ ਬੁਲਬੁਲੇ ਉਡਾ ਰਿਹਾ ਹੁੰਦੈ।

ਜਦ ਨੌਟਕੀ ਜਾਂ ਤੁਰਦਾ-ਫਿਰਦਾ ਸਿਨਮਾਘਰ ਪਿੰਡ 'ਚ ਆਵੇ ਤਾਂ ਕਈ ਬੱਚੇ ਮੌਤ ਦੇ ਖੂਹ 'ਚ ਚੱਲਣ ਵਾਲੇ ਮੋਟਰ-ਸਾਈਕਲ ਸਵਾਰ ਜਾਂ ਸਵਾਰ ਦੇ ਪਿੱਛੇ ਬੈਠੀ ਸੁੰਦਰੀ ਬਣਨ ਦੇ ਸੌਕ 'ਚ, ਘਰੋਂ ਭੱਜ ਕੇ ਆਪਣੇ ਸੁਫ਼ਨੇ ਪੂਰੇ ਕਰਨ ਲਈ, ਸਰਕਸ 'ਚ ਝੂਲਦੇ ਉਸ ਆਦਮੀ ਵਾਂਗ, ਜੋ ਹਵਾ 'ਚ ਉੜ ਕੇ ਦੂਸਰੀ ਪੀੰਘ ਦਾ ਡੰਡਾ ਫੜਦਾ ਹੈ, ਕਿਤੇ ਦੇ ਕਿਤੇ ਪਹੁੰਚ ਜਾਂਦੇ ਨੇ। ਮੇਰੀ ਕਹਾਣੀ ਵੀ ਅਜਿਹੇ ਬੱਚਿਆਂ ਦੀ ਹੀ ਕਹਾਣੀ ਐਂ ਜਿਹੜੇ ਹਜ਼ਾਰਾਂ ਜਵਾਨ ਬੱਚਿਆਂ ਵਾਂਗ ਘਰੋਂ ਦੌੜ ਗਏ।

ਇਹ ਤਿੰਨੇ ਬੱਚੇ ਮੁਹੰਮਦ ਅਲੀ, ਸ਼ਕੁੰਤਲਾ ਅਤੇ ਰਾਮ ਪਿਆਰਾ ਉਹਨਾਂ ਬੱਚਿਆਂ 'ਚੋਂ ਸਨ, ਜਿਹਨਾਂ ਦੇ ਦੌੜ ਜਾਣ ਮਗਰੋਂ ਮਾਪੇ ਉਹਨਾਂ ਨੂੰ ਲੱਭਣ ਦੀ ਖੇਚਲ ਨਹੀਂ ਕਰਦੇ, ਸਗੋਂ ਰੱਬ ਦਾ ਸ਼ੁਕਰ ਮਨਾਉਂਦੇ ਐ, “ਏਸ ਘਰ ਨਾਲੋਂ ਤਾਂ ਚੰਗੇ ਹੀ ਹੋਣਗੇ। ਉਹ ਜਿੱਥੇ ਵੀ ਹੋਣਗੇ, ਓਥੇ ਰੋਟੀ ਤਾਂ ਲੱਭਦੀ ਈ ਹੋਏਗੀ।”

ਤਿੰਨੇ ਬੱਚੇ 'ਜਾਨ ਨੋਬਲ ਸਰਕਸ' 'ਚ ਉਸ ਵੇਲੇ ਭਰਤੀ ਹੋਏ ਜਦੋਂ ਉਹ ਸੱਤਾਂ-ਸੱਤਾਂ ਸਾਲਾਂ ਦੇ ਸਨ। ਪਹਿਲਾਂ ਤਾਂ ਉਹ ਜਾਨਵਰਾਂ ਨੂੰ ਪੱਠੇ ਪਾਉਣ ਤੇ ਨਵ੍ਵਾਉਣ ਦਾ ਕੰਮ ਕਰਦੇ ਸਨ। ਤਰੱਕੀ ਕਰਦੇ-ਕਰਦੇ ਪੀਂਘ 'ਤੇ ਝੂਲਣ ਦੀ ਬਾਜ਼ੀਗਰੀ ਸਿੱਖ ਗਏ। ਤਿੰਨਾਂ ਨੂੰ ਮੁਹਾਰਤ ਹੋ ਗਈ। ਇਕ ਪੀਂਘ 'ਤੇ ਮੁਹੰਮਦ ਅਲੀ ਹੁੰਦਾ, ਦੂਜੇ ਪਾਸੇ ਰਾਮ ਪਿਆਰਾ ਅਤੇ ਸ਼ਕੁੰਤਲਾ ਵਿਚਾਲੇ। ਉਹ ਪੀਂਘ ਝੂਟ ਕੇ ਕਦੇ ਮੁਹੰਮਦ ਅਲੀ ਦੀ ਪੀਂਘ 'ਤੇ ਅਤੇ ਕਦੀ ਰਾਮ ਪਿਆਰੇ ਦੀ ਪੀਂਘ 'ਤੇ। ਸ਼ਕੁੰਤਲਾ ਦਾ ਪੀਂਘ ਝੂਟਣਾ ਅਸਲ 'ਚ ਉਹਨਾਂ ਦੀ ਮੁਹੱਬਤ ਦੀ ਪੀਂਘ ਹੀ ਸੀ। ਸ਼ਕੁੰਤਲਾ ਦੋਹਾਂ ਨੂੰ ਪਿਆਰ ਕਰਦੀ ਸੀ। ਹੁਣ ਤੁਸੀਂ ਕਹੋਗੇ, ਇਕ ਕੁੜੀ ਦੋ ਮੁੰਡਿਆਂ ਨਾਲ ਕਿਵੇਂ ਰਹਿ ਸਕਦੀ ਹੈ? ਕੋਈ ਮਰਦ ਝੱਲ ਨਹੀਂ ਸਕਦਾ ਕਿ ਉਸਦੀ ਪ੍ਰੇਮਿਕਾ ਕਿਸੇ ਹੋਰ ਨਾਲ ਵੀ ਪ੍ਰੇਮ ਕਰੇ। ਇਹ ਸੰਭਵ ਨਹੀਂ।

ਇਸ ਦਾ ਜਵਾਬ ਮੈਂ ਇੰਝ ਦੇਨਾਂ- ਮੁਸਲਮਾਨ ਜੇ ਦੋ ਘਰਵਾਲੀਆਂ ਰੱਖ ਸਕਦਾ ਹੈ, ਦੋਵੇਂ ਅੰਰਤਾਂ ਇਕ ਦੂਜੇ ਨੂੰ ਸਹਾਰ ਸਕਦੀਆਂ ਨੇ ਮਰਦ ਕਿਉਂ ਨਹੀਂ?

ਭਾਈ ਤੁਸੀਂ ਮੰਨੋ ਜਾਂ ਨਾ ਮੰਨੋ, ਮੈਂ ਆਪਣੀ ਕਹਾਣੀ ਬਦਲ ਨਹੀਂ ਸਕਦਾ। ਸ਼ਕੁੰਤਲਾ ਨੂੰ ਦੋਹਾਂ ਨਾਲ ਇਕੋ ਜਿੰਨਾ ਪਿਆਰ ਸੀ। ਕਦੇ ਸੋਚ ਵੀ ਨਹੀਂ ਸੀ ਸਕਦੀ ਕਿ ਉਹ ਦੋਹਾਂ ਤੋਂ ਬਿਨਾਂ ਰਹਿ ਸਕੇਗੀ।

ਉਹਨਾਂ ਤਿੰਨਾਂ ਦਾ ਪਿਆਰ ਦੇਖ ਕੇ 'ਜਾਨ ਨੋਬਲ ਸਰਕਸ' ਦੇ ਮਾਲਕ ਦੇ ਦਿਲ 'ਚ ਡਰ ਪੈਦਾ ਹੋ ਗਿਆ। ਉਹ ਤਿੰਨੇ ਇਕ ਦਿਲ-ਇਕ ਜਾਨ ਸਨ। ਸੋਚਣ ਲੱਗਾ, ਇਹਨਾਂ ਨੂੰ ਕਿਵੇਂ ਵੱਖਰੇ ਕੀਤਾ ਜਾਏ?

ਇਸ ਕਰਕੇ ਸਰਕਸ ਵਿਚ ਸਭ ਤੋਂ ਮਹੱਤਵਪੂਰਨ ਤਮਾਸਾ ਕਰਨ ਵਾਲਾ ਚਲਦਾ ਕੀਤਾ ਤੇ ਸ਼ਕੁੰਤਲਾ ਨੂੰ ਕਿਹਾ ਕਿ ਉਹ ਘੁੰਮਦੇ ਹੋਏ ਗੋਲ ਛੱਟੇ ਨਾਲ ਬੱਝੇਗੀ। ਰਾਮ ਪਿਆਰਾ ਉਸ 'ਤੇ ਖੰਜਰ ਦਾ ਵਾਰ ਕਰੇਗਾ, ਜਿਹੜਾ ਉਸਦਾ ਸਰੀਰ ਛੂਹੇ ਬਗੈਰ ਹੀ ਨਿਸ਼ਾਨੇ 'ਤੇ ਲੱਗੇਗਾ। ਇਹ ਸੁਣ ਕੇ ਮੁਹੰਮਦ ਅਲੀ ਡਰ ਗਿਆ। ਰਾਮ ਪਿਆਰਾ ਇਸ ਕਰਤਬ 'ਚ ਬਿਲਕੁਲ ਮਾਹਰ ਨਹੀਂ ਸੀ ਤੇ ਜੇ ਨਿਸ਼ਾਨਾ ਉੱਕ ਗਿਆ ਤਾਂ ਸ਼ਕੁੰਤਲਾ ਦੀ ਜਾਨ ਖ਼ਤਰੇ 'ਚ ਪੈ ਸਕਦੀ ਸੀ। ਉਹ ਲੱਗਿਆ ਦਿਨ ਰਾਤ ਮਿਹਨਤ ਕਰਨ। ਉਹ ਇਕ ਹੋਰ ਖਾਲੀ ਛੱਟੇ 'ਤੇ ਨਿਸ਼ਾਨੇ ਲਾ-ਲਾ ਕੇ ਖੰਜਰ ਮਾਰਦਾ। ਜਦ ਉਸ ਨੂੰ ਪੂਰੀ ਮੁਹਾਰਤ ਹੋ ਗਈ ਤਾਂ ਸਰਕਸ ਦੇ ਮਾਲਕ ਨੂੰ ਬੇਨਤੀ ਕੀਤੀ ਕਿ ਖੰਜਰ ਮਾਰਨ ਦਾ ਕੰਮ ਉਸ ਦੇ ਹਵਾਲੇ ਕਰ ਦਿੱਤਾ ਜਾਏ।

ਮਾਲਕ ਨੇ ਛੈਸਲਾ ਕੀਤਾ ਕਿ ਉਹ ਦੋਵੇਂ ਵਾਰੀ-ਵਾਰੀ ਸ਼ਕੁੰਤਲਾ 'ਤੇ

ਬੰਜਰ ਮਾਰਨਗੇ। ਸ਼ਕੁੰਤਲਾ ਮੁਸ਼ ਸੀ, ਦੋਵੇਂ ਮੇਰੇ ਚਾਹੁਣ ਵਾਲੇ ਨੇ, ਜੇ ਮੌਤ ਆਈ ਵੀ ਤਾਂ ਉਹਨਾਂ ਹੱਥੋਂ ਆਏਗੀ, ਜਿਹਨਾਂ ਲਈ ਜਾਨ ਵੀ ਹਾਜ਼ਰ ਸੀ। ਪਰ ਰਾਮ ਪਿਆਰੇ ਤੇ ਮੁਹੰਮਦ ਅਲੀ 'ਚ ਇਕ ਤਣਾਅ ਜਿਹਾ ਸ਼ੁਰੂ ਹੋ ਗਿਆ। ਹਰ ਵਾਰੀ ਆਪਣਾ ਕਰਤਬ ਦਿਖਾਉਣ ਤੋਂ ਪਹਿਲਾਂ ਇਕ-ਦੂਜੇ ਨੂੰ ਅਜਿਹੀਆਂ ਨਿਗਾਹਾਂ ਨਾਲ ਦੇਖਦੇ, ਜੇ ਸ਼ਕੁੰਤਲਾ ਨੂੰ ਕੁਛ ਹੋ ਗਿਆ, ਮੈਂ ਤੈਨੂੰ ਜੀਂਦਾ ਨਹੀਂ ਛੱਡਣਾ।

ਪਰ ਇਸ ਤਮਾਸੇ ਨੇ ਉਹਨਾਂ ਤਿੰਨਾਂ ਦੀ ਦੋਸਤੀ ਹੋਰ ਵੀ ਪੀਢੀ ਕਰ ਦਿੱਤੀ। ਜਿਸ ਦਿਨ ਮੁਹੰਮਦ ਅਲੀ ਦੀ ਵਾਰੀ ਹੁੰਦੀ, ਸ਼ਕੁੰਤਲਾ ਉਹ ਰਾਤ ਮੁਹੰਮਦ ਅਲੀ ਦੇ ਤੰਬੂ 'ਚ ਕੱਟਦੀ ਤੇ ਆਪਣੇ ਪਿਆਰ ਦਾ ਤੋਹਫਾ ਉਸਨੂੰ ਬਾਹਾਂ 'ਚ ਸਮੇਂ ਕੇ ਦਿੰਦੀ। ਇਸੇ ਤਰ੍ਹਾਂ ਰਾਮ ਪਿਆਰੇ ਨੂੰ ਪਿਆਰ ਦਾ ਇਨਾਮ ਬਖਸ਼ਦੀ। ਤਿੰਨਾਂ ਦੀ ਮੁਹੱਬਤ ਸਰਕਸ 'ਚ ਆਉਣ ਵਾਲੇ ਦਰਸ਼ਕਾਂ ਦੇ ਨਾਲ-ਨਾਲ ਵਧਦੀ ਗਈ।

ਇਕ ਦਿਨ ਉੱਡੀ ਅਜੀਬ ਹਵਾਈ ਨੇ ਸਰਕਸ ਵਾਲਿਆਂ ਦੀ ਬਰਾਦਰੀ 'ਚ ਤਹਿਲਕਾ ਮਚਾ ਦਿੱਤਾ। ਸ਼ਕੁੰਤਲਾ ਹਾਮਲਾ ਹੋ ਗਈ ਸੀ। ਕਾਨਾ-ਛੂਸੀ ਸ਼ੁਰੂ ਹੋ ਗਈ ਕਿ ਪਿਉ ਮੁਹੰਮਦ ਅਲੀ ਹੈ ਜਾਂ ਰਾਮ ਪਿਆਰਾ। ਸ਼ਕੁੰਤਲਾ ਨੂੰ ਪੁੱਛਿਆ ਤਾਂ ਉਹ ਕਹਿੰਦੀ, “ਪਤਾ ਨਹੀਂ! ਦੋਵੇਂ ਹੀ ਨੇ।”

ਹੁਣ ਤੁਸੀਂ ਮੈਨੂੰ ਪੁੱਛੋਗੇ ਕਿ ਉਹਨਾਂ ਦਾ ਡੀ ਐਨ ਏ ਕਰਵਾ ਕੇ ਪਤਾ ਲਗਾ ਲੈਂਦੇ। ਭਾਈ ਸਾਹਿਬ! ਉਹਨਾਂ ਦਿਨਾਂ 'ਚ ਸਾਈਸ ਨੇ ਏਨੀ ਤਰੱਕੀ ਨਹੀਂ ਸੀ ਕੀਤੀ। ਕਰ ਵੀ ਲਈ ਹੁੰਦੀ ਤਾਂ ਉਸ ਨਾਲ ਕੀ ਫਰਕ ਪੈਂਦਾ! ਪਿਆਰ ਵਿਗਿਆਨ ਨਾਲ ਥੋੜ੍ਹੇ ਪਛਾਣ ਹੁੰਦੇ।

ਮੁੱਕਦੀ ਗੱਲ, ਇਹ ਅਣਹੋਣੀ ਹੋ ਗਈ। ਸਰਕਸ ਦਾ ਆਪਣਾ ਮਾਹੌਲ, ਆਪਣਾ ਕਾਨੂੰਨ ਸੀ, ਜਿਸ ਦਾ ਬਾਹਰ ਦੀ ਦੁਨੀਆ ਨਾਲ ਕੋਈ ਵੀ ਵਾਸਤਾ ਨਹੀਂ ਸੀ। ਜਦਕਿ ਪੂਰੇ ਮੁਲਕ 'ਚ ਬਟਵਾਰੇ ਦੇ ਜਲਸੇ-ਜਲੂਸ ਹੋ ਰਹੇ ਸਨ ਤੇ ਸਰਕਸ ਆਪਣੇ ਜਲੂਸ ਕੱਢ ਰਹੀ ਸੀ। ਬੱਚਾ ਪੈਦਾ ਹੋਇਆ। ਸਾਰਿਆਂ ਨੇ ਖੁਸ਼ੀਆਂ ਮਨਾਈਆਂ। ਦੋਹਾਂ ਨੇ ਫੈਸਲਾ ਕੀਤਾ ਕਿ ਬੱਚੇ ਦਾ ਨਾਮ ‘ਰਾਮ ਅਲੀ’ ਕਿਉਂ ਨਾ ਰੱਖਿਆ ਜਾਏ!

ਰਾਮ ਅਲੀ ਸਰਕਸ ਦੇ ਮਾਹੌਲ 'ਚ ਪਲਣ ਲੱਗਾ। ਛੋਟੇ ਹਾਬੀ ਬੱਚੇ ਭੰਬੋ ਨਾਲ ਰਾਮ ਅਲੀ ਨੂੰ ਬਹੁਤ ਪਿਆਰ ਸੀ। ਜਦੋਂ ਵੀ ਉਸ ਦਾ ਤਮਾਸ਼ਾ ਸ਼ੁਰੂ ਹੁੰਦਾ ਰਾਮ ਅਲੀ ਭੱਜ ਕੇ ਸਰਕਸ ਦੇ ਪੰਡਾਲ 'ਚ ਜਾ ਬੈਠਦਾ। ਭੰਬੋ ਪੰਡਾਲ 'ਚ ਇਕ ਲੱਤ ਉੱਪਰ ਚੁੱਕ ਕੇ ਤਿੰਨਾਂ ਲੱਤਾਂ ਨਾਲ ਤੁਰਦਾ। ਫਿਰ ਦੋ ਲੱਤਾਂ ਨਾਲ

ਉੱਛਲ-ਉੱਛਲ ਕੇ ਤੁਰਦਾ ਅਤੇ ਅਖੀਰ 'ਚ ਛੋਟੇ ਜਿਹੇ ਸਟੂਲ 'ਤੇ ਪਹਿਲਾਂ ਦੋ ਲੱਤਾਂ ਟਿਕਾਉਂਦਾ ਤੇ ਫਿਰ ਚਾਰੇ ਲੱਤਾਂ ਨਾਲ ਸਟੂਲ 'ਤੇ ਖੜ੍ਹਾ ਹੋ ਜਾਂਦਾ।

ਸਰਕਸ ਪੂਰੇ ਹਿੰਦੋਸਤਾਨ 'ਚ ਮਸ਼ਹੂਰ ਹੁੰਦੀ ਗਈ। ਖੇਡ-ਤਮਾਸ਼ਿਆਂ 'ਚ ਵਾਧਾ ਹੁੰਦਾ ਗਿਆ। ਕੁਝ ਬਲਦੇ ਹੋਏ ਲੋਹੇ ਦੇ ਕੜੇ ਵਿੱਚੋਂ ਦੀ ਛਾਲ ਮਾਰਦੇ। ਜਿਮਨਾਸਟਿਕ ਕਰਨ ਵਾਲੇ ਇਕ ਦੂਜੇ ਦੇ ਮੌਢਿਆਂ 'ਤੇ ਖੜ੍ਹੇ ਹੋ ਕੇ ਸਰਕਸ ਦੇ ਤੰਬੂ ਦੀ ਛੱਤ ਤੱਕ ਪਹੁੰਚ ਜਾਂਦੇ। ਬਸ ਸਰਕਸ ਕੀ ਸੀ, ਛੋਟਾ ਜਿਹਾ ਸ਼ਹਿਰ ਸੀ, ਜੋ ਕਿਸੇ ਵੀ ਸ਼ਹਿਰ 'ਚ ਜਾ ਕੇ ਲੋਕਾਂ ਦੀ ਭੀੜ ਇਕੱਠੀ ਕਰ ਲੈਂਦਾ।

'ਜਾਨ ਨੋਬਲ ਸਰਕਸ' ਦੀ ਹਰਮਨ-ਪਿਆਰਤਾ ਦਾ ਭੇਤ ਇਸੇ 'ਚ ਸੀ ਕਿ ਸਰਕਸ ਦੇ ਤਮਾਸ਼ਿਆਂ 'ਚ ਨਿਤ ਨਵੇਂ ਤਮਾਸ਼ਿਆਂ ਦਾ ਵਾਧਾ ਹੁੰਦਾ ਰਹਿੰਦਾ ਸੀ। ਇਕ ਨਵਾਂ ਤਮਾਸ਼ਾ ਹੋਰ ਜੁੜਿਆ। ਲੰਬੇ ਹੈਟ ਵਾਲਾ ਬੰਦਾ, ਪੂਛਲ ਕੋਟ ਪਾ ਕੇ ਤਰ੍ਹਾਂ-ਤਰ੍ਹਾਂ ਦੇ ਜਾਦੂ ਦਿਖਾਉਂਦਾ। ਕਦੇ ਹੈਟ 'ਚ ਬਿੱਲੀ ਪਾਉਂਦਾ ਤਾਂ ਬਾਹਰ ਪ੍ਰਰਗੋਸ਼ ਨਿਕਲਦਾ। ਰੁਧੱਈਏ ਦਾ ਸਿੱਕਾ ਮੂੰਹ ਵਿਚ ਪਾ ਕੇ ਤਮਾਸ਼ਬੀਨ ਦੀ ਜੇਬ 'ਚੋਂ ਕੱਢਦਾ। ਉਸਦੀ ਇਕ ਆਈਟਮ ਤਾਂ ਬਹੁਤ ਹੀ ਮਸ਼ਹੂਰ ਹੋਈ। ਉਹ ਸੰਦੂਕ 'ਚ ਇਕ ਕੁੜੀ ਵਾੜਦਾ। ਉਸ ਸੰਦੂਕ ਦੇ ਇਕ ਸਿਰੇ 'ਚੋਂ ਕੁੜੀ ਦਾ ਸਿਰ ਬਾਹਰ ਹੁੰਦਾ ਤੇ ਦੂਸਰੇ ਸਿਰੇ 'ਚੋਂ ਲੱਤਾਂ। ਜਾਦੂਗਰ ਕੁੜੀ ਨੂੰ ਕਹਿੰਦਾ-'ਆਪਣੇ ਪੈਰ ਹਿਲਾ' ਤਾਂ ਉਹ ਪੈਰ ਹਿਲਾਉਂਦੀ। ਫਿਰ ਕੁੜੀ ਨੂੰ ਕਹਿੰਦਾ-'ਆਪਣਾ ਸਿਰ ਹਿਲਾ' ਤਾਂ ਉਹ ਸਿਰ ਹਿਲਾਉਂਦੀ। ਫਿਰ ਵੱਡੇ ਸਾਰੇ ਆਰੇ ਨਾਲ ਸੰਦੂਕ ਵਿਚਾਲਿਓਂ ਕੱਟ ਦਿੰਦਾ ਤੇ ਸੰਦੂਕ ਦੇ ਦੋਵੇਂ ਟੁਕੜੇ ਖਿੱਚ ਕੇ ਵੱਖਰੇ-ਵੱਖਰੇ ਕਰ ਦਿੰਦਾ। ਲੜਕੀ ਨੂੰ ਕਹਿੰਦਾ-'ਸਿਰ ਹਿਲਾ' ਉਹ ਹਿਲਾਉਂਦੀ ਤੇ ਫਿਰ ਪੈਰ ਹਿਲਾਉਂਦੀ।

ਇਹ ਕਰਤਬ ਦੇਖਣ ਵਾਸਤੇ ਦੁਨੀਆ ਦੂਰੋਂ-ਦੂਰੋਂ ਆਉਂਦੀ। ਫਿਰ ਉਹੀ ਹੋਇਆ, ਜਾਦੂਗਰ ਨੂੰ ਦੂਜੀ ਸਰਕਸ ਵਾਲਿਆਂ ਵੱਧ ਪੈਸਿਆਂ ਦੀ ਪੇਸ਼ਕਸ਼ ਕੀਤੀ ਤਾਂ ਉਸਨੇ 'ਜਾਨ ਨੋਬਲ ਸਰਕਸ' ਦੇ ਮਾਲਕ ਤੋਂ ਛੁੱਟੀ ਮੰਗ ਲਈ। ਮਾਲਕ ਨੇ ਕਿਹਾ, "ਏਦਾਂ ਕਰ ਮੇਰੇ ਕਿਸੇ ਇਕ ਬਾਜ਼ੀਗਰ ਨੂੰ ਸਿਖਲਾਈ ਦੇ-ਦੇ ਤੇ ਫਿਰ ਚਲਿਆ ਜਾਵੀ।"

ਜਾਦੂਗਰ ਮੰਨ ਗਿਆ। ਸਰਕਸ ਦੇ ਮਾਲਕ ਨੇ ਸੋਚਿਆ, "ਇਹ ਸਭ ਤੋਂ ਕਮਾਲ ਦਾ ਤਮਾਸ਼ਾ ਹੈ, ਇਸ 'ਚ ਮੈਂ ਹੀ ਮੁਹਾਰਤ ਹਾਸਲ ਕਰਾਂਗਾ।" ਤੇ ਫਿਰ ਮਾਲਕ ਉਹ ਤਮਾਸ਼ਾ ਬੜੀ ਕਾਮਯਾਬੀ ਨਾਲ ਕਰਨ ਲੱਗਾ। ਸਗੋਂ ਕਈ ਵਾਧੇ ਵੀ ਕਰ ਲਏ। ਕਦੇ ਆਪਣੀ ਜੇਬ 'ਚੋਂ ਕਬੂਤਰ ਕੱਢ ਕੇ ਉਡਾਉਂਦਾ। ਪਾਣੀ

ਦਾ ਭਰਿਆ ਗਲਾਸ ਦਰਸ਼ਕਾਂ ਵੱਲ ਸੁੱਟਦਾ ਤਾਂ ਛੁੱਲ ਛਿੱਗਦੇ ।

ਮੁਹੰਮਦ ਅਲੀ ਤੇ ਰਾਮ ਪਿਆਰਾ ਉਸ ਨਾਲ ਹੱਥ ਵਟਾਉਂਦੇ । ਸਰਕਸ ਦਿਨ ਦੁਗਣੀ-ਰਾਤ ਚੌਗੁਣੀ ਤਰੱਕੀ ਕਰਨ ਲੱਗੀ । ਡਾਰਾਂ 'ਚ ਲੋਕ ਘੰਟਿਆਂ-ਬੱਧੀ ਟਿਕਟ ਲੈਣ ਦੀ ਉਡੀਕ ਕਰਦੇ ।

ਇਕ ਦਿਨ ਸੰਦੂਕ 'ਚ ਵੜਨ ਵਾਲੀ ਕੁੜੀ ਨੂੰ ਬੁਖਾਰ ਚੜ੍ਹ ਗਿਆ ਤਾਂ ਸਰਕਸ ਦੇ ਮਾਲਕ ਨੇ ਸ਼ਕੁੰਤਲਾ ਨੂੰ ਕਿਹਾ, “ਅੱਜ ਤੂੰ ਵੜ ਜਾ ।”

ਉਸ ਲਈ ਸਭ ਤੋਂ ਸੌਖਾ ਕੰਮ ਸੀ ।

ਸਰਕਸ ਦਾ ਸ਼ੋਅ ਸਿਖਰ 'ਤੇ ਸੀ । ਦਰਸ਼ਕ ਤਾੜੀਆਂ ਵਜਾ-ਵਜਾ ਕੇ ਤਮਾਸ਼ਾਗਰਾਂ ਨੂੰ ਦਾਦ ਦੇ ਰਹੇ ਸਨ । ਅਖੀਰ 'ਚ ਸਭ ਤੋਂ ਮਸ਼ਹੂਰ ਤਮਾਸ਼ਾ ਦਿਖਾਇਆ ਗਿਆ । ਸਰਕਸ ਦੇ ਜਾਦੂਗਰ ਮਾਲਕ ਨੇ ਆਪਣੇ ਹੈਟ 'ਚੋਂ ਕਬੂਤਰ, ਖਰਗੋਸ਼ ਅਤੇ ਹੋਰ ਪਤਾ ਨਹੀਂ ਕੀ-ਕੀ ਕੱਢਿਆ ।

ਸੰਦੂਕ ਵਾਲਾ ਤਮਾਸ਼ਾ ਬਹੁਤ ਮਸ਼ਹੂਰ ਸੀ । ਸ਼ਕੁੰਤਲਾ ਸੰਦੂਕ 'ਚ ਲੰਮੀ ਪੈ ਗਈ ਤੇ ਜਾਦੂਗਰ ਮਾਲਕ ਨੇ ਆਰੇ ਦਾ ਇਕ ਸਿਰਾ ਰਾਮ ਪਿਆਰੇ ਨੂੰ ਫੜਾ ਦਿੱਤਾ ਤੇ ਦੂਜਾ ਸਿਰਾ ਮੁਹੰਮਦ ਅਲੀ ਨੂੰ । ਸ਼ਕੁੰਤਲਾ ਨੂੰ ਕਿਹਾ-‘ਸਿਰ ਹਿਲਾ’ ਤਾਂ ਉਸ ਨੇ ਸਿਰ ਹਿਲਾਇਆ । ਫਿਰ ਉਸਨੂੰ ਕਿਹਾ-‘ਪੈਰ ਹਿਲਾ’ ਤਾਂ ਉਸ ਨੇ ਪੈਰ ਹਿਲਾਏ ।

ਜਾਦੂਗਰ ਨੇ ਰਾਮ ਪਿਆਰੇ ਤੇ ਮੁਹੰਮਦ ਅਲੀ ਨੂੰ ਇਸ਼ਾਰਾ ਕੀਤਾ-ਆਰਾ ਫੇਰੋ । ਆਰਾ ਫਿਰਿਆ ਹੀ ਸੀ ਕਿ ਸ਼ਕੁੰਤਲਾ ਦੀ ਚੀਕ ਨਿਕਲ ਗਈ । ਪਤਾ ਨਹੀਂ ਜਾਦੂਗਰ ਸੰਦੂਕ ਦੇ ਖਾਲੀ ਖਾਨੇ 'ਚ ਸ਼ਕੁੰਤਲਾ ਨੂੰ ਲਿਟਾਉਣਾ ਭੁੱਲ ਗਿਆ ਸੀ । ਸ਼ਕੁੰਤਲਾ ਦਾ ਸਰੀਰ ਦੋ ਟੁਕੜਿਆਂ 'ਚ ਕੱਟਿਆ ਗਿਆ । ਲਹੂ ਦੀ ਛੁਹਾਰ ਨਾਲ ਧਰਤੀ ਚਿੱਕੜ-ਚਿੱਕੜ ਹੋ ਗਈ ਸੀ । ਦਰਸ਼ਕਾਂ 'ਚ ਭੱਜ-ਦੌੜ ਮਚ ਗਈ । ਸ਼ਕੁੰਤਲਾ ਦਾ ਸਿਰ ਤੇ ਪੈਰ ਤੜਫਣ ਮਗਰੋਂ ਹਿਲਣੇ ਬੰਦ ਹੋ ਗਏ । ਦੋ-ਟੁਕੜੇ ਹੋਈ ਸ਼ਕੁੰਤਲਾ ਇਕਦਮ ਓਥੋਂ ਬਾਹਰ ਲਿਆਂਦੀ ਗਈ । ਰਾਮ ਅਲੀ ‘ਮਾਂ-ਮਾਂ’ ਪੁਕਾਰਦਾ ਘਟਨਾ ਵਾਲੀ ਥਾਂ 'ਤੇ ਆਇਆ ਤੇ ਆਪਣੀ ਮਾਂ ਦਾ ਲਹੂ ਦੇਖਣ ਲੱਗਾ ।

ਮੈਂ ਵੀ ਓਥੇ ਪਹੁੰਚਿਆ । ਲਹੂ ਦਾ ਚਿੱਕੜ ਦੇਖਿਆ ਤਾਂ ਮੇਰੇ ਮੂੰਹੋਂ ਆਪ-ਮੁਹਾਰੇ ਹੀ ਨਿਕਲ ਗਿਆ, “ਇਹ ਤਾਂ ਪਾਕਿਸਤਾਨ ਦਾ ਨਕਸ਼ਾ ਬਣ ਗਿਐ !”

ਪਰ ਰਾਮ ਅਲੀ ਰੋ-ਰੋ ਕੇ ਕਹਿ ਰਿਹਾ ਸੀ, “ਮੈਂ ਕਿੱਧਰ ਜਾਵਾਂ ?”

•••

## ਵੜਾ ਦੀ ਨੰਗੀ ਚੁੜੇਲ

ਟਿੱਲੂ ਨੇ ਜ਼ੋਰ ਦੀ ਛਿੱਕ ਮਾਰੀ ਤੇ ਨੱਕ ਖੋਲ੍ਹਣ ਦੀ ਅਸਫਲ ਕੋਸ਼ਿਸ਼ ਕੀਤੀ। ਪੂਰੇ ਜ਼ੋਰ ਨਾਲ ਫੇਫੜਿਆਂ ਦੀ ਸਾਰੀ ਹਵਾ ਨੱਕ ਦੀਆਂ ਮੌਰੀਆਂ ਬਾਣੀਂ ਕੱਢਣ ਦਾ ਯਤਨ ਕੀਤਾ ਪਰ ਮੌਰੀਆਂ ਖੁੱਲ੍ਹੇ ਨਾ ਸਕੀਆਂ। ਟਿੱਲੂ ਏਸੇ ਯਤਨ ਨਾਲ ਘੁੱਲ੍ਹ ਹੀ ਰਿਹਾ ਸੀ ਕਿ ਕਸਤੂਰੀ ਦੀ ਤਿੱਖੀ ਮਹਿਕ ਨਾਲ ਆਈ ਛਿੱਕ ਨੇ ਨੱਕ ਦੀ ਮੌਰੀਆਂ ਖੋਲ੍ਹੇ ਦਿੱਤੀਆਂ।

‘ਤੇਰਾ ਸ਼ੁਕਰ ਅਲ ਹਮਦੁਲਲਿੱਲਾ,’ ਉਸਨੇ ਦਿਲ ’ਚ ਕਿਹਾ ਪਰ ‘ਸ਼ੁਕਰ ਅਲ ਹਮਦੁਲਲਿੱਲਾ’ ਦੀ ਆਵਾਜ਼ ਬਾਹਰੋਂ ਆਈ ਤੇ ਉਸਦੇ ਬੰਦ ਕੰਨ ਵੀ ਖੁੱਲ੍ਹੇ ਗਏ।

ਸਿਰ ਉਤਾਂਹ ਕੀਤਾ ਤਾਂ ਦੇਖਿਆ, ਮੌਲਾਨਾ ਸਾਹਿਬ ਮਾਂਡੀ ਨਾਲ ਆਕੜੀ ਸਲਵਾਰ-ਕਮੀਜ਼ ਪਾਈ ਇਸ ਤਰ੍ਹਾਂ ਤੁਰੇ ਆ ਰਹੇ ਸਨ ਜਿਵੇਂ ਟੀਨ ਦੇ ਜਗ-ਬਕਤਰ ਵਿਚ ਸਿਪਾਹ-ਸਿਲਾਰ।

ਵਾਹ! ਕੈਸਾ ਨੂਰਾਨੀ ਮੁੱਖੜਾ। ਕੰਨਾਂ ’ਚ ਸਬਜ਼ ਰੰਗ ਦਾ ਫੈਹਾ ਸਾਰੀ ਗਲੀ ਮਹਿਕਾ ਰਿਹਾ ਸੀ। ਤੇਲ ਨਾਲ ਚੋਪੜੀ ਦਾਹੜੀ। ਅੱਖਾਂ ’ਚ ਸੁਰਮੇ ਦੀ ਧਾਰ। ਉਸਦੀ ਸ਼ਾਹਾਨਾ ਤੌਰ। ਟਿੱਲੂ ਵੀ ਉੱਠ ਕੇ ਮੌਲਾਨਾ ਸਾਹਿਬ ਦੇ ਪਿੱਛੇ-ਪਿੱਛੇ ਗੁਣਗੁਣਾਉਂਦਾ ਤੁਰ ਪਿਆ-

‘ਚਾਲ ਮੌਂ ਠੁਮਕਾ  
ਕਾਨ ਮੌਂ ਝੁਮਕਾ  
ਕਮਰ ਪੇ ਚੋਟੀ ਲਟਕੇ  
ਹੋ ਗਿਆ ਦਿਲ ਕਾ  
ਪੁਰਜਾ-ਪੁਰਜਾ  
ਲਗੇ ਪਚਾਸੀ ਝਟਕੇ...’

‘ਲਗੇ ਪਚਾਸੀ ਝਟਕੇ’ ’ਤੇ ਮੌਲਾਨਾ ਨੇ ਪਿੱਛੇ ਮੁੜ ਕੇ ਟਿੱਲੂ ਵੱਲ ਗੁੱਸੇ ਨਾਲ ਦੇਖਿਆ ਤਾਂ ਉਹ ਗਲੀ ਦੇ ਦੂਜੇ ਬੰਨੇ ਹੋ ਕੇ ਤੁਰਨ ਲੱਗ ਪਿਆ।

ਮੌਲਾਨਾ ਸਾਹਿਬ ਤਾਂ ਮਸੀਤ ’ਚ ਚਲੇ ਗਏ ਤੇ ਟਿੱਲੂ ਮਸੀਤ ਦੇ ਸਾਹਮਣਲੇ ਮਕਾਨ ਦੇ ਬੜੇ ’ਤੇ ਬੈਠ ਗਿਆ, ਜਿਸ ਦੀ ਕੰਧ ’ਤੇ ਲਿਖਿਆ ਹੋਇਆ ਸੀ-ਅੱਹ ਦੇਖੋ! ਕੁੱਤਾ ਧੇਸ਼ਾਬ ਕਰ ਰਿਹਾ ਹੈ

ਓਸੇ ਵੇਲੇ ਇਕ ਕੁੱਤਾ ਗਲੀ ਦੀਆਂ ਨੁੱਕਰਾਂ ਸੁੰਘਦਾ-ਸੁੰਘਦਾ ਏਸੇ ਮਕਾਨ

ਦਾ ਖੂੰਜਾ ਸੁੰਘਣ ਲੱਗਾ। ਕੁੱਤੇ ਨੇ ਆਪਣੀ ਪਿਛਲੀ ਲੱਤ ਏਦਾਂ ਚੁੱਕੀ ਜਿਵੇਂ ਪਾਣੀ ਦਾ ਪ੍ਰੈਸ਼ਰ ਖਿੱਚਣ ਲਈ ਨਲਕੇ ਦੀ ਹੱਥੀ ਉਤਾਂਹ ਚੁੱਕ ਰਿਹਾ ਹੋਵੇ। ਟਿੱਲੂ ਦੇ ਮੂੰਹੋਂ ਆਪ-ਮੁਹਾਰਾ ਹੀ ਨਿਕਲ ਗਿਆ, “ਅੱਹ ਦੇਖੋ! ਕੁੱਤਾ ਪੇਸ਼ਾਬ ਕਰ ਰਿਹਾ ਹੈ!”

ਕੁੱਤੇ ਨੇ ਕੰਧ ਦੀ ਕੈਨਵਸ 'ਤੇ ‘ਐਬਸਟਰੈਕਟ ਆਰਟ’ ਦਾ ਨਮੂਨਾ ਅਜੇ ਪੂਰਾ ਵੀ ਨਹੀਂ ਸੀ ਕੀਤਾ ਕਿ ਟਿੱਲੂ ਨੇ ਉਸਨੂੰ ਗੋਦੀ 'ਚ ਚੁੱਕ ਲਿਆ ਤੇ ਵਾਪਸ ਓਸੇ ਬੜ੍ਹੇ 'ਤੇ ਆ ਬੈਠਾ।

ਮੌਲਾਨਾ ਸਾਹਿਬ ਨੇ ਮਸੀਤ ਦਾ ਲਾਉਡ-ਸਪੀਕਰ ਚਾਲੂ ਕਰ ਕੇ ਮਾਈਕ੍ਰੋਫ਼ੋਨ 'ਚ ਪਹਿਲਾਂ ਛੂਕ ਮਾਰੀ। ਫਿਰ ਵੱਡੀ ਉਂਗਲੀ ਦੇ ਜੋੜ ਨਾਲ ‘ਠੱਕ-ਠੱਕ’ ਕੀਤੀ। ਗਲਾ ਸਾਫ਼ ਕੀਤਾ ਤੇ ਜੋਰ ਦੀ ਸਪੀਕਰ 'ਚ ਖੰਘਿਆ। ਏਦਾਂ ਲੱਗਾ ਜਿਵੇਂ ‘ਕੌਂਬੋਆਏ ਫਿਲਮਾਂ’ 'ਚ ਜਾਨ ਵੇਨ<sup>1</sup> ਨੇ ਇੱਕੋ ਗੋਲੀ ਨਾਲ ਤਿੰਨ ਰੈੱਡ-ਇੱਡੀਅਨ ਮਾਰ ਦਿੱਤੇ ਹੋਣ।

ਟਿੱਲੂ ਨੂੰ ਲਾਉਡ-ਸਪੀਕਰ ਦੀ ਆਵਾਜ਼ ਚੰਗੀ ਨਹੀਂ ਸੀ ਲੱਗ ਰਹੀ। ਉਸ ਨੂੰ ਸ਼ਗਰਤ ਸੁੱਝੀ।

ਉਸ ਨੇ ਮਸੀਤ ਦੇ ਪਿਛਵਾੜੇ 'ਚ ਬਾਂਸ 'ਤੇ ਟੰਗੇ ਲਾਉਡ-ਸਪੀਕਰ ਦਾ ਮੂੰਹ ਧੁੱਪਸੜੀ ਵਾਲੇ ਇਮਾਮਬਾੜੇ<sup>2</sup> ਵੱਲ ਘੁਮਾ ਦਿੱਤਾ। ਬਸ ਫਿਰ ਕੀ ਸੀ! ਲਾਉਡ-ਸਪੀਕਰ 'ਚੋਂ ਨਿਕਲੀ ਆਵਾਜ਼ ਜਿਉਂ ਹੀ ਸੁਪਰ-ਸੌਨਿਕ ਜੈਂਟ ਵਾਂਗ ਇਮਾਮ-ਬਾਰਗਾਹ ਦੀਆਂ ਕੰਧਾਂ 'ਚ ਵੱਜੀ ਤਾਂ ਇਮਾਮ-ਬਾੜੇ ਦੇ ਜਾਕਿਰ ਸਾਹਿਬ ਕਲਬ ਅੰਬਾਸ, ਜਿਹੜੇ ‘ਮਾਤਮੀ ਜੰਜ਼ੀਰ’ ਦੀ ਤਿਆਰੀ 'ਚ ਆਪਣੀਆਂ ਤੇਜ਼ਧਾਰ ਜੰਜ਼ੀਰਾਂ ਨੂੰ ਹੋਰ ਤਿੱਖੀਆਂ ਕਰ ਰਹੇ ਸਨ, ਗੁੱਸੇ 'ਚ ਉੱਠ ਕੇ ਖੜ੍ਹੇ ਹੋ ਗਏ।

ਉਹਨਾਂ ਨੇ ਵੀ ਲਾਉਡ-ਸਪੀਕਰ ਦਾ ਮੂੰਹ ਮਸੀਤ ਓਸਮਾਨੀਆ ਵੱਲ ਕਰ ਦਿੱਤਾ। ਬਸ! ਦੋਹਾਂ ਪਾਸਿਆਂ ਦੇ ਲਾਉਡ-ਸਪੀਕਰਾਂ 'ਚੋਂ ਆਵਾਜ਼ਾਂ ਏਦਾਂ ਨਿਕਲ ਰਹੀਆਂ ਸਨ ਜਿਵੇਂ ‘ਐੱਫ 16’ ਜਹਾਜ਼ ਨੇ ਮਿਜ਼ਾਈਲਾਂ ਛੱਡਣੀਆਂ ਸ਼ੁਰੂ ਕਰ ਦਿੱਤੀਆਂ ਹੋਣ।

ਇਸ ‘ਬੰਬਾਰੀ’ ਦੀ ਸੂਚਨਾ ਜਦੋਂ ਧੁੱਪਸੜੀ ਦੀ ਪੁਲਿਸ ਚੌਂਕੀ 'ਚ ਪਹੁੰਚੀ ਤਾਂ ਸ਼ਹਿਰ ਦੇ ਦਰੋਗੇ ਨੇ ਇਕਦਮ ਖਤਰੇ ਦਾ ਸਾਇਰਨ ਵਜਾ ਦਿੱਤਾ। ਸਾਰੀ ਨਫ਼ਰੀ ਨੇ ਝਟਪਟ ਅਲਰਟ ਹੋ ਕੇ ਆਪਣੀਆਂ ਬੰਦੂਕਾਂ ਚੁੱਕੀਆਂ ਤੇ ਇਮਾਮਬਾੜੇ ਤੇ ਮਸੀਤ ਸਾਹਮਣੇ ਮੌਰਚਾ ਗੱਡ ਲਿਆ। ਦੋਹਾਂ ਫਿਰਕਿਆਂ ਦੇ ਸਪੀਕਰਾਂ ਦੇ ਮੂੰਹ ਉਲਟੇ ਰੁਖ ਘੁਮਾ ਦਿੱਤੇ।

ਇਸ ਹੰਗਾਮੇ 'ਚ ਟਿੱਲੂ ਵੀ ਆਪਣਾ ਕੁੱਤਾ ਚੁੱਕੀ ‘ਮੌਕਾ-ਏ-ਵਾਰਦਾਤ’

’ਤੇ ਤਫ਼ਤੀਸ਼ ਕਰਨ ਆ ਪਹੁੰਚਾ। ਪਹਿਲਾਂ ਇਮਾਮਬਾੜੇ ਗਿਆ ਤਾਂ ਜਾਕਿਰ ਕਲਬ ਅੱਬਾਸ ਬੂਹੇ ’ਤੇ ਕਾਲੀ ਸਲਵਾਰ ਦੇ ਨਾਲੇ ਨਾਲ ਬੰਨ੍ਹੀ ਕਿਸੇ ਸ਼ੈਅ ਨੂੰ ਵਾਰ-ਵਾਰ ਹੱਥ ਲਾ ਕੇ ਤਸੱਲੀ ਕਰ ਰਿਹਾ ਸੀ ਕਿ ਸ਼ੈਅ ਡੱਬ 'ਚੋਂ ਕਿਤੇ ਦੌੜ ਤਾਂ ਨਹੀਂ ਗਈ!

ਟਿੱਲੂ ਨੇੜੇ ਗਿਆ ਤੇ ਕਲਬ ਅੱਬਾਸ ਵੱਲ ਦੇਖ ਕੇ ਕਿਹਾ, “ਨਾਅਰਾ ਮਾਰ ਅਲੀ ਦੇ ਨਾਂ ਦਾ...।”

ਕਲਬ ਅੱਬਾਸ ਨੇ ਜਵਾਬ 'ਚ ਜ਼ੋਰ ਦੀ ‘ਯਾ ਅਲੀ’ ਕਿਹਾ।

ਬੜੇ ਸਤਿਕਾਰ ਨਾਲ ਸਲਾਮ ਕਰ ਕੇ ਟਿੱਲੂ ਨੇ ਪੁੱਛਿਆ, “ਕਿਬਲਾ ਮੁਹਤਰਮ! ਇਕ ਸਵਾਲ ਕਿੰਨੇ ਚਿਰ ਦਾ ਦਿਮਾਗ 'ਚ ਘੁੰਮ ਰਿਹੈ। ਆਗਿਆ ਹੋਵੇ ਤਾਂ ਪੁੱਛ ਲਵਾਂ?”

“ਹਾਂ ‘ਪੰਚਤਨ ਪਾਕਿ’<sup>3</sup> ਨੂੰ ਮੰਨਣ ਵਾਲਿਆ ! ਪੁੱਛ !”

“ਤੁਹਾਡਾ ਨਾਂ ਕਲਬੇ-ਅੱਬਾਸ<sup>4</sup> ਹੈ। ਇਸ ਦਾ ਕੀ ਮਤਲਬ ਹੈ ?”

ਜਾਕਿਰ ਨੇ ਜੋਸ਼ 'ਚ ਆ ਕੇ ਜਵਾਬ ਦਿੱਤਾ, “ਹੁਸੈਨ ਦੇ ਨਾਂ ’ਤੇ ਆਪਣੇ ਬੱਚੇ ਕੁਰਬਾਨ ਕਰਾਂ। ਕਲਬੇ<sup>5</sup>-ਅੱਬਾਸ ਦਾ ਮਤਲਬ ਹੈ ‘ਅੱਬਾਸ ਦਾ ਕੁੱਤਾ’।”

ਟਿੱਲੂ ਨੇ ਝੱਟ ਕੁੱਤਾ ਆਪਣੀ ਛਾਤੀ ਨਾਲ ਲਾਇਆ ਤੇ ਨਮਾਜ਼ ਪੜ੍ਹਦਾ ਹੋਇਆ ਮਸੀਤ ਓਸਮਾਨੀਆ ਦੇ ਸਾਹਮਣੇ ਵਾਲੇ ਬੜੇ ’ਤੇ ਆ ਕੇ ਬੈਠ ਗਿਆ।

ਜੂਹਰ<sup>6</sup> ਦੀ ਨਮਾਜ਼ ਮੁੱਕੀ ਤਾਂ ਸਾਰੇ ਨਮਾਜ਼ੀ ਇਬਾਦਤ ਤੋਂ ਵਿਹਲੇ ਹੋ ਕੇ ਮਸੀਤੋਂ ਬਾਹਰ ਨਿਕਲ੍ਹ ਆਏ।

ਮੌਲਾਨਾ ਸਭ ਤੋਂ ਮਗਰੋਂ ਨਿਕਲਿਆ ਤਾਂ ਟਿੱਲੂ ਨੇ ਕੁੱਤਾ ਧਰਤੀ 'ਤੇ ਛੱਡਿਆ। ਅਗਾਂਹ ਹੋ ਕੇ ਮੌਲਾਨਾ ਸਾਹਿਬ ਨੂੰ ਝੁਕ ਕੇ ਸਲਾਮ ਕੀਤੀ। ਮੌਲਾਨਾ ਸਾਹਿਬ ਨੇ ਬੜੀ ਮੁਹੱਬਤ ਤੇ ਮੋਹ ਨਾਲ ਟਿੱਲੂ ਦੇ ਸਿਰ 'ਤੇ ਹੱਥ ਫੇਰਿਆ, “ਬਰਬੁਰਦਾਰ ਮਸੀਤ 'ਚ ਨਈਂ ਦਿਸਦੇ ! ਨਮਾਜ਼ ਸਾਰੇ ਮੁਸਲਮਾਨਾਂ ਲਈ ਜ਼ਰੂਰੀ ਹੈ।” ਟਿੱਲੂ ਨੂੰ ਨਮਾਜ਼ ਦੀ ਨਸੀਹਤ ਕੀਤੀ ਤੇ ਪਿਆਰ ਨਾਲ ਸਿਰ 'ਤੇ ਹੱਥ ਫੇਰਿਆ, “ਰੋਜ਼ੇ ਰੱਖਿਆ ਕਰ।”

“ਜੀ ਹਜ਼ੂਰ,” ਟਿੱਲੂ ਬਹੁਤ ਹੀ ਸਤਿਕਾਰ ਨਾਲ ਮੌਲਾਨਾ ਸਾਹਿਬ ਦੀਆਂ ਨਸੀਹਤਾਂ ਸੁਣਦਾ ਰਿਹਾ। ਫਿਰ ਟਿੱਲੂ ਨੇ ਬੜੀ ਨਿਮਰਤਾ ਨਾਲ ਮੌਲਾਨਾ ਸਾਹਿਬ ਨੂੰ ਪੁੱਛਿਆ, “ਜਾਨਵਰਾਂ ਬਾਰੇ ਕੁਛ ਦੱਸੋ !”

“ਦੇਖੋ ਬਰਬੁਰਦਾਰ ! ਮਨੁੱਖ ਸਭ ਤੋਂ ਉੱਤਮ ਜੂਨ ਹੈ ਪਰ ਜਾਨਵਰਾਂ ਨਾਲ ਆਪਣੇ ਨਬੀ ਤੇ ਉਹਨਾਂ ਦੇ ਸਾਬੀਆਂ ਨੂੰ ਬਹੁਤ ਪਿਆਰ ਸੀ। ਮੋਹ ਸੀ। ਕੁੱਤੇ

ਤੇ ਘੋੜੇ ਤਾਂ ਬਹੁਤ ਵਫ਼ਾਦਾਰ ਜਾਨਵਰ ਨੇ। ਮੈਨੂੰ ਜੇ ਉਸ ਮੁਹੱਬਤ ਦਾ ਬੋੜ੍ਹਾ ਜਿਹਾ ਨਜ਼ਰਾਨਾ ਵੀ ਮਿਲ ਜਾਏ ਤਾਂ ਮੈਂ ਆਪਣੀ ਵਫ਼ਾ ਦਾ ਹੱਕ ਅਦਾ ਕਰ ਦਿਆਂ। ਜੇ ਮੈਂ ਹਜ਼ਰਤ ਉਮਰ<sup>7</sup> ਦਾ ਕੁੱਤਾ ਅਖਵਾਵਾਂ ਤਾਂ ਮੇਰੇ ਲਈ ਮਾਣ ਵਾਲੀ ਗੱਲ ਹੋਏਗੀ,” ਕਹਿ ਕੇ ਮੌਲਾਨਾ ਨੇ ਕੁਰਾਨ ਦੀ ਆਇਤ ਪੜ੍ਹੀ।

ਮੌਲਾਨਾ ਅਜੇ ਗਲੀ ਦਾ ਮੌੜ ਮੁੜੇ ਹੀ ਸਨ ਕਿ ਟਿੱਲੂ ਨੇ ਫਿਰ ਕੁੱਤਾ ਗੋਦੀ ਚੁੱਕ ਲਿਆ। ਉਸ ਨਾਲ ਖੇਡਣ ਲੱਗ ਪਿਆ। ਤਿੰਨ ਗਲੀਆਂ ਲੰਘ ਕੇ ਜਦੋਂ ਯੂਸਫ਼ ਠੇਕੇਦਾਰ ਦੇ ਲਕੜੀਆਂ ਦੇ ਟਾਲ ਸਾਹਮਣਿਓਂ ਲੰਘ ਰਿਹਾ ਸੀ ਤਾਂ ਟਿੱਲੂ ਦੀ ਗੋਦ ’ਚੋਂ ਕੁੱਤਾ ਛਾਲ ਮਾਰ ਕੇ ਉੱਤਰ ਗਿਆ। ਯੂਸਫ਼ ਠੇਕੇਦਾਰ ਦੇ ਟਾਲ ਦੇ ਵੱਡੇ ਗੋਟ ਅੰਦਰ ਬੰਨ੍ਹੇ ਹੋਏ ਬੁਲੀ ਕੁੱਤੇ ਵੱਲ ਦੇਖ ਕੇ ‘ਗੁਰ...ਰ...ਰ’ ਕਰਨ ਲੱਗਾ। ਫਿਰ ਛਾਲ ਮਾਰ ਕੇ ਉਸ ’ਤੇ ਝਪਟ ਪਿਆ। ਦੋਵੇਂ ਗੁੱਬਮ-ਗੁੱਬਾ ਹੋ ਗਏ ...।

ਟਿੱਲੂ ਨੂੰ ਇਹ ਗੱਲ ਸਮਝ ਨਹੀਂ ਸੀ ਆ ਰਹੀ ਕਿ ਕੁੱਤਾ ਆਪਣੇ ਮਾਲਕ ਦਾ ਤਾਂ ਵਫ਼ਾਦਾਰ ਐ ਪਰ ਆਪਣੀ ਨਸਲ ਦਾ ਵੈਰੀ ਕਿਉਂ ਹੈ ?

•••

1. ‘ਕੌਬੋਅਏ’ ਫਿਲਮਾਂ ਦਾ ਪ੍ਰਸਿੱਧ ਐਕਟਰ
2. ਜਿੱਥੇ ਸ਼ੀਆ ਮੁਸਲਮਾਨ ਮਜ਼ਲਿਸਾਂ ਕਰਦੇ ਹਨ
3. ਸ਼ੀਆ ਮੁਸਲਮਾਨ ਹਜ਼ਰਤ ਮੁਹੰਮਦ, ਉਹਨਾਂ ਦੇ ਬੇਟੀ .ਫਾਤਮਾ, .ਫਾਤਮਾ ਦੇ ਪਤੀ ਹਜ਼ਰਤ ਅਲੀ ਅਤੇ .ਫਾਤਮਾ ਦੇ ਬੇਟੇ ਹਸਨ ਤੇ ਹੁਸੈਨ, ਪੰਜ ਵਿਅਕਤੀਆਂ ਨੂੰ ਸਭ ਤੋਂ ਵੱਧ ਪਵਿੱਤਰ ਮੰਨਦੇ ਹਨ। ਇਹਨਾਂ ਵਾਸਤੇ ਸ਼ੀਆ ਮੁਸਲਮਾਨ ‘ਪੰਚਤਨ’ ਸ਼ਬਦ ਵਰਤਦੇ ਹਨ।
4. ਹਜ਼ਰਤ ਅਲੀ ਦੇ ਚਾਚੇ ਦਾ ਮੁੰਡਾ
5. ਉਰਦੂ ਵਿਚ ‘ਕ’ ਦੀ ਆਵਾਜ਼ ਦੇਣ ਵਾਸਤੇ ‘ਕਾਫ਼’ ਅਤੇ Q ਦੀ ਆਵਾਜ਼ ਲਈ ਨੁਕਤਿਆਂ ਵਾਲਾ ‘ਕੁਆਫ਼’ (ਜਿਸ ਨੂੰ ਗੁਰਮੁਖੀ ’ਚ ਪੈਰ ’ਚ ਬਿੰਦੀ ਪਾ ਕੇ ਲਿਖਿਆ ਜਾਂਦਾ ਹੈ) ਦੋ ਅੱਖਰ ਹਨ। ਨੁਕਤਿਆਂ ਵਾਲੇ ਕੁਆਫ਼ ਨਾਲ ਲਿਖੇ ‘ਕਲਬ’ ਦਾ ਅਰਥ ਦਿਲ ਹੁੰਦਾ ਹੈ ਜਦਕਿ ਸਧਾਰਨ ਕਾਫ਼ ਨਾਲ ਲਿਖੇ ‘ਕਲਬ’ ਦਾ ਮਤਲਬ ਕੁੱਤਾ ਹੁੰਦਾ ਹੈ। ਏਥੇ ‘ਕਲਬ’ ਸਧਾਰਨ ਕਾਫ਼ ਨਾਲ ਲਿਖਿਆ ਹੋਇਆ ਹੈ।
6. ਦੁਪਹਿਰ ਦੀ ਨਮਾਜ਼
7. ਹਜ਼ਰਤ ਮੁਹੰਮਦ ਦੇ ਚਾਰ ਪਲੀ.ਫਿਆਂ ’ਚੋਂ ਇਕ

## ਘੋਰਾ

ਅਹਿਮਦ ਹਸਨ ਦੀ ਚੀਕ ਨਿਕਲੁ ਗਈ। ਉਹ 'ਨੇਰੇ 'ਚ ਜ਼ੋਰ ਨਾਲ ਕਿਸੇ ਚੀਜ਼ 'ਚ ਵੱਜਿਆ ਤੇ ਲੜਖੜਾ ਕੇ ਪਰ੍ਹਾਂ ਜਾ ਪਿਆ। ਥੋੜ੍ਹੇ ਚਿਰ ਮਗਰੋਂ ਮਿੱਟੀ ਦੇ ਲੋਟੇ ਵਰਗੀ ਚੀਜ਼ ਉਹਦੇ ਛਿੱਡ 'ਚ ਲੱਗੀ। ਸ਼ਾਇਦ ਇਹੀ ਉਹ ਸ਼ੈਅ ਹੋਵੇਗੀ, ਜਿਸ ਨਾਲ ਉਹਦਾ ਪੈਰ ਉੱਖੜਿਆ ਸੀ। 'ਨੇਰੇ 'ਚ ਉਹਨੇ ਲੋਟੇ ਵਰਗੀ ਸ਼ੈਅ 'ਤੇ ਹੱਥ ਫੇਰਿਆ। ਹੱਥ ਪਹਿਲਾਂ ਲੋਟੇ ਦੇ ਸਿਰ 'ਤੇ ਗਿਆ ਤਾਂ ਉਸ ਨੂੰ ਵਾਲ ਮਹਿਸੂਸ ਹੋਏ। ਫੇਰ ਫਿਰਦਾ ਹੋਇਆ ਹੱਥ ਮੱਥੇ ਉੱਤੋਂ ਦੀ ਹੋ ਕੇ ਅੱਖਾਂ 'ਤੇ ਪਹੁੰਚਿਆ ਤਾਂ ਉਸਦੀਆਂ ਉੱਗਲਾਂ ਨੇ ਦੋ ਵੱਡੀਆਂ-ਵੱਡੀਆਂ ਅੱਖਾਂ, ਨੱਕ ਅਤੇ ਬੁੱਲ੍ਹ ਛੂਹੇ। ਲੋਟੇ ਵਰਗੀ ਵਸਤ ਵਿਚ ਜੀਵਨ ਦੀ ਗਰਮਾਇਸ਼ ਸੀ। ਉਸਦੇ ਦਿਮਾਗ ਨੇ ਪੂਰੇ ਵਿਸ਼ਵਾਸ ਨਾਲ ਇਹ ਸਿੱਟਾ ਕੱਢਿਆ ਕਿ ਇਹ ਮਨੁੱਖੀ ਸਿਰ ਹੈ। ਜਦ ਉਸਦੀਆਂ ਉੱਗਲਾਂ ਨੇ ਬੁੱਲ੍ਹਾਂ ਦੀ ਨਰਮੀ ਤੇ ਮੂੰਹ 'ਤੇ ਦਾਹੜੀ ਦਾ ਖੁਰਦਰਾਪਨ ਮਹਿਸੂਸ ਕੀਤਾ ਤਾਂ ਉਸ ਦੀ ਥੋੜ੍ਹਾ ਨੇ ਇਕ ਹੋਰ ਵਾਧਾ ਕੀਤਾ, ਇਹ ਮਰਦ ਦਾ ਸਿਰ ਹੈ।

ਅਹਿਮਦ ਹਸਨ ਦੇ ਗਲੁ 'ਚੋਂ ਹਲਕੀ ਜਿਹੀ ਚੀਕ ਏਦਾਂ ਨਿਕਲੀ ਜਿੱਦਾਂ ਕੋਈ ਡਰਿਆ ਹੋਇਆ ਬੰਦਾ ਕਿਸੇ ਨੂੰ ਡਰਾਉਣ ਦੇ ਯਤਨ 'ਚ ਹੁੰਦਾ ਹੈ। ਅਹਿਮਦ ਹਸਨ ਨੇ ਆਪਣੇ ਸਗਰ ਦੀ ਤਾਕਤ ਇਕੱਠੀ ਕਰ ਕੇ ਪੂਰਾ ਜ਼ੋਰ ਲਾਇਆ ਤਾਂ ਉਸ ਦੇ ਮੂੰਹੋਂ ਸਿਰਫ਼ ਏਨਾ ਹੀ ਨਿਕਲਿਆ, “ਭੱਜੋ ਏਥੋਂ।”

ਅਜੇ ਉੱਠ ਕੇ ਦੌੜਨ ਹੀ ਵਾਲਾ ਸੀ, ਇਕ ਪੈਰ ਅਗਾਂਹ, ਦੂਸਰਾ ਪਿਛਾਂਹ। ਪਿਛਲੇ ਪੈਰ ਦੀ ਜੁੱਤੀ ਪੈਰ 'ਚੋਂ ਅੱਧੀ ਨਿਕਲੁ ਗਈ ਸੀ। ਉਹ ਇਸ ਦੋ-ਚਿੱਤੀ ਵਿਚ ਸੀ ਕਿ ਡਰ ਨਾਲ ਕਲਬੂਤ<sup>1</sup> ਬਣੇ ਪੈਰ 'ਚ ਜੁੱਤੀ ਪਾ ਲਵੇ ਕਿ ਉੱਥੇ ਈ ਰਹਿਣ ਦਵੇ, ਪਿੱਛਓਂ ਆਉਣ ਵਾਲੀ ਆਵਾਜ਼ ਨੇ ਉਸਨੂੰ ‘ਸਨੇਅ-ਮੈਨ’ ਵਾਂਗ ਯਖ ਕਰ ਦਿੱਤਾ।

“ਡਰਦਾ ਕਿਉਂ ਐਂ! ਮੈਂ ਕੋਈ ਓਪਰਾ ਥੋੜ੍ਹਾਂ।”

ਉਸ ਦਾ ਸੱਜਾ-ਖੱਬਾ ਹੱਥ ਪੂਰਾ ਨੱਥੇ ਦਾ ਕੋਣ ਬਣਾਈ ਅੱਗੇ-ਪਿੱਛੇ ਹੋ ਰਹੇ ਸਨ। ਦੋਹਾਂ ਹੱਥਾਂ ਦੀ ਹਰਕਤ ਨੂੰ ਜੇ ਦੋ ਵਾਰ ਜਮ੍ਹਾ ਕਰ ਦਿਉ ਤਾਂ ਹਿਟਲਰ ਦਾ ਨਾਜ਼ੀ ਨਿਸ਼ਾਨ<sup>2</sup> ਬਣਦਾ ਸੀ।

ਆਵਾਜ਼ ਫਿਰ ਆਈ, “ਮੈਂ ਤੇਰਾ ਈ ਸਿਰ ਅਂ।”

ਜੰਮੇ ਹੋਏ ਸਿਰ 'ਚ ਕੰਬਣੀ ਛਿੜੀ। ਅਹਿਮਦ ਹਸਨ ਨੇ ਆਪਣੇ ਹੱਥ ਨਾਲ ਆਪਣੀ ਗਰਦਨ 'ਤੇ ਲੱਗਿਆ ਸਿਰ ਟੋਹਿਆ। ਸਿਰ ਘੁਮਾ ਕੇ ਲੋਟੇ 'ਤੇ ਨਿਗਾਹ

ਸੁੱਟੀ। ਪਛਾਣ ਤਾਂ ਭਾਵੇਂ ਨਾ ਸਕਿਆ ਪਰ ਲੋਟਾ ਛੂਹਣ ਦੇ ਤਜਰਬੇ ਤੋਂ ਇਹ ਤਾਂ ਤੈਆ ਸੀ ਕਿ ਉਹ ਸਿਰ ਮਨੁੱਖ ਦਾ ਹੀ ਸੀ।

ਬੇ-ਧੜਾ ਸਿਰ ਬੇਧੜਕ ਖੰਘਿਆ। ਉਹ ਖੰਘੂਰਾ ਬਿਲਕੁਲ ਉਸਦੇ ਖੰਘੂਰੇ ਨਾਲ ਮਿਲਦਾ-ਜੁਲਦਾ ਸੀ, ਜਿਹੜਾ ਉਹ ਆਪਣੇ ਸੌਣ ਵਾਲੇ ਕਮਰੇ 'ਚ ਵੜਨ ਤੋਂ ਪਹਿਲਾਂ ਮਾਰਦਾ ਸੀ ਕਿ ਜੇ ਬੇਗਮ ਕਿਸੇ ਅਟ-ਪਟੇ ਕੰਮ 'ਚ ਰੁਝੀ ਹੋਈ ਹੋਵੇ ਤਾਂ ਸ਼ਰਮਿੰਦੀ ਹੋਣ ਤੋਂ ਪਹਿਲਾਂ ਹੀ ਸਹੀ ਹਾਲਤ 'ਚ ਆ ਜਾਏ।

ਅਹਿਮਦ ਹਸਨ ਨੇ ਘੁੰਮ ਕੇ ਬੋਲਦੇ ਹੋਏ ਸਿਰ ਵੱਲ ਏਦਾਂ ਦੇਖਿਆ, ਜਿਵੇਂ ਕੁੱਤਾ ਕਿਸੇ ਨੂੰ ਦੇਖ ਕੇ ਪਛਾਣਨ ਦਾ ਯਤਨ ਕਰਦਾ ਹੈ- ਜੇ ਮਾਲਕ ਹੋਵੇ ਤਾਂ ਖੱਬੇ-ਸੱਜੇ ਪੂਛ ਹਿਲਾਵਾਂ, ਜੇ ਓਪਰਾ ਹੋਵੇ ਤਾਂ ਚੌਕੀਦਾਰ ਦਾ ਫਰਜ਼ ਨਿਭਾਉਂਦਾ ਹੋਇਆ ਦੰਦ ਕੱਢ ਕੇ ਭੌਂਕਾਂ।

ਅਹਿਮਦ ਹਸਨ ਕੋਈ ਫੈਸਲਾ ਨਾ ਕਰ ਸਕਿਆ ਤਾਂ ਬੇ-ਧੜੇ ਸਿਰ ਦੀ ਦੱਬੀ ਹੋਈ ਮੁਸਕਾਨ ਨੇ ਉਸਦਾ ਹੌਸਲਾ ਵਧਾ ਦਿੱਤਾ। ਉਸਦੇ ਸ਼ਬਦਾਂ ਨੇ ਤਾਂ ਅਹਿਮਦ ਹਸਨ ਦੇ ਸਰੀਰ 'ਤੇ ਵਲਿਆ ਡਰ ਦਾ ਚੋਗਾ ਏਦਾਂ ਲਾਹ ਸੁੱਟਿਆ, ਜਿਵੇਂ ਮਾਮੂ ਜਾਨ ਹਮਰਾਹ ਲਾਠੀ ਨਾਲ ਉਸਦੇ ਲੱਕ 'ਤੇ ਬਾਪੀ ਦੇ ਕੇ ਕਹਿ ਰਿਹਾ ਹੋਵੇ, “ਡਰ ਨਾ!”

ਬੇ-ਧੜੇ ਸਿਰ ਨੇ ਬੁੱਲ੍ਹਾਂ ਨਾਲ ਤਾਜ਼ੀ ਵਜਾ ਕੇ ਕਿਹਾ, “ਨਾ ਡਰ ਯਾਰ!”

ਅਹਿਮਦ ਹਸਨ ਦਾ ਦਿਲ ਚਾਹੁੰਦਾ ਸੀ ਕਿ ਇਹ ਛਾਤੀ-ਵਿਹੂਣਾ ਸਿਰ ਉਹ ਆਪਣੀ ਛਾਤੀ ਨਾਲ ਲਾ ਲਵੇ। ਪਛਾਣ ਵਾਸਤੇ ਆਪਣਾ ਵਧਿਆ ਹੋਇਆ ਹੱਥ ਰੋਕ ਲਿਆ- ‘ਇਹ ਅਲਾਮਾ ਇਕਬਾਲ ਵਾਲਾ ਸਿਰ ਤਾਂ ਹੈ ਨਹੀਂ, ਜਿਹੜਾ ਦੁਪਹਿਰ ਦਾ ਖਾਣਾ ਖਾਣ ਮਗਰੋਂ ਮੁੱਠੀ ਦੀ ਟੇਕ ਲਾ ਕੇ ਨੌੰਦ ਦਾ ਠੌਂਕਾ ਲਾ ਰਿਹਾ ਹੁੰਦੈ ।’ ਜਿਵੇਂ ਦੰਦਾਂ 'ਚ ਹੀ ਅਹਿਮਦ ਹਸਨ ਦੀ ਜੀਭ ਦੀ ਜ਼ਮਾਨਤ ਰੱਦ ਹੋ ਗਈ ਹੋਵੇ।

ਉਹ ਬੁੜਬੁੜਾਇਆ, “ਪਤਾ ਨਹੀਂ ਜਿੰਨ ਐ, ਭੂਤ ਐ ਜਾਂ ਪਰੀ ਐ।”

ਉਸ ਨੇ ਪਿੰਡ ਵਾਲਿਆਂ ਤੋਂ ਸੁਣਿਆ ਹੋਇਆ ਸੀ ਕਿ ਹੱਥ 'ਚ ਧਾਤ ਦੀ ਕੋਈ ਚੀਜ਼ ਹੋਵੇ ਤਾਂ ਜਿੰਨ, ਭੂਤ ਜਾਂ ਪਰੀ ਕੋਲ ਨਹੀਂ ਆਉਂਦੇ। ਜੇਥੇ 'ਚ ਹੱਥ ਪਾਇਆ। ਨੋਟਾਂ ਦੇ ਨਾਲ ਭਾਨ ਵੀ ਹੈ ਸੀ। ਸਿੱਕੇ ਵੀ ਤਾਂ ਧਾਤ ਦੇ ਬਣੇ ਹੁੰਦੇ ਨੇ ਪਰ ਚੁਆਨੀ, ਅਠਿਆਨੀ ਨਾਲ ਜਿੰਨ ਕਿਉਂ ਪਿੱਛਾ ਛੱਡੇਗਾ? ਹੁਣ ਤਾਂ ਮੰਗਤਾ ਵੀ ਭਾਨ ਮੂੰਹ 'ਤੇ ਮਾਰਦੈ। ਕੋਲੋਂ ਦਸ ਦਾ ਨੋਟ ਦੇ ਕੇ ਕਹਿੰਦੈ, “ਬਾਬਾ ਮਾਫ਼ ਕਰ।”

ਦੂਜੀ ਜੇਥੇ 'ਚ ਹੱਥ ਪਾਇਆ ਤਾਂ ਟਿੱਡੀ ਵਰਗੀ ਨਹੁੰ-ਕੱਟਣੀ, ਪਤਾ

ਨਹੀਂ ਕਿਉਂ ਗੁਸਲਖਾਨੇ ਦੀ ਮੇਕ-ਅੱਪ ਵਾਲੀ ਅਲਮਾਰੀ ਦੀ ਥਾਂ ਉਸਦੀ ਜੇਬ  
'ਚ ਰਹਿ ਗਈ ਸੀ। ਸ਼ਾਇਦ ਉਸ ਨਾਲ ਗੱਲ ਬਣ ਜਾਏ। ਅਹਿਮਦ ਹਸਨ ਨੇ  
ਨਹੁੰ-ਕੱਟਣੀ ਘੁੱਟ ਕੇ ਫੜ ਲਈ ਤੇ ਜ਼ੋਰ ਨਾਲ ਬੋਲਿਆ, “ਜਿੰਨ ਐਂ, ਭੂਤ ਐਂ  
ਕਿ ਪਰੀ ਐਂ!”

ਕਹਿੰਦੇ ਨੇ ਸੋਹਣੇ ਲੋਕਾਂ ’ਤੇ ਜਿੰਨ-ਪਰੀਆਂ ਮੌਹਿਤ ਹੋ ਜਾਂਦੀਆਂ ਨੇ। ਜੇ  
ਹਜ਼ਰਤ ਸੁਲੇਮਾਨ ਦੀ ਅੰਲਾਦ 'ਚ ਕੋਈ ਸਮਲਿੰਗੀ ਪੈਦਾ ਹੋ ਗਿਆ ਹੋਇਆ  
ਤਾਂ ਪਤਾ ਨਹੀਂ ਹਮ-ਜਿਨਸ ਜਿੰਨ ਨਾਲ ਮੇਲਾ ਦਾ ਅਨੁਭਵ ਕੇਹੋ ਜਿਹਾ ਹੋਵੇ।

ਸਿਰ ਫੇਰ ਸਿਰ ਚੜ੍ਹ ਕੇ ਬੋਲਿਆ, “ਯਾਰ! ਮੈਂ ਨਾ ਜਿੰਨ ਆਂ, ਨਾ ਭੂਤ  
ਆਂ, ਨਾ ਈ ਪਰੀ ਆਂ। ਮੈਂ ਤਾਂ ਖੁਦ ਸਰਗੁਣ-ਨਿਰਗੁਣ ਰੱਬ ਅੱਗੇ ਦਿਲੀ  
ਸਤਿਕਾਰ ਨਾਲ ਹੱਥ ਜੋੜੀ ਖੜ੍ਹਾ ਹਾਂ। ਮਦਹੋਸ਼ ਬੰਦੇ! ਤੇਰਾ ਈ ਸਿਰ ਆਂ।”

ਅਹਿਮਦ ਨੇ ਨਹੁੰ-ਕੱਟਣੀ ਏਦਾਂ ਫੜੀ ਹੋਈ ਸੀ ਜਿਵੇਂ ਗਾਲਿਬ ਨੇ ਅੱਲੁੜ  
ਉਮਰ 'ਚ ਕਿਸੇ ਵਾਸਤੇ ਪੱਥਰ ਉਠਾਇਆ ਤਾਂ ਸਿਰ ਯਾਦ ਆ ਗਿਆ ਸੀ।  
ਫਿਰ ਆਪਣੇ ਸਿਰ ਨੂੰ ਟੋਹਿਆ, “ਮੇਰਾ ਸਿਰ ਤਾਂ ਮੇਰੇ ਤਨ 'ਤੇ ਹੈਗਾ।”

“ਅਣਜਾਣ ਬੰਦੇ! ਉਹ ਸਿਰ ਤੇਰੇ ਚਿਹਰੇ ਦੇ ਦਰਸ਼ਨ ਦੀ ਨੁਮਾਇਸ਼ ਐ।  
ਸਿਰਫ਼ ਟੀਪ-ਟਾਪ ਤੇ ਦਿਖਾਵੇ ਵਾਸਤੇ। ਤੇਰਾ ਅਸਲੀ ਸਿਰ ਮੈਂ ਈ ਆਂ।”

ਹਾਥੀ ਦੇ ਦੰਦਾਂ ਬਾਰੇ ਤਾਂ ਸੁਣਿਆ ਸੀ- ਖਾਣ ਦੇ ਹੋਰ ਤੇ ਦਿਖਾਉਣ ਦੇ  
ਹੋਰ ਪਰ ਸਿਰ ਬਾਰੇ ਨਹੀਂ ਸੀ ਸੁਣਿਆ।

“ਤਾਂ ਫਿਰ ਇਹ ਸਿਰ ਜਿਹੜਾ ਮੇਰੇ ਧੜ 'ਤੇ ਰੱਖਿਆ ਹੋਇਐ, ਹਾਜੀ  
ਸਾਹਿਬ ਦੇ ਗੁਪਤ-ਅੰਗ ਸਾਡ ਕਰਨ ਵਾਲਾ ਲੋਟੈ,” ਅਹਿਮਦ ਹਸਨ ਨੇ ਹੱਸ  
ਕੇ ਕਿਹਾ।

“ਮਦਮਸਤ ਬੰਦੇ! ਜਿਹੜਾ ਸਿਰ ਤੇਰੇ ਤਨ 'ਤੇ ਰੱਖਿਆ ਐ ਉਹ ਸਿਰਫ਼  
ਕਰੌਕਲੀ ਟੋਪੀ<sup>3</sup> ਐ, ਜਿਹੜੀ ਸਿਰ ਢਕ ਕੇ ਸਤਿਕਾਰਿਤ ਹੋਣ ਵਾਸਤੇ ਰੱਖੀ  
ਜਾਂਦੀ ਐ। ਦੂਜਾ ਲਾਭ ਨੰਗੇ ਸਿਰ 'ਤੇ ਸ਼ੈਤਾਨ ਚਪੇੜ ਨਾ ਮਾਰ ਸਕੇ। ਨਾਲੇ  
ਜੇ ਤੇਰੇ ਅੰਦਰਲਾ ਸ਼ੈਤਾਨ ਜਾਂ ਫਰਿਸ਼ਤਾ ਪੂਰੇ ਅਮਲ, ਅਕਲ, ਜਾਬਤੇ ਅਤੇ  
ਸਲੀਕੇ ਨਾਲ ਤੇਰੇ ਕਹਿਣੇ ਤੇ ਵੱਸ 'ਚ ਹੈ ਤਾਂ ਫਿਰ ਤੇਰੇ ਸਿਰ ਨੂੰ ਇਸ  
ਕਰੌਕਲੀ ਟੋਪੀ ਦੀ ਲੋੜ ਨਈਂ। ਤੇਰਾ ਸਿਰ, ਜਿਹੜਾ ਤੇਰੇ ਦਿਲ ਨੂੰ ਪੜਕਣ ਦੀ  
ਆਗਿਆ ਦਿੰਦੈ ਤੇ ਸਰੀਰ ਦੇ ਇਕ-ਇਕ ਮਸਾਮ ਨੂੰ ਹਿੱਲਣ ਦਾ ਹੁਕਮ ਦਿੰਦੈ,  
ਮੈਂ ਈ ਆਂ। ਮੈਨੂੰ ਆਪਣੇ ਸਰੀਰ ਦਾ ਬੇਤਾਜ ਬਾਦਸ਼ਾਹ ਸਮਝ ਲੈ। ਮੈਨੂੰ ਆਪਣੀ  
ਛੋਟੀ ਹਸਤੀ ਹੀ ਸਮਝ ਲੈ। ਮਤਲਬ ਤੇਰਾ ਛੋਟਾ, ਜਿਵੇਂ ਚਾਹ ਦੀ ਦੁਕਾਨ 'ਤੇ  
ਕੱਪ ਚੁੱਕਣ ਵਾਲਾ ਮੁੰਡੂ। ਇਹ ਦੇਖ ਲੈ, ਜੇ ਮੈਨੂੰ ਛੱਕ ਆਈ ਤਾਂ ਤੇਰਾ ਨੱਕ

ਵਰਗਣ ਲੱਗ ਪੈਣਾ। ਰੱਬ ਦੇ ਵਾਸਤੇ ਆਪਣਾ ਸਿਰ ਚੁੱਕ ਲੈ। ਆਪਣੇ ਨਾਲ ਸੀਟ 'ਤੇ ਆਪਣੀ ਗੱਡੀ 'ਚ ਬਿਠਾ ਤੇ ਆਪਣੇ ਨਾਲ ਲੈ ਚੱਲ, ਨਹੀਂ ਤਾਂ ਤੇਰੀ ਹਾਲਤ ਬਿਨ ਪਾਣੀ ਮੱਛੀ ਵਰਗੀ ਹੋ ਜਾਣੀ ਅਤੇ ਜਾਂ ਸਿਰ-ਕਟੇ ਉਸ ਕੁੱਕੜ ਵਰਗੀ ਜਿਹੜਾ ਤੜਫ਼ਦਾ ਹੋਇਆ ਇੱਕੋ ਥਾਂ 'ਤੇ ਘੁੰਮਣ ਲੱਗ ਪੈਂਦੈ।

ਅਹਿਮਦ ਹਸਨ ਰਤਾ ਕੁ ਮੁਸਕਰਾਇਆ ਪਰ ਉਸ ਦੀ ਮੁਸਕਾਨ ਵਿਚ ਵਿੱਸ ਘੁੱਲੀ ਹੋਈ ਸੀ—‘ਮੇਰਾ ਖਾਨਦਾਨ ਤਾਂ ਲੱਠ ਮਾਰ ਸੀ। ਪਤਾ ਨਹੀਂ ਮੇਰੇ ਸਿਰ ਨੂੰ ਤਾਕਤ ਦੇਣ ਲਈ ਉਰਦੂ ਦਾ ਮੁੱਰਬਾ ਕਿਹਨੇ ਖੁਆ ਦਿੱਤੇ।’ ਇਕਦਮ ਆਪਣੇ ਹੱਥਾਂ ਨਾਲ ਆਪਣਾ ਸਿਰ ਚੁੱਕ ਲਿਆ।

ਲੋਏ ਆਇਆ ਤਾਂ ਹੈਰਾਨ ਰਹਿ ਗਿਆ। ਓਹੀ ਨੱਕ-ਨਕਸ਼ਾ, ਓਹੀ ਵਾਲੀ ਜਿਹਨਾਂ ਨੂੰ ਸਵਾਰਨ ਲਈ ਰੋਜ਼ ਕਈ-ਕਈ ਵਾਰ ਸ਼ੀਸ਼ੇ 'ਚ ਆਪਣਾ ਮੂੰਹ ਦੇਖ-ਦੇਖ ਕੇ ਆਪਣੀ ਸ਼ਕਲ ਜ਼ਬਾਨੀ ਯਾਦ ਕਰ ਚੁੱਕਾ ਸੀ। ਆਪਣੀ ਗੱਡੀ 'ਚ ਨਾਲ ਵਾਲੀ ਸੀਟ 'ਤੇ ਆਪਣਾ ਸਿਰ ਰੱਖਿਆ ਤੇ ਸੰਭਾਲ ਕੇ ਗੱਡੀ ਚਲਾਉਣ ਲੱਗਾ। ਸਿਰ ਨੇ ਸਲਾਹ ਦਿੱਤੀ, “ਮੇਰੇ ਬਾਰੇ ਚੁੱਪੀ ਸਾਧ ਲਵੀਂ। ਕਿਸੇ ਨੂੰ ਨਾ ਦੱਸੀਂ। ਆਪਣੀ ਘਰਵਾਲੀ ਨੂੰ ਵੀ ਨਾ। ਉਂਥੁ ਵੀ ਤੂੰ ਆਪਣੀ ਘਰਵਾਲੀ ਤੋਂ ਪਰ੍ਹੇ ਈ ਰਹਿਨੈਂ। ਸੌਂਦੇ ਤਾਂ ਇਕ ਹੀ ਬਿਸਤਰੇ 'ਤੇ ਹੋ ਪਰ ਉਹਦੇ ਨਾਲ ਨਹੀਂ ਸੌਂਦਾ। ਮੈਨੂੰ ਆਪਣੇ ਕੱਪੜਿਆਂ ਵਾਲੀ ਅਲਮਾਰੀ 'ਚ ਗੱਤੇ ਦੇ ਡੱਬੇ 'ਚ ਬੰਦ ਕਰ ਕੇ ਰੱਖ ਦੇਵੀਂ। ਧਿਆਨ ਰੱਖੀਂ ਡੱਬੇ 'ਚ ਛੇਕ ਕਰ ਦੇਵੀਂ ਤਾਂ ਕਿ ਸਾਹ ਲੈ ਸਕਾਂ। ਸਵੇਰੇ ਕੰਮ 'ਤੇ ਮੈਨੂੰ ਨਾਲ ਹੀ ਲੈ ਜਾਈਂ।”

ਅਹਿਮਦ ਹਸਨ ਥੋੜ੍ਹਾ ਜਿਹਾ ਪ੍ਰੇਸ਼ਾਨ ਹੋ ਗਿਆ, “ਤੈਨੂੰ ਨਾਲ ਕਿੱਦਾਂ ਲਿਜਾ ਸਕਦਾਂ।”

“ਭਾਈ ਸਾਹਿਬ ਗੱਡੀ ਦੇ ਟਰੰਕ 'ਚ ਛੱਡ ਜਾਈਂ। ਦਫ਼ਤਰ 'ਚ ਤੂੰ ਆਪਣਾ ਸਿਰ ਥੋੜ੍ਹੀ ਵਰਤਦੈਂ। ਓਹੀ ਮਸ਼ੀਨੀ ਕੰਮ, ਮੇਰਾ ਮਤਲਬ ਓਹੀ ਕਰਦੈਂ ਜਿਹੜਾ ਪਿਛਲੇ ਪੰਜਾਂ ਸਾਲਾਂ ਤੋਂ ਕਰਦਾ ਆ ਰਿਹੈਂ। ਜੇ ਤੇਰੀ ਗੈਰ-ਹਾਜ਼ਰੀ 'ਚ ਤੇਰੀ ਬੇਗਮ ਸਾਹਿਬਾ ਨੇ ਦੇਖ ਲਿਆ ਤਾਂ ਤੇਰੇ ਸਿਰ ਨੂੰ ਸਰਸਾਮ ਹੋ ਜਾਣੈਂ।”

ਅਹਿਮਦ ਹਸਨ ਨੇ ਆਪਣਾ ਸਿਰ ਕੱਪੜਿਆਂ ਦੀ ਅਲਮਾਰੀ ਦੇ ਥੱਲੜੇ ਖਾਨੇ 'ਚ ਡੱਬੇ 'ਚ ਬੰਦ ਕਰ ਕੇ ਰੱਖ ਦਿੱਤਾ। ਰੋਜ਼ ਵਾਂਗ ਪਤਨੀ ਨਾਲ ਬਿਸਤਰੇ 'ਤੇ ਪਿਆ ਪਾਸੇ ਮਾਰਦਾ ਸੌਂ ਗਿਆ।

ਅਹਿਮਦ ਹਸਨ ਸਵੇਰੇ ਨੇਮ ਨਾਲ ਨਹਾ ਕੇ ਨਾਸ਼ਤਾ ਕਰਨ ਮੇਜ਼ 'ਤੇ ਆਇਆ ਤਾਂ ਸਾਹਮਣੇ ਵਾਲੀ ਕੁਰਸੀ 'ਤੇ ਛੁੱਟੜ ਗੁਆਂਢਣ ਦਾ ਪੁੱਤਰ ਬੈਠਾ ਦੁੱਧ ਪੀ ਰਿਹਾ ਸੀ। ਬਿਨਾਂ ਕਿਸੇ ਕਸੂਰ ਦੇ ਛੁੱਟੜ ਹੋਈ ਇਸ ਗਵਾਂਢਣ ਦੀ

ਅਹਿਮਦ ਹਸਨ ਦੀ ਘਰਵਾਲੀ ਨਾਲ ਬਹੁਤ ਬਣਦੀ ਸੀ। ਨਾਸ਼ਤਾ ਮੁਕਾ ਕੇ ਸਿਰ ਵਾਲਾ ਡੱਬਾ ਚੁੱਕਣ ਗਿਆ ਤਾਂ ਸਿਰ ਨੇ ਭਰਵੱਟੇ ਚੁੱਕ ਕੇ ਟਿੱਚਰ ਕੀਤੀ, “ਤੇਰੀ ਅੱਲਾਦ ਤਾਂ ਹੈ ਨਈਂ। ਬੇਗਮ ਜੇ ਬੱਚੇ ਨਾਲ ਦਿਲ ਪਰਚਾ ਲੈਂਦੀ ਐ ਤਾਂ ਕੀ ਹਰਜ ਐ !”

ਅਹਿਮਦ ਹਸਨ ਆਪਣੇ ਸਿਰ ਨਾਲ ਘਰੋਂ ਬਾਹਰ ਨਿਕਲ ਹੀ ਰਿਹਾ ਸੀ ਕਿ ਗਵਾਂਢਣ ਨਾਲ ਸਾਹਮਣਾ ਹੋ ਗਿਆ। ਡੱਬੇ ’ਚ ਸਿਰ ਦਾ ਚਿਹਰਾ ਮੁਸ਼ਟੀ ਨਾਲ ਖਿੜ ਗਿਆ। ਅਹਿਮਦ ਨੇ ਸਿਰ ਡੱਬੇ ’ਚੋਂ ਕੱਢ ਕੇ ਅਗਲੀ ਸੀਟ ’ਤੇ ਰੱਖ ਦਿੱਤਾ।

“ਤੁਸੀਂ ਆਪਣਾ ਬੱਚਾ ਪੈਦਾ ਕਿਉਂ ਨਹੀਂ ਕਰਦੇ ?” ਸਿਰ ਨੇ ਅਹਿਮਦ ਹਸਨ ਨੂੰ ਪੁੱਛਿਆ।

ਅਹਿਮਦ ਹਸਨ ਨੇ ਇਕਦਮ ਗੱਡੀ ਦੀ ਬਰੇਕ ਲਾਈ। ਸਿਰ ਡੈਸ਼-ਬੋਰਡ ਨਾਲ ਜਾ ਵੱਜਿਆ। ਸ਼ਾਇਦ ਉਹ ਇਸ ਵਿਸ਼ੇ ’ਤੇ ਗੱਲ ਨਹੀਂ ਸੀ ਕਰਨੀ ਚਾਹੁੰਦਾ। ਗੱਡੀ ਪਾਰਕ ਕੀਤੀ। ਇਹ ਕਹਿ ਕੇ ਚਲਾ ਗਿਆ, “ਮੈਂ ਸਿਗਾਰਟ ਲੈ ਆਵਾਂ।”

ਮੁੜ ਕੇ ਆਇਆ, ਸਿਗਾਰਟ ਦੀ ਡੱਬੀ ਗੱਡੀ ਦੇ ਡੈਸ਼ ਬੋਰਡ ’ਤੇ ਜ਼ੋਰ ਨਾਲ ਸੁੱਟੀ। ਸਿਰ ਨੇ ਗੁੱਸੇ ਦੇ ਰੌਂਅ ’ਚ ਮੱਥੇ ਵੱਟ ਪਾ ਕੇ ਕਿਹਾ, “ਦੂਜਾ ਪੈਕਟ ਵੀ ਭੁਆਂ ਕੇ ਸੁੱਟ।”

ਅਹਿਮਦ ਹਸਨ ਸ਼ਰਮਿੰਦਾ ਹੋ ਕੇ ਬੋਲਿਆ, “ਕਿਹੜਾ ਦੂਜਾ ਪੈਕਟ ?”

ਸਿਰ ਨੇ ਅੱਖਾਂ ਟੇਢੀਆਂ ਕਰ ਕੇ ਕਿਹਾ, “ਜਿਹੜਾ ਪੈਕਟ ਤੂੰ ਚੋਰੀ ਕੀਤੈ। ਇਕ ਪੈਕਟ ਦੇ ਤੂੰ ਪੈਸੇ ਦਿੱਤੇ ਐ, ਦੂਜਾ ਪੈਕਟ ਤੂੰ ਚੋਰੀ ਕੀਤੈ। ਤੂੰ ਹਮੇਸ਼ਾ ਹੀ ਜਦੋਂ ਕੋਈ ਸੱਚ ਆਪਣੇ-ਆਪ ਤੋਂ ਲੁਕੋਨੈਂ ਤਾਂ ਚੀਜ਼ਾਂ ਚੋਰੀ ਕਰਨ ਲਗਦੈਂ। ਮੀਆਂ ਤੂੰ ਸਦਾ ਟਾਹਲੀ ਦੇ ਰੁੱਖ ਤੋਂ ਬੇਰ ਤੋੜਨ ਦਾ ਯਤਨ ਕਰਦਾ ਰਿਹਾਂ। ਹੁਣ ਮੂਤ ’ਚੋਂ ਮੱਛੀਆਂ ਫੜਨੀਆਂ ਬੰਦ ਕਰ। ਘਟੋ-ਘਟ ਆਪਣੇ-ਆਪ ਤੋਂ ਤਾਂ ਸੱਚਾ ਹੋ ਜਾ।”

“ਕੀ ਮਤਲਬ ਐ ਤੇਰਾ ?” ਅਹਿਮਦ ਹਸਨ ਨੂੰ ਝੁਣਝਣੀ ਆਈ।

“ਤੂੰ ਆਪਣੀ ਘਰਵਾਲੀ ਨੂੰ ਸਾਫ਼-ਸਾਫ਼ ਦੱਸ ਕਿਉਂ ਨਹੀਂ ਦਿੰਦਾ।”

“ਮ... ਪ... ਮੈਨੂੰ ਅੰਰਤਾਂ...,” ਅਹਿਮਦ ਨੇ ਹਕਲਾ ਕੇ ਆਪਣਾ ਵਾਕ ਅਧੂਰਾ ਛੱਡ ਦਿੱਤਾ।

ਸਿਰ ਨੇ ਅਹਿਮਦ ਨੂੰ ਕਿਹਾ, “ਸਿਗਾਰਟ ਕੱਢ।”

ਅਹਿਮਦ ਹਸਨ ਨੇ ਇਕ ਸਿਗਾਰਟ ਡੱਬੀ ’ਚੋਂ ਕੱਢੀ।

“ਉੰਹੁੰ...,” ਸਿਰ ਨੇ ਅੱਖ ਨਾਲ ਇਸ਼ਾਰਾ ਕੀਤਾ, “ਦੋ ਸਿਗਰਟਾਂ ਕੱਢ।”

ਅਹਿਮਦ ਹਸਨ ਨੇ ਦੋ ਸਿਗਰਟਾਂ ਕੱਢ ਕੇ ਇਕ ਸਿਗਰਟ ਆਪਣੇ ਬੁੱਲ੍ਹਾਂ ਵਿਚ ਦੱਬ ਲਈ ਤੇ ਦੂਜੀ ਸਿਗਰਟ ਸਿਰ ਦੇ ਦੰਦਾਂ ਵਿਚ ਫਸਾ ਦਿੱਤੀ। ਸਿਰ ਨੇ ਅਹਿਮਦ ਹਸਨ ਨੂੰ ਗੱਡੀ ਵਿਚ ਲੱਗੇ ਲਾਈਟਰ ਦਾ ਬਟਣ ਦੱਬਣ ਲਈ ਕਿਹਾ। ਅਹਿਮਦ ਹਸਨ ਨੇ ਉੰਝ ਹੀ ਕੀਤਾ। ਕੁਝ ਛਿਣਾਂ ਮਗਰੋਂ ਲਾਈਟਰ ਹਲਕੀ ਜਿਹੀ ਅਵਾਜ਼ ਨਾਲ ਅੱਧਾ ਬਾਹਰ ਨਿਕਲ ਆਇਆ। ਲਾਈਟਰ ਦਾ ਇਕ ਸਿਰ ਮਘ ਰਿਹਾ ਸੀ। ਇਸ ਨਾਲ ਅਹਿਮਦ ਨੇ ਆਪਣੀ ਤੇ ਆਪਣੇ ਸਿਰ ਦੀ ਸਿਗਰਟ ਸੁਲਘਾਈ।

“ਦੇਖ ਇਸ ਲਾਈਟਰ ਦੇ ਸਿਰ ’ਤੇ ‘ਪੌਜ਼ੋਟਿਵ’ ਦਾ ਨੁਕਤਾ ਐ। ਜਦੋਂ ਤੱਕ ਇਹ ‘ਨੈਗੋਟਿਵ’ ਨੁਕਤੇ ਨਾਲ ਟਕਰਾਉਗਾ ਨਹੀਂ, ਲਾਈਟਰ ਠੰਢਾ ਹੀ ਰਹਿਣੈਂ। ਜਦੋਂ ਇਹ ਆਪਣਾ ਨੁਕਤਾ ਲੱਭ ਲਉਗਾ ਤਾਂ ਉਸ ’ਚ ਜੀਵਨ ਦੀ ਗਰਮੀ ਆ ਜਾਣੀ ਐ। ਅੱਜ ਆਪਾਂ ਕੰਮ ਮੁਕਾ ਕੇ ਅਨਾਰਕਲੀ ਪੁੰਮਣ ਜਾਵਾਂਗੇ। ਅੱਜ ਤੈਨੂੰ ਆਪਣੇ-ਆਪ ਨਾਲ ਸੱਚ ਬੋਲਣਾ ਪਉਗਾ। ਸੱਚ ਇਹ ਐ ਕਿ ਤੂੰ ਘੋਰੈਂ।”

ਅਹਿਮਦ ਹਸਨ ਹੈਰਾਨ ਹੋ ਕੇ ਬੋਲਿਆ, “ਘੋਗਾ ? ਤੇਰਾ ਮਤਲਬ ਮੈਂ ‘ਸਨੋਲ’ ਆਂ। ਹੁੰ ! ਮੈਨੂੰ ਕੁਛ ਸਮਝ ਨਹੀਂ ਆ ਰਿਹਾ।”

“ਹਾਂ ! ਜਾਹ ਕਿਸੇ ਇੰਟਰਨੈੱਟ ਤੋਂ ਜਾਂ ਕਿਸੇ ਜੀਵ-ਵਿਗਿਆਨ ਦੀ ਕਿਤਾਬ ’ਚੋਂ ਲੱਭ। ਘੋਗਾ ਨਰ ਐ ਜਾਂ ਮਾਦਾ ਜਾਂ ਉਹ ਕੀੜਾ-ਮਕੌੜਾ, ਜਿਹੜਾ ਨਰ ਵੀ ਐ ਤੇ ਮਾਦਾ ਵੀ,” ਸਿਰ ਦਾ ਮੂੰਹ ਅਜੀਬ ਜਿਹੀ ਹਾਲਤ ’ਚ ਲਾਲ ਹੁੰਦਾ ਜਾ ਰਿਹਾ ਸੀ। ਉਸ ਦੇ ਗਲ ’ਚੋਂ ਅਜੀਬ ਜਿਹੀ ਆਵਾਜ਼ ਨਿਕਲੀ, “ਕਿਉਂ ? ਤੇਰੇ ਮਰਦਾਨਾ ਵੱਕਾਰ ਨੂੰ ਸੱਟ ਵੱਜੀ ਐ ?”

ਅਹਿਮਦ ਹਸਨ ਦਾ ਮੂੰਹ ਵੀ ਭਖਦੇ ਅੰਗਿਆਰ ਵਰਗਾ ਲਾਲ ਹੋ ਗਿਆ।

“ਤੇਰੇ ਅੰਦਰਲੀ ਅੰਰਤ ਦੀ ਹਯਾ ਦਾ ਪਰਦਾ ਤਾਰ-ਤਾਰ ਹੋ ਗਿਐ ਜਾਂ ਫਿਰ ਤੇਰੇ ਅੰਦਰਲੇ ਅੰਰਤ-ਮਰਦ ਨੇ ਸਹਿਵਾਸ ਲਈ ਕੋਈ ਨਵਾਂ ਰਾਹ ਬਣਾ ਲਿਐ ? ਅੰਰਤ ਤੇ ਮਰਦ ਸਭ ਕੀੜੇ-ਮਕੌੜਿਆਂ ਤੋਂ ਉੱਤਮ ਨੇ। ਜਿਸ ’ਚ ਅੰਰਤ-ਮਰਦ ਦੋਵੇਂ ਹੋਣ ਉਹ ਐ ਘੋਗਾ।”

ਅਹਿਮਦ ਹਸਨ ਸਟਪਟਾ ਕੇ ਬੋਲਿਆ, “ਮੈਨੂੰ ਤੇਰੇ ਕੀੜੇ-ਮਕੌੜੇ ਤੇ ਮਨੁੱਖਾਂ ਦੇ ਡਲਸਫ਼ੇ ਦੀ ਕੋਈ ਸਮਝ ਨਹੀਂ ਆਈ।”

ਦੋਵੇਂ ਦਫ਼ਤਰ ਪਹੁੰਚੇ। ਅਹਿਮਦ ਹਸਨ ਨੇ ਸਿਰ ਗੱਡੀ ਦੇ ਟਰੰਕ ’ਚ ਰੱਖਿਆ। ਉਸ ਨੂੰ ਲੱਗਾ ਜਿਵੇਂ ਉਸ ਦਾ ਸਿਰ ਉਸ ਨੂੰ ਕੁਝ ਕਹਿ ਰਿਹਾ ਹੋਵੇ।

ਫਿਰ ਟਰੰਕ ਖੋਲਿਆ ਤਾਂ ਸਿਰ ਦੇ ਬੁੱਲਾਂ 'ਤੇ ਹਲਕੀ ਜਿਹੀ ਮੁਸਕਾਨ ਸੀ। ਅਹਿਮਦ ਦੇ ਬੁੱਲਾਂ 'ਤੇ ਵੀ ਛੁੱਲਾਂ ਵਰਗੀ ਮੁਸਕਾਨ ਖਿੜ ਗਈ। ਸਿਰ ਨੇ ਹੱਸ ਕੇ ਕਿਹਾ, “ਚੱਲ ਘੋਗਾ ਕਿਤੋਂ ਦਾ। ਅੱਜ ਤੋਂ ਤੇਰਾ ਨਾਂ ਘੋਗਾ ਐ।”

ਅਹਿਮਦ ਹਸਨ ਨੇ ਦਫ਼ਤਰ ਦਾ ਕੰਮ ਛੇਤੀ-ਛੇਤੀ ਮੁਕਾਇਆ ਤੇ ਵਾਪਸ ਗੱਡੀ 'ਚ ਆ ਕੇ ਆਪਣਾ ਸਿਰ ਅਗਲੀ ਸੀਟ 'ਤੇ ਰੱਖਿਆ। ਦੋਵੇਂ ਅਨਾਰਕਲੀ ਘੁੰਮਣ ਚੱਲ ਪਏ।

ਅਹਿਮਦ ਹਸਨ ਨੇ ਸਿਰ ਵਾਲਾ ਡੱਬਾ ਆਪਣੀ ਬਗਲ 'ਚ ਸੰਭਾਲਿਆ। ਸਿਰ ਨੇ ਸਲਾਹ ਦਿੱਤੀ, “ਸੁੰਦਰੀਆਂ ਦੇ ਸੁੰਦਰ ਬਜ਼ਾਰ 'ਚ ਆਪਣੀ ਸੁੰਦਰੀ ਲੱਭ।”

ਅਨਾਰਕਲੀ ਜਿਵੇਂ ਰੰਗ-ਬਰੰਗੇ ਛੁੱਲਾਂ ਦਾ ਚੱਲਦਾ-ਫਿਰਦਾ ਸ਼ੋਆ ਸੀ। ਕਿਤੇ ਕੰਧਾਰੀ ਅਨਾਰ ਦੀਆਂ ਕਲੀਆਂ ਸਨ ਤੇ ਕਿਤੇ ਕਸ਼ਮੀਰੀ ਕਲੀਆਂ ਵਾਲੇ ਛੰਡ ਰਹੀਆਂ ਸਨ, ਜਿਵੇਂ ਹੁਣੇ ਖਿੜੀਆਂ ਕਿ ਖਿੜੀਆਂ। ਕਿਤੇ ਪੰਜਾਬ ਦੇ ਸਰ੍ਹੋਂ ਦੇ ਛੁੱਲ ਤੇ ਕਿਤੇ ਕਮਾਦੀ ਕੱਦ ਦਾ ਪੰਜਾਬੀ ਮੌਢਿਆਂ 'ਤੇ ਡਾਂਗ ਟਿਕਾਈ 'ਕੁੜੀਆਂ ਤੋਂ ਡਰਦਾ ਮਾਰਾ' ਛੁੱਲਾਂ ਦੇ ਉਸ ਸ਼ੋਆ ਦਾ ਚੌਕੀਦਾਰ ਬਣਿਆ ਫਿਰਦਾ ਸੀ।

‘ਅਨਾਇਤਉਲਾ ਐਂਡ ਸੰਨਜ਼’ ਦੇ ਡਿਪਾਰਟਮੈਂਟਲ ਸਟੋਰ ਦੇ ਬਾਹਰ ਵਾਲੇ ਸ਼ੋਆ-ਕੇਸ ਦੇ ਥੱਲੇ ਛੁੱਲਾਂ ਦੇ ਥੱਥੇ ਨੇ ਅਹਿਮਦ ਹਸਨ ਦੀ ਧਿਆਨ ਖਿੱਚਿਆ। ਥੱਥਾ ਕੀ ਸੀ, ਬਸ ਇਕ ਗੁਲਜ਼ਾਰ ਸੀ, ਜਿਸ 'ਚ ਗੁਲੇ-ਲਾਲਾ, ਗੁਲੇ-ਦਾਊਂਦੀ, ਗੁਲੇ-ਅਸ਼ਰਫੀ, ਗੁਲੇ-ਬਕਾਊਲੀ, ਗੁਲੇ-ਨੀਲੋਡਰ, ਗੁਲੇ-ਨਸਰੀਨ ਬਸ ਕੀ ਕਹਿਣੇ! ਗੁਲਜ਼ਾਰ ਦੇ ਗੁਲਸ਼ਨ ਦਾ ਗੁਲਿਸਤਾਨ ਸੀ। ਉਸ ਦੇ ਵਿਚਕਾਰ ਇਕ ਛੁੱਲ ਵਰਗ ਸੁੰਦਰ ਨੌਜਵਾਨ ਛੁੱਲ ਦੀ ਪੰਖੜੀ ਵਾਂਗ ਖੜ੍ਹਾ ਛੁੱਲ ਵੇਚ ਰਿਹਾ ਸੀ, ਜਿਵੇਂ ਛੁੱਲਾਂ ਦੀ ਬਾਰਿਸ਼ ਕਰ ਰਿਹਾ ਹੋਵੇ।

ਅਹਿਮਦ ਹਸਨ ਦਾ ਦਿਲ ਉਸ ਨੂੰ ਦੇਖ ਕੇ ਧੜਕ ਕੇ ਰਹਿ ਗਿਆ। ਪਾਨ ਦੀ ਲਾਲੀ ਨਾਲ ਰੰਗੇ ਗੁਲੇ-ਲਾਲਾ ਵਰਗੇ ਬੁੱਲਾਂ ਦੇ ਪਿੱਛੇ ਛੁਲਝੜੀਆਂ ਛੱਡਦੇ ਦੰਦ, ਅਹਿਮਦ ਹਸਨ ਦੇ ਤਨ 'ਤੇ ਕੀੜੀਆਂ ਤੁਰਨ ਲੱਗੀਆਂ। ਕਿੰਨਾ ਚਿਰ ਉਹ ਛੁੱਲ ਵੇਚਣ ਵਾਲੇ ਨਾਲ ਗਲੀਂ ਪਿਆ ਰਿਹਾ ਤੇ ਐਵੇਂ ਹੀ ਲੋੜੋਂ ਵੱਧ ਛੁੱਲ ਖਰੀਦ ਲਏ।

ਦੋਹਾਂ ਦੀ ਦੋਸਤੀ ਵਧਣ ਲੱਗੀ ਤੇ ਨਿੱਤ ਦਿਹਾੜੇ ਦਫ਼ਤਰੋਂ ਸਿੱਧਾ ਗੁਲਤਰਾਸ਼ਾ ਕੋਲ ਪਹੁੰਚ ਜਾਂਦਾ। ਇਕ ਵਾਰ ਗੁਲਤਰਾਸ਼ਾ ਨੇ ਡੱਬੇ ਬਾਰੇ ਪੁੱਛਿਆ ਤਾਂ ਓਹੀ ਜਵਾਬ ਉਸ ਨੂੰ ਵੀ ਦਿੱਤਾ, ਜੋ ਬੇਗਮ ਨੂੰ ਦੇ ਕੇ ਚੁੱਪ ਕਰਾ ਦਿੰਦਾ ਸੀ

ਕਿ ਉਸ ਵਿਚ ਦਫ਼ਤਰ ਦੀਆਂ ਜ਼ਰੂਰੀ ਤੇ ਮੁਫ਼ਤੀਆਂ ਛਾਈਲਾਂ ਨੇ। ਕਈ ਵਾਰ ਅਹਿਮਦ ਹਸਨ ਗੁਲਤਰਾਸ਼ਾ ਦਾ ਸਰੀਰ ਛੂਹ ਕੇ ਆਪਣੀ ਲੁਕੀ ਹੋਈ ਇੱਛਾ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਦੇ ਜਵਾਬ 'ਚ ਗੁਲਤਰਾਸ਼ਾ ਛੂਈ-ਮੂਈ ਦੇ ਪੱਤਿਆਂ ਵਾਂਗ ਸ਼ਰਮਾ ਕੇ ਉਸਦੀ ਇੱਛਾ ਨੂੰ ਸਮੇਟ ਲੈਂਦਾ।

ਅਹਿਮਦ ਹਸਨ ਆਪਣਾ ਬਹੁਤਾ ਸਮਾਂ ਗੁਲਤਰਾਸ਼ਾ ਨਾਲ ਬਿਤਾਉਣ ਲੱਗਾ। ਜਦੋਂ ਬੇਗਮ ਦਾ ਧਿਆਨ ਆਉਂਦਾ ਤਾਂ ਉਸਨੂੰ ਉਸੇ ਛੁੱਟੜ ਗਵਾਂਢਣ ਤੇ ਉਸ ਦੇ ਬੇਟੇ ਨਾਲ ਹੱਸਦਾ-ਖੇਡਦਾ ਖਿਆਲ ਕਰ ਲੈਂਦਾ। ਇੰਝ ਸੋਚਣ ਨਾਲ ਉਸ ਦੇ ਗੁਨਾਹ ਦੇ ਅਹਿਸਾਸ ਦੀ ਅੱਗ, ਛੁੱਲ ਬਣ ਕੇ ਉਸਨੂੰ ਠੰਢ ਪਾ ਦਿੰਦੀ।

ਜਦੋਂ ਆਪਣੇ ਸਿਰ ਨਾਲ ਸਲਾਹ ਕੀਤੀ ਤਾਂ ਉਸਨੇ ਸਾਫ਼ ਕਹਿ ਦਿੱਤਾ, “ਤੇਰਾ ਸਿਰ ਕੋਈ ਆਮ ਆਦਮੀ ਦਾ ਸਿਰ ਨਹੀਂ ਐਂ, ਜਿਹੜਾ ਕਿਸੇ ਪਾਦਰੀ ਜਾਂ ਮੌਲਵੀ ਦਾ ਸਿਧਾਇਆ ਹੋਇਆ ਹੋਵੇ। ਇਹ ਸਿਰ ਤੇਰੀ ਆਪਣੀ ਸ਼ਖਸੀਅਤ ਦਾ ਸਿਰ ਐ। ਤੇਰੀ ਰੂੰਹ ਤੇ ਸਰੀਰ ਦੇ ਕੁਦਰਤੀ ਤਕਾਜ਼ਿਆਂ ਦਾ ਰਾਹ ਵੱਖਰਾ ਹੈ। ਸਿੱਧੇ ਰਾਹ 'ਤੇ ਚੱਲਣ ਵਾਲੇ ਮਨੁੱਖਾਂ ਦਾ ਇਕ ਰਾਹ ਇਹ ਵੀ ਐ।”

ਸੋਚਿਆ, ਬੇਗਮ ਨੂੰ ਦੱਸ ਹੀ ਦਿਆਂ ਕਿ ਮੇਰੇ ਸਰੀਰਕ ਤੇ ਰੂਹਾਨੀ ਤਕਾਜ਼ਿਆਂ ਦੇ ਰਾਹਾਂ 'ਤੇ ਕੁਦਰਤ ਸੜਕ ਬਣ ਕੇ ਲੇਟ ਗਈ ਹੈ। ਤੇਰੇ ਤੇ ਮੇਰੇ ਰਾਹ ਵੱਖਰੇ-ਵੱਖਰੇ ਨੇ। ਦਫ਼ਤਰ ਤੋਂ ਇਕ ਘੰਟਾ ਪਹਿਲਾਂ ਆ ਗਿਆ ਤਾਂ ਬੇਗਮ ਗਵਾਂਢਣ ਦੇ ਬੇਟੇ ਨੂੰ ਸਕੂਲੋਂ ਲੈਣ ਗਈ ਹੋਈ ਸੀ ਕਿਉਂਕਿ ਬੱਚੇ ਦੀ ਮਾਂ ਡਬਲ ਸ਼ਿਫ਼ਟ ਕੰਮ ਕਰਦੀ ਸੀ।

ਡਾਈਨਿੰਗ ਟੇਬਲ 'ਤੇ ਆਪਣਾ ਮੁੱਦਾ ਬਿਆਨ ਕਰਨ ਦਾ ਯਤਨ ਕੀਤਾ ਤਾਂ ਹਿੰਮਤ ਨਾ ਪਈ। ਇਹ ਸੋਚ ਕੇ ਚੁੱਪ ਹੋ ਗਿਆ ਕਿ ਸਵੇਰੇ ਆਪਣੇ ਸਿਰ ਨਾਲ ਸਲਾਹ ਕਰਕੇ ਭਲਕੇ ਬੇਗਮ ਨੂੰ ਸਾਫ਼-ਸਾਫ਼ ਦੱਸ ਦਏਗਾ।

‘ਆਪਣੀ ਸਚਾਈ ਦੀ ਤਲਵਾਰ, ਦਿਖਾਵੇ ਦੀ ਮਿਆਨ ’ਚੋਂ ਕੱਢ ਕੇ ਉਸਦੇ ਪੈਰਾਂ 'ਤੇ ਰੱਖ ਦਿਆਂਗਾ। ਇਸ ਨਾਲ ਭਾਵੇਂ ਮੇਰੀ ਧੋਣ ਵੱਡ ਦੇ ਜਾਂ ਪੈਰਾਂ ਤੇ ਹੱਥਾਂ ਨੂੰ ਪਈਆਂ ਕੁਦਰਤੀ ਸੰਗਲੀਆਂ ਕੱਟ ਦੇ ਤੇ ਮੈਨੂੰ ਆਜ਼ਾਦ ਕਰ ਦੇ।’

ਦੂਸਰੇ ਦਿਨ ਦਫ਼ਤਰ ਵਿਚ ਕੋਈ ਕੰਮ ਚੱਜ ਨਾਲ ਨਾ ਕਰ ਸਕਿਆ। ਜੀਵਨ ਦਾ ਮਹੱਤਵੀ ਭੇਤ ਸੱਪ ਬਣ ਕੇ ਸਾਹਮਣੇ ਆ ਜਾਂਦਾ। ਪੈਨ ਚੁੱਕਣ ਲੱਗਦਾ ਤਾਂ ਪੈਨ ਸੱਪ ਬਣ ਕੇ ਡੰਗਣ ਦੌੜਦਾ। ਦਫ਼ਤਰ 'ਚ ਇਕ ਘੰਟਾ ਬੜਾ ਅੰਖਾ ਕੱਢਿਆ। ਝੁੰਜਲਾਹਟ 'ਚ ਉੱਠਿਆ ਕਿ ਬੇਗਮ ਨੂੰ ਸਾਰਾ ਕੁਝ ਦੱਸ

ਦਿਆਂ।

ਸਿਰ ਬਗਲ 'ਚ ਸੰਭਾਲਿਆ। ਰਸੋਈ 'ਚ, ਦਲਾਨ 'ਚ, ਬੇਗਮ ਭਾਲੀ ਪਰ ਉਹ ਨਾ ਲੱਭੀ। ਡਰਾਇੰਗ ਰੂਮ 'ਚ ਆਪਣੇ ਸਿਰ ਵਾਲਾ ਡੱਬਾ ਮੇਜ਼ 'ਤੇ ਰੱਖਿਆ। ਬੈਂਡਰੂਮ ਵੱਲ ਗਿਆ। ਬੂਹੇ ਕੋਲ ਜਾ ਕੇ ਪਰਦੇ ਓਹਲਿਓਂ ਅੰਦਰ ਦੇਖਿਆ। ਬੇਗਮ ਸਾਹਿਬਾ ਤੇ ਛੁਟੜ ਗਵਾਂਢਣ ਨਿਰਵਸਤਰ ਇਕ ਢੂਜੀ ਨਾਲ ਚਿੰਭੜੀਆਂ ਹੋਈਆਂ ਸਨ। ਉਲਟੇ ਪੈਰਿੰ ਵਾਪਸ ਆ ਗਿਆ।

ਡਰਾਇੰਗ ਰੂਮ ਦੇ ਮੇਜ਼ 'ਤੇ ਪਿਆ ਉਸ ਦਾ ਸਿਰ ਸੋਫੇ ਥੱਲੇ ਘੂਰ ਰਿਹਾ ਸੀ। ਉਸ ਨੇ ਸੋਫੇ ਥੱਲੇ ਨਿਗਾਹ ਮਾਰੀ ਤਾਂ ਇਕ ਹੋਰ ਸਿਰ ਪਿਆ ਸੀ, ਉਹਦੀ ਬੇਗਮ ਦਾ ਸਿਰ।

•••

1. ਲੱਕੜ ਦਾ ਪੈਰ, ਜਿਸ 'ਤੇ ਚਮੜਾ ਚੜ੍ਹਾ ਕੇ ਮੌਚੀ ਜੁੱਤੀ ਬਣਾਉਂਦਾ ਹੈ।
2. ਨਾਜ਼ੀ ਦਾ ਨਿਸ਼ਾਨ 'ਸ਼੍ਰਾਤਵਿਕ' ਵਰਗਾ ਹੈ।
3. ਸੈਂਟਰਲ ਏਸੀਆ ਦੇ ਮੁਸਲਮਾਨ ਜਿਹੜੇ ਅੰਦਾਜ਼ ਦੀ ਟੋਪੀ ਪਾਉਂਦੇ ਨੇ।  
ਜਿਨਾਹ ਵੀ ਓਹੀ ਟੋਪੀ ਪਾਉਂਦਾ ਸੀ, ਇਸੇ ਕਰਕੇ ਇਸਨੂੰ 'ਜਿਨਾਹ ਟੋਪੀ'  
ਵੀ ਕਿਹਾ ਜਾਂਦਾ ਹੈ।

## ਪਾਕੀ

ਫਲਕ ਸ਼ੇਰ ਟਾਇਲਟ ਸੀਟ 'ਤੇ ਬੈਠਾ ਆਪਣਾ ਪਿੰਡ ਯਾਦ ਕਰ ਰਿਹਾ ਸੀ। ਟਾਇਲਟ ਸੀਟ ਖਾਸ ਕਿਸਮ ਦੇ ਤੰਦੂਰ 'ਚ ਪੱਕੀ ਸਰੈਮਿਕ ਮਿੱਟੀ ਦੀ ਬਣੀ ਹੋਈ ਸੀ ਪਰ ਪਿੰਡ 'ਚ ਪੈਰਾਂ ਭਾਰ ਝਾੜੇ ਬਹਿਣਾ ਉਸਦੇ ਦਿਮਾਗ ਨੂੰ ਤਾਕਤ ਦਿੰਦਾ ਸੀ। ਕੁਦਰਤੀ ਨਜ਼ਾਰੇ ਦੇਖ ਉਹ ਗੁਣਗੁਣਾਉਣ ਲੱਗਦਾ। ਸੁਰਾਂ ਦਾ ਉਤਾਰ-ਚੜ੍ਹਾਅ ਉਸਦੇ ਮਿਹਦੇ ਦੀਆਂ ਪੇਚੀਦਗੀਆਂ ਨਾਲ ਜੁੜਿਆ ਹੋਇਆ ਸੀ। ਨੌਕੀਲੇ ਘਾਹ ਦੀਆਂ ਕਟਾਰਾਂ ਤੋਂ ਬਚਣ ਲਈ ਐਸੀ ਥਾਂ ਲੱਭਣੀ ਜ਼ਰੂਰੀ ਹੁੰਦੀ ਜਿੱਥੇ ਘਾਹ-ਛੂਸ ਆਪਣੇ ਹਥਿਆਰਾਂ ਨਾਲ ਲੈਸ ਨਾ ਹੋਵੇ। ਮੂੰਹ ਉਤਾਂਹ ਨੂੰ ਚੁੱਕਿਆ। ਖੁੱਲ੍ਹੇ ਅੰਬਰ ਦੀ ਥਾਂ ਛੱਤ ਸੀ ਜਿਹੜੀ ਉਸਦੇ ਖਿਆਲ ਸੀਮਤ ਕਰ ਰਹੀ ਸੀ। ਪਿੰਡਾਂ ਵਿਚ ਕੁਦਰਤੀ ਜੰਗਲ-ਪਾਣੀ ਵਾਲੀ ਥਾਂ ਦੀ ਹੱਦ ਸੱਤ ਅਕਾਸ਼ਾਂ ਤੱਕ ਫੈਲੀ ਹੁੰਦੀ ਸੀ। ਧਰਤੀ, ਅੰਬਰ ਦੀ ਸਾਰੀ ਗੰਦਗੀ ਬੁਸ਼ੀ-ਬੁਸ਼ੀ ਆਪਣੇ ਅੰਦਰ ਸਮੇਂ ਲੈਂਦੀ ਸੀ। ਮਨੁੱਖ ਦੇ ਦਿੱਤੇ ਮੁਸ਼ਕ ਮਾਰਦੇ ਤੋਹਫੇ ਬਦਲੇ ਮਹਿਕਦੇ ਗੁਲਾਬ ਆਪਣੀ ਛਾਤੀ 'ਤੇ ਉਗਾ ਲੈਂਦੀ ਸੀ।

ਫਲਕ ਸ਼ੇਰ ਸਦਾ ਹੀ ਸਿਰ ਚੁੱਕ ਕੇ ਅੰਬਰ ਦੇ ਸ਼ੇਰ ਸੂਰਜ ਨੂੰ ਕਹਿੰਦਾ ਸੀ, “ਯਾਰ ਧਿਆਨ ਰੱਖੋ। ਘੱਟ ਤਪਸ਼ ਸੁੱਟੋ।” ਪਰ ਹੁਨਾਲ ਹੋਵੇ ਜਾਂ ਸਿਆਲ ਇਸ ਪਵਿੱਤਰ ਸਰੀਰ ਅੰਦਰ ਹੀ ਤਾਂ ਅਪਵਿੱਤਰਤਾ ਪਲਦੀ ਹੈ। ਉਹ ਸੱਜੇ ਹੱਥ ਨਾਲ ਲੋਟਾ ਫੜਦਾ ਤੇ ਖੱਬੇ ਹੱਥ ਨਾਲ ਆਪਣੀ ਗੰਦਗੀ ਸਾਫ਼ ਕਰਦਾ।

‘ਕੀ ਖੱਬਾ ਹੱਥ ਨਾਪਾਕ ਹੈ? ਤਾਂਹੀ ਤਾਂ ਅਸੀਂ ਸੱਜਾ ਹੱਥ ਸਲਾਮ ਲਈ ਅੱਗੇ ਕਰਦੇ ਹਾਂ। ਇਸੇ ਲਈ ਤਾਂ ਨੇਕੀ ਦਾ ਡਰਿਸ਼ਤਾ ਸੱਜੇ ਮੌਢੇ ਦੇ ਤਖਤ 'ਤੇ ਬੈਠਾ ਰਹਿੰਦੈ। ਖੱਬੇ ਮੌਢੇ ਦਾ ਤਖਤ ਪਾਪਾਂ ਦਾ ਹਿਸਾਬ ਰੱਖਣ ਲਈ ਮੱਲਿਆ ਹੋਇਆ। ਪਰ ਯੂਨਾਨ ਦੀਆਂ ਪਰੀ-ਕਹਾਣੀਆਂ 'ਚ ਸਲਾਮ ਕਰਨ ਲਈ ਹਮੇਸ਼ਾ ਖੱਬਾ ਹੱਥ ਅੱਗੇ ਕੀਤਾ ਜਾਂਦਾ ਸੀ ਤਾਂ ਕਿ ਸੱਜੇ ਹੱਥ 'ਚ ਬੰਜਰ ਫੜਿਆ ਜਾ ਸਕੇ। ਕੀ ਇਹ ਮੰਦ-ਭਾਵਨਾ ਨਾਪਾਕੀ ਨਈਂ?’ ਪਤਾ ਨਹੀਂ ਕੀ-ਕੀ ਸੋਚਦੇ ਨੇ ਘਰ ਦੀ ਸਫ਼ਾਈ ਕੀਤੀ। ਗੁਸਲਖਾਨੇ, ਰਸੋਈ ਅਤੇ ਕਮਰੇ ਦੇ ਹਰ ਖਲ-ਬੂਜੇ 'ਚ ਜਿੰਨਾ ਵੀ ਕੂੜਾ ਸੀ ਇਕੱਠਾ ਕਰਕੇ ਪਲਾਸਟਿਕ ਦੇ ਬੋਰੇ 'ਚ ਪਾਇਆ। ਪਜਾਮੇ ਦੇ ਨਾਲੇ ਵਾਂਝ ਬੋਰੇ ਦੇ ਮੂੰਹ ਦੀ ਡੋਰੀ ਖਿੱਚ ਕੇ ਬੋਰੇ ਦਾ ਮੂੰਹ ਕੱਸ ਕੇ ਬੰਨਿਆ। ਘਰ ਦੇ ਬਾਹਰ ਗੰਦਗੀ ਦੇ ਬੋਰਿਆਂ ਦੇ ਲੱਗੇ ਢੇਰ ਦਾ ਮੁਨਾਰਾ ਆਪਣੇ ਬੋਰੇ ਨਾਲ ਹੋਰ ਉੱਚਾ ਕਰ ਦਿੱਤਾ। ਇਹ ਮੁਨਾਰਾ ਉਸਦੇ ਇਮਾਨ ਦਾ ਅੱਧਾ ਹਿੱਸਾ ਸੀ। ਬੋਰਾ ਸੁੱਟਣ ਵੇਲੇ ਉਹ ਸਦਾ ਬੁੜਬੁੜਾਉਂਦਾ

ਸੀ, “ਪਵਿੱਤਰਤਾ ਅੱਧਾ ਇਮਾਨ ਹੈ।”

ਉਹ ਆਪਣੇ ਅਪਵਿੱਤਰ ਜਿਹੇ ਪਵਿੱਤਰ ਘਰ ਵੜਨ ਲਈ ਮੁੜਿਆ ਈ ਸੀ ਕਿ ਇਕ ਭਾਲੀ ਮੈਦਾਨ ਵਰਗਾ ਸਿਰ, ਬਿਨਾਂ ਵਾਲਾਂ ਦੇ, ਪਤਾ ਨਹੀਂ ਸਿਰ ਦੇ ਵਾਲ ਕੀਮੋਬਰੈਪੀ ਨਾਲ ਝੜੇ ਹੋਏ ਸਨ ਜਾਂ ਉਸਤਰੇ ਦੀ ਤੇਜ਼ ਧਾਰ ਨਾਲ ਸਾਫ਼ ਕੀਤੇ ਹੋਏ, ਦਿਸਿਆ। ਸਿਰ ਨਾਲ ਚਿੰਬੜੇ ਕੁੱਤੇ ਵਰਗੇ ਬੁੱਲ੍ਹ ਗੁੱਗਾਏ। ਕੌਕਨੀ<sup>1</sup> ਲਹਿਜੇ ’ਚ ਅੰਗਰੇਜ਼ੀ ’ਚ ਬੋਲਿਆ, “ਐ ਪਾਕੀ! ਆਪਣਾ ਗੰਦ ਆਪਣੇ ਘਰ ਸਾਹਮਣੇ ਸੁੱਟਿਆ ਕਰ।” ਤੇ ਪੰਸੇਰੀ ਜਿੱਡੀ ਗਾਲ ਕੱਢ ਕੇ ਛਲਕ ਸ਼ੇਰ ਦਾ ਕੂੜੇ ਵਾਲਾ ਬੈਗ ਘੁਮਾਅ ਕੇ ਸੁੱਟਿਆ ਜਿਵੇਂ ਅਸੀਂ ਬਚਪਨ ’ਚ ਵਲਾਂ ਵਾਲੀ ਲੋਹੇ ਦੀ ਤਾਰ ਨਾਲ ਦੋ ਪਰਾਂ ਵਾਲਾ ਪੱਖਾ ਹਵਾ ’ਚ ਉਡਾਉਂਦੇ ਸਾਂ। ਲਾਲ ਗਰਦਨ ਦੇ ਵਲ ਬਿਲਕੁਲ ਲੋਹੇ ਦੀ ਤਾਰ ਵਾਲੇ ਵਲਾਂ ਵਰਗੇ ਸਨ ਤੇ ਸਿਰ ਪੱਖੇ ਵਾਂਗ ਘੁੰਮਿਆ। ਯੜੀ-ਧੜੀ ਦੀਆਂ ਦੋ ਕੁ ਗਾਲਾਂ ਹੋਰ ਦੇ ਕੇ ਉਸਨੇ ਆਪਣੀ ਪੈਂਟ ਦੀ ਜਿੱਪ ਖੋਲ੍ਹੀ ਤੇ ਛਲਕ ਸ਼ੇਰ ਦੇ ਘਰ ਦੀਆਂ ਪੌੜੀਆਂ ਪੇਸ਼ਾਬ ਨਾਲ ਅਪਵਿੱਤਰ ਕਰ ਦਿੱਤੀਆਂ।

ਛਲਕ ਸ਼ੇਰ ਦੀ ਆਵਾਜ਼ ਗਲੇ ’ਚੋਂ ਨਿਕਲੀ ਪਰ ਦੰਦਾਂ ਦੇ ਜੰਗਲੇ ’ਚ ਵੱਜ ਕੇ ਪਿੱਛੇ ਮੁੜ ਗਈ, “ਨਾਪਾਕ ਰੈੱਡ ਨੈੱਕ<sup>2</sup>। ਲਾਲ ਧੌਣਾਂ ਈ ਕਹਾਂਗਾ।”

ਛਲਕ ਸ਼ੇਰ ਲੰਡਨ ’ਚ ਈਲਿੰਗ ਦੇ ਇਲਾਕੇ ’ਚ ਰਹਿੰਦਾ ਸੀ। ਇਥੇ ਬੰਗਲਾ ਦੇਸੀ, ਪਾਕਿਸਤਾਨੀ ਅਤੇ ਹਿੰਦੇਸਤਾਨੀਆਂ ਦੇ ਨਾਲ-ਨਾਲ ਹਰ ਗਲੀ ’ਚ ਇਕ-ਅੱਧਾ ਘਰ ‘ਲਾਲ ਧੌਣਿਆਂ’ ਦਾ ਵੀ ਸੀ।

“ਲਾਲ ਧੌਣੇ ਸਾਨੂੰ ਸਾਰਿਆਂ ਨੂੰ ‘ਪਾਕੀ’ ਹੀ ਕਹਿੰਦੇ ਹੈਂ,” ਛਲਕ ਸ਼ੇਰ ਬੁੜਬੁੜਾਇਆ, “ਕਿੰਨੇ ਜਾਹਲ ਤੇ ਨਾਪਾਕ ਨੇ ਇਹ ਲਾਲ ਧੌਣੇ। ਇੰਡੀਆ ਤੇ ਬੰਗਲਾ ਦੇਸ ਨੂੰ ਵੀ ਪਾਕਿਸਤਾਨ ਈ ਸਮਝਦੇ ਹੈਂ! ਦੱਖਣੀ ਏਸ਼ੀਆ ਦੇ ਜੁਗਰਾਫੀਏ ਦਾ ਕੁਛ ਪਤਾ ਨਈਂ। ਇਹ ਸਾਰੇ ‘ਪਾਕ’ ਬੋੜ੍ਹੋਂ ਨੇ। ਪਹਿਲਾਂ ਸਾਰਾ ਹਿੰਦੇਸਤਾਨ ‘ਪਾਕ’ ਸੀ। ਫਿਰ ਪਾਕਿਸਤਾਨ ਪੂਰਬੀ ਤੇ ਪੱਛਮੀ ‘ਪਾਕ’ ਹੋਇਆ। ਜਦੋਂ ਪੂਰਬੀ ਪਾਕਿਸਤਾਨ ਦਾ ਬੰਗਲਾ ਦੇਸ ਬਣ ਗਿਆ ਤਾਂ ਉਹ ਕਿੱਥੋਂ ਦਾ ‘ਪਾਕੀ’ ਹੋਇਆ।”

ਛਲਕ ਸ਼ੇਰ ਹਮੇਸ਼ਾ ਪੇਚੀਦਾ ਮਸਲੇ ’ਚ ਉਲੱਝਿਆ ਰਹਿੰਦਾ ਸੀ। ਬਹੁਤਾ ਸਮਾਂ ਕੰਮ ਲੱਭਣ ’ਚ ਗਵਾਉਂਦਾ। ਕੰਮ ਘੱਟ, ਕੰਮ ਦੀ ਭਾਲ ’ਚ ਭੱਜ-ਦੱੜ ਵੱਧ ਕਰਦਾ। ਹਰ ਕੰਮ ’ਚ ਪਵਿੱਤਰ-ਅਪਵਿੱਤਰ ਦੇ ਛਲਸਫੇ ’ਚ ਉਲੱਝਿਆ ਰਹਿੰਦਾ।

ਉਸਦਾ ਪਿਉ ਪੰਜਾਹਵਿਆਂ ’ਚ ਮੀਰਪੁਰ ਤੋਂ ਲੰਡਨ ਕਪੜੇ ਦੀ ਫੈਕਟਰੀ

’ਚ ਕੰਮ ਲੱਭਣ ਆਇਆ ਸੀ। ਉਦੋਂ ਚਲੋ ਫਲਕ ਸ਼ੇਰ ਬਹੁਤ ਛੋਟਾ ਸੀ। ਉਦੋਂ ਤੋਂ ਹੁਣ ਤੱਕ ਕੰਮ ਹੀ ਲੱਭਦਾ ਰਿਹਾ ਸੀ। ਬਚਪਨ ਤੋਂ ਲੈ ਕੇ ਹੁਣ ਤੱਕ ਮਜ਼ਦੂਰ ਹੀ ਰਿਹਾ। ਉਸਨੂੰ ਸਿਰਫ ਏਨਾ ਹੀ ਯਾਦ ਸੀ, ਇਕ ਕੰਨਟੇਨਰ ’ਚ ਲੁਕ ਕੇ ਆਪਣੇ ਮਾਪਿਆਂ ਨਾਲ ਲੰਡਨ ਪੁੱਜਿਆ ਸੀ। ਮਾਪੇ ਤਾਂ ਕਦੋਂ ਦੇ ਤੁਰ ਗਏ ਸਨ ਪਰ ਜਾਂਦੇ ਹੋਏ ਈਲਿੰਗ ’ਚ ਮੌਲਾਨਾ ਦੇ ਹਵਾਲੇ ਕਰ ਗਏ ਸਨ।

ਮੌਲਾਨਾ ਸਭ ਪਾਕੀਆਂ ਦਾ ਬਹੁਤ ਧਿਆਨ ਰੱਖਦਾ ਸੀ। ਕਿਸੇ ਕੋਲੁ ਸੌਣ ਦੀ ਥਾਂ ਨਾ ਹੁੰਦੀ ਤਾਂ ਮਸਜਿਦ ’ਚ ਉਸਦੇ ਸੌਣ ਦਾ ਪ੍ਰਬੰਧ ਕਰ ਦਿੰਦਾ। ਨਸ਼ੇ ’ਚ ਟੁੰਨ ਕਿਸੇ ਪਾਕੀ ਨੂੰ ਉਹਦੀ ਪਤਨੀ ਘਰੋਂ ਕੱਢ ਦਿੰਦੀ ਤਾਂ ਮੌਲਾਨਾ ਸਾਹਿਬ ਉਸਨੂੰ ਮਸਜਿਦ ’ਚ ਵਾੜ ਲੈਂਦੇ। ਉਹ ਪਾਕੀਆਂ ਦਾ ਧਿਆਨ ਰੱਖਣ ਵਾਲਾ ਇਨਸਾਨ ਸੀ।

ਮਸਜਿਦ ਨਾਲ ਇਕ ਨੀਲੇ ਬੂਹੇ ਵਾਲਾ ਘਰ ਸੀ। ਉਸ ਘਰ ’ਚ ਰਹਿੰਦੀ, ਬਹੁਤ ਹੀ ਸੁੰਦਰ ਨੀਲੀਆਂ ਆਸਮਾਨੀ ਅੱਖਾਂ ਵਾਲੀ ਅੰਰਤ ਦਾ ਤਾਂ ਬੜਾ ਹੀ ਖਿਆਲ ਰੱਖਦੇ ਸਨ। ਸੁਣਨ ’ਚ ਆਇਆ ਸੀ ਕਿ ਉਹ ਅੰਰਤ ਧੰਦਾ ਕਰਦੀ ਸੀ। ਪਾਕਿਸਤਾਨ ਤੋਂ ਸੀ। ਉਹ ਪਾਕੀ ਅੰਰਤ ਸਦਾ ਬੁੱਲ੍ਹੇ ਸ਼ਾਹ ਦਾ ਕਲਾਮ ਗੁਣਗੁਣਾਉਂਦੀ ਰਹਿੰਦੀ ਸੀ।

ਮੌਲਾਨਾ ਮਸਜਿਦ ਜਾਣ ਤੋਂ ਪਹਿਲਾਂ ਏਧਰ-ਓਧਰ ਦੇਖਦਾ। ਜਦੋਂ ਵਿਸ਼ਵਾਸ ਹੋ ਜਾਂਦਾ ਕਿ ਕੋਈ ਨਹੀਂ ਦੇਖ ਰਿਹਾ, ਛਾਲ ਮਾਰ ਕੇ ਨੀਲੇ ਬੂਹੇ ’ਚ ਵੜ ਜਾਂਦਾ। ਬੂਹਾ ਵੀ ਐਨ ਓਸੇ ਤਰ੍ਹਾਂ ਦਾ ਸੀ ਜਿਵੇਂ ਸ਼ਾਹੀ ਮਸੀਤ ਦੀ ਛਾਂਵੇਂ ਸ਼ਾਹੀ ਮੁਹੱਲਾ। ਸ਼ਾਹੀ ਲੋਕ ‘ਵੁਜ਼ੂ’ ਤਾਂ ਸ਼ਾਹੀ ਮੁਹੱਲੇ ’ਚ ਕਰਦੇ ਤੇ ਨਮਾਜ਼ ਸ਼ਾਹੀ ਮਸੀਤ ’ਚ ਜਾ ਕੇ ਪੜ੍ਹਦੇ। ਏਥੇ ਵੀ ਕੁਝ ਓਹੋ ਜਿਹਾ ਹੀ ਸਿਲਸਿਲਾ ਸੀ। ਮੌਲਾਨਾ ਪਹਿਲਾਂ ਨੀਲੇ ਬੂਹੇ ਅੰਦਰ ਜਾ ਕੇ ਪਵਿੱਤਰ ਹੁੰਦਾ ਤੇ ਫਿਰ ਮਸਜਿਦ ’ਚ ਜਾ ਕੇ ਮੁਸਲਮਾਨਾਂ ਨੂੰ ਪਾਕ-ਪਵਿੱਤਰ ਰਹਿਣ ਦਾ ਪ੍ਰਵਚਨ ਕਰਦਾ।

ਫਲਕ ਸ਼ੇਰ ਨੂੰ ਸਦਾ ਉਹ ਖੱਬੀ ਅੱਖ ਮਾਰ ਕੇ ਕਹਿੰਦਾ, “ਨੀਲਾ ਬੂਹਾ ਪਾਕੀਆਂ ਲਈ ਜੰਗਲ-ਪਾਣੀ ਦੀ ਥਾਂ ਤੇ ਗੁਸਲਖਾਨਾ ਐ।”

ਮੌਲਾਨਾ ਜਦ ਕਦੇ ਕਿਸੇ ਨਾਪਾਕੀ ਬਾਰੇ ਗੱਲਬਾਤ ਕਰਦਾ ਤਾਂ ਆਪਣੀ ਖੱਬੀ ਅੱਖ ਦੱਬਦਾ। ਜਦੋਂ ਪਵਿੱਤਰ ਗੱਲ ਕਰਦਾ ਤਾਂ ਸੱਜੀ ਅੱਖ ਦਾ ਸ਼ਟਰ ਬੰਦ ਹੁੰਦਾ ਤੇ ਖੁੱਲ੍ਹਦਾ। ਫਲਕ ਸ਼ੇਰ ਸਮਝ ਜਾਂਦਾ ਕਿ ਨੇਕੀ ਤੇ ਬਦੀ ਦੇ ਡਰਿਸ਼ਤੇ ਨਾਲ ਅੱਖ ਮਿਲਾਈ ਜਾ ਚੁਰਾਈ ਜਾ ਰਹੀ ਐ। ਮੌਲਾਨਾ ਦੇ ਮੌਢਿਆਂ ’ਤੇ ਬੈਠੇ ਨੇਕੀ ਤੇ ਬਦੀ ਦੇ ਡਰਿਸ਼ਤੇ ਪਵਿੱਤਰ ਤੇ ਅਪਵਿੱਤਰ ਦਾ ਹਿਸਾਬ-ਕਿਤਾਬ ਆਪਣੇ ਲੈਪਟਾਪ ’ਤੇ ਕਰਦੇ ਰਹਿੰਦੇ।

ਵਾਹਵਾ ਭਾਲੁ ਕਰਨ ਮਗਰੋਂ ਕਸਾਈ ਦੀ ਦੁਕਾਨ 'ਤੇ ਕੰਮ ਲੱਭ ਗਿਆ। ਦੁਕਾਨ ਦਾ ਮਾਲਿਕ ਬਰਤਾਨਵੀ ਸੀ। ਜਿਵੇਂ ਅਸੀਂ 'ਪਾਕੀ', ਕਾਲਾ 'ਨਿਗਰ' ਤੇ ਉਹ ਬਰਤਾਨਵੀ 'ਬਿਟ'

ਉਸ ਦੁਕਾਨ 'ਤੇ ਹਰ ਤਰ੍ਹਾਂ ਦਾ ਮੀਟ ਮਿਲਦਾ ਸੀ। ਮੀਟ-ਮਾਰਕਿਟ 'ਚ ਉਸਦੀ ਦੁਕਾਨ ਬਹੁਤ ਚਲਦੀ ਸੀ। ਜਾਨਵਰ ਕੱਟਣ ਵਾਸਤੇ ਮਸ਼ੀਨਾਂ ਸਨ। ਅੱਖ ਦੇ ਫੌਰ 'ਚ ਇੱਕੋ ਝਟਕੇ ਨਾਲ ਵੀਹ ਜਾਨਵਰਾਂ ਦੀਆਂ ਧੌਣਾਂ ਸਰੀਰ ਤੋਂ ਵੱਖ ਹੋ ਜਾਂਦੀਆਂ। ਬਿਲਕੁਲ ਇੰਵਾਂ ਹੀ ਜਿਵੇਂ ਇਕ ਵਾਰੀ 'ਤੁਹਾਡੀ ਟਿਊਬ' ਜਾਣੀ 'ਯੂ ਟਿਊਬ' 'ਤੇ ਮੱਕੇ ਦੇ ਪਵਿੱਤਰ ਸ਼ਹਿਰ ਦੀ ਪਵਿੱਤਰ ਧਰਤੀ 'ਤੇ ਕਿਸੇ ਕਾਫ਼ਿਰ ਦੀ ਅਪਵਿੱਤਰ ਧੌਣ ਕੱਟ ਕੇ ਲੋਕ ਸਿਰ ਨਾਲ ਫੁਟਬਾਲ ਖੇਡ ਰਹੇ ਸਨ।

ਫਲਕ ਸ਼ੇਰ ਨੂੰ ਏਨਾ ਪਤਾ ਸੀ ਕਿ ਏਥੇ ਸਾਰਾ ਮੀਟ 'ਝਟਕੇ' ਦਾ ਹੀ ਵਿਕਦਾ ਸੀ। ਸਾਰੀ ਉਮਰ ਉਸਨੇ ਵੀ ਕਿਸਮਤ ਦੇ ਝਟਕੇ ਹੀ ਖਾਧੇ ਸਨ ਪਰ ਉਸਨੇ ਕਦੇ ਝਟਕੇ ਦਾ ਮੀਟ ਨਹੀਂ ਸੀ ਖਾਧਾ। ਉਹ ਸਦਾ ਜਾਨਵਰ ਝਟਕੇ ਨਾਲ ਹੀ ਮਾਰਦਾ ਸੀ।

ਇਕ ਦਿਨ ਇਹ ਸੋਚ ਕੇ ਪ੍ਰੇਸ਼ਾਨ ਹੋ ਗਿਆ ਕਿ ਝਟਕੇ ਦਾ ਮੀਟ ਖਾਣ ਨਾਲ ਮੁਸਲਮਾਨ ਅਪਵਿੱਤਰ ਹੋ ਜਾਂਦਾ ਹੈ। ਕੀ ਝਟਕਾ ਦੇਣ ਵਾਲਾ ਮੁਸਲਮਾਨ ਅਪਵਿੱਤਰ ਨਹੀਂ ਹੁੰਦਾ?

ਇਕ ਦਿਨ ਕਸਾਈ ਦੀ ਦੁਕਾਨ 'ਤੇ ਕਾਮਿਆਂ ਦੀ ਘਾਟ ਸੀ। ਉਸ ਦਿਨ ਉਸਨੂੰ ਸੂਰ ਝਟਕਾਉਣੇ ਪਏ। ਭਾਵੇਂ ਉਸਨੇ ਕਸਾਈਆਂ ਵਾਲਾ ਚਿੱਟਾ ਕੋਟ ਪਾਇਆ ਹੋਇਆ ਸੀ, ਫਿਰ ਵੀ ਸੂਰ ਦੇ ਲਹੂ ਦੇ ਛੱਟੇ ਉਸਦੇ ਸਿਰ-ਮੂੰਹ, ਧੌਣ ਅਤੇ ਬਾਹਾਂ 'ਤੇ ਪੈ ਗਏ ਤੇ ਉਸਨੂੰ ਅਪਵਿੱਤਰ ਕਰ ਗਏ। ਝੱਟ ਘਰ ਆ ਕੇ ਸੱਤ ਵਾਰ ਇਸ਼ਨਾਨ ਕੀਤਾ ਪਰ ਉਸ ਦੇ ਦਿਲ ਦਾ ਸ਼ੱਕ ਦੂਰ ਨਾ ਹੋਇਆ ਕਿ ਸੂਰਾਂ ਦੇ ਲਹੂ ਨੇ ਉਸਨੂੰ ਏਨਾ ਅਪਵਿੱਤਰ ਕਰ ਦਿੱਤਾ ਹੈ, ਉਹ ਜਿੰਨੇ ਮਰਜ਼ੀ ਇਸ਼ਨਾਨ ਕਰ ਲਵੇ, ਪਵਿੱਤਰ ਹੋਣਾ ਮੁਸ਼ਕਿਲ ਹੈ। ਰੱਬ ਤੋਂ ਡਰਦਿਆਂ ਨਮਾਜ਼ਾਂ ਦੀ ਗਿਣਤੀ ਦੋ ਗੁਣਾ ਵਧਾ ਦਿੱਤੀ। ਹਰ ਵੇਲੇ ਨਮਾਜ਼ ਪੜ੍ਹਦਾ ਰਹਿੰਦਾ। ਬਿਟ ਕਸਾਈ ਨੇ ਥੋੜ੍ਹੇ ਦਿਨ ਤਾਂ ਦੇਖਿਆ। ਇਕ-ਦੋ ਵਾਰੀ ਮਨੁਾ ਕਰਨ 'ਤੇ ਵੀ ਵਧਾਈਆਂ ਨਮਾਜ਼ਾਂ ਨਾ ਘਟਾਈਆਂ ਤਾਂ ਇਕ ਦਿਨ ਬਿਟ ਕਸਾਈ ਨੇ ਕੰਮ ਤੋਂ ਜਵਾਬ ਦੇ ਦਿੱਤਾ।

ਕੰਮ ਤੋਂ ਜਵਾਬ ਮਿਲਣ 'ਤੇ ਫਲਕ ਸ਼ੇਰ ਉਦਾਸ ਹੋਣ ਦੀ ਬਜਾਏ ਮੁਸ਼ਕਿਲਾਂ, 'ਚੱਲੋ ਚੰਗਾ ਹੋਇਆ। ਮੈਂ ਤਾਂ ਆਪ ਈ ਤਿਆਰ ਬੈਠਾ ਸੀ ਨੌਕਰੀ ਨੂੰ

ਲੱਤ ਮਾਰਨ ਲਈ। ਮਾਲਕ ਨੇ ਆਪ ਈ ਮੇਰਾ ਕੰਮ ਸੌਖਾ ਕਰ ਦਿੱਤਾ। ਸ਼ੁਕਰ ਐ! ਮੈਨੂੰ ਨਾਪਾਕ ਜੀਵਨ ਤਾਂ ਜੀਣਾ ਨਾ ਪਉ ।'

ਦਿਮਾਗੀ ਚੈਨ ਤਾਂ ਮਿਲ ਗਈ ਪਰ ਦੋ ਦਿਨਾਂ 'ਚ ਹੀ ਛਿੱਡ ਦੀ ਬੇਚੈਨੀ ਨੇ ਦਿਮਾਗੀ ਚੈਨ ਦੀਆਂ ਚੂਲ੍ਹਾਂ ਹਿਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦਿਲ ਨੂੰ ਤਸੱਲੀ ਦੇਣ ਲੱਗਾ, 'ਜੇ ਮੁਸਲਮਾਨ ਬਿਮਾਰ ਹੋਵੇ ਤਾਂ ਸ਼ਰਾਬ ਜਾਂ ਸੂਰ ਦਾ ਮੀਟ ਦਵਾਈ ਸਮਝ ਕੇ ਪੀ-ਖਾ ਲੈਣਾ ਨਾਪਾਕੀ ਨਹੀਂ ।'

ਦੁਬਾਰਾ ਬਿ੍ਰਟ ਕਸਾਈ ਕੋਲ ਨੌਕਰੀ ਲੈਣ ਜਾ ਪਹੁੰਚਾ, "ਸਾਹਬ! ਮੈਂ ਕੰਮ ਵੇਲੇ ਤਿੰਨ ਵੇਲਿਆਂ ਦੀ ਨਮਾਜ਼ ਵੀ ਦਿਲ 'ਚ ਈ ਪੜ੍ਹ ਲਿਆ ਕਰਾਂਗਾ ਪਰ ਕੰਮ ਦਾ ਨੁਕਸਾਨ ਨਹੀਂ ਕਰਦਾ ।"

ਪਰ ਬਿ੍ਰਟ ਕਸਾਈ ਨੇ ਇਕ ਨਾ ਸੁਣੀ। ਜੇ ਮੌਲਾਨਾ ਸਾਹਿਬ ਦਾ ਪ੍ਰਵਚਨ ਸੁਣ ਲੈਂਦਾ ਤਾਂ ਸ਼ਾਇਦ ਮੰਨ ਜਾਂਦਾ ਪਰ ਉਹ ਨਾ ਮੰਨਿਆ। ਉਸਨੂੰ ਦੁਬਾਰਾ ਕੰਮ 'ਤੇ ਨਾ ਰੱਖਿਆ। ਲਾਪਰਵਾਹੀ ਤੇ ਬੇਸਮਝੀ ਕਾਰਨ ਕਾਗਜ਼-ਪੱਤਰਾਂ 'ਚ ਗੜਬੜੀ ਕਰਕੇ ਵੈਲ-ਫੇਅਰ ਦਾ ਚੈਕ ਵੀ ਬੰਦ ਹੋ ਗਿਆ। ਹਾਲਤ ਬਦ ਤੋਂ ਬਦਤਰ ਹੁੰਦੀ ਗਈ। ਸਾਰਾ ਦਿਨ ਈਲਿੰਗ ਦੀਆਂ ਗਲੀਆਂ 'ਚ ਕੰਮ ਲੱਭਦਾ ਘੁੰਮਦਾ ਰਹਿੰਦਾ। ਦਰ-ਦਰ ਮੰਗਣ ਦੀ ਨੌਬਤ ਆਉਂਦੀ ਜਾਂਦੀ ਸੀ। ਗੁਰਦੁਆਰੇ ਤੇ ਮਸੀਤਾਂ ਤੋਂ ਲੰਗਰ ਤੇ ਨਿਆਜ਼ ਖਾ-ਖਾ ਕੇ ਛਿੱਡ ਭਰ ਲੈਂਦਾ ਪਰ ਮਾਇਕ ਤੰਗੀ ਨੇ ਬਹੁਤ ਪ੍ਰੇਸ਼ਾਨ ਕਰ ਦਿੱਤਾ ਸੀ।

ਉਸਦੇ ਘਰ ਦੀ ਨੁੱਕਰ 'ਤੇ ਬਿ੍ਰਟ ਬੁੜੀ ਰਹਿੰਦੀ ਸੀ। ਉਸਦਾ ਕੋਈ ਨਹੀਂ ਸੀ, ਸਿਵਾਏ ਉਸਦੇ ਬਿ੍ਰਟਿਸ਼ ਚਾਰਲਸ ਸਟਾਇਲ ਅਸਲੀ ਨਸਲ ਦੇ ਬਰਤਾਨਵੀ ਕੁੱਤੇ ਦੇ। ਕੁੱਤੇ ਦੇ ਸਰੀਰ 'ਤੇ ਖਾਕੀ ਧੱਬੇ ਇਉਂ ਸਨ ਜਿਵੇਂ ਦੱਖਣੀ ਏਸ਼ੀਆ ਦਾ ਨਕਸ਼ਾ ਬਣਿਆ ਹੋਵੇ। ਉਸਦੇ ਲਟਕਦੇ ਹੋਏ ਲੰਬੇ ਕੰਨ ਏਦਾਂ ਜਿਵੇਂ ਕਿਸੇ ਬਿ੍ਰਟਿਸ਼ ਰਾਜ ਦੇ ਹਿੰਦੇਸਤਾਨੀ ਫੌਜੀ ਦੀਆਂ ਗਿੱਲੀਆਂ ਜੁਗਾਬਾਂ ਤਾਰ 'ਤੇ ਚੂੰਢੀ ਨਾਲ ਟੰਗੀਆਂ ਸੁੱਕਣੀਆਂ ਪਾਈਆਂ ਹੋਣ। ਉਸ ਬਿ੍ਰਟ ਬੁੜੀ ਨੇ ਭੁੱਖਮਰੀ ਹੰਦਾਉਂਦੇ ਪਾਕੀ ਵੱਲ ਦੇਖ ਕੇ ਕਿਹਾ, "ਮੈਂ ਤੈਨੂੰ ਦੋ ਪੌੰਡ ਦਿਆਂਗੀ ਜੇ ਤੂੰ ਮੇਰੇ ਪੱਪੀ ਨੂੰ ਨਵਾ ਦੇਵੇਂ ਤਾਂ ।"

ਫਲਕ ਸ਼ੇਰ ਨੇ ਝੱਟ ਇਹ ਪੇਸ਼ਕਸ਼, ਪਵਿੱਤਰਤਾ-ਅਪਵਿੱਤਰਤਾ ਦੀ ਜੰਗ 'ਚ ਇਕ-ਤਰਫਾ ਦੁਸ਼ਮਣ ਦੀ ਸੁਲਾਹ ਦਾ ਦਾਅਵਤਨਾਮਾ ਸਮਝ ਕੇ ਪ੍ਰਵਾਨ ਕਰ ਲਈ। ਉਸਨੇ ਕੁੱਤਾ ਤਨੋਂ-ਮਨੋਂ ਚੰਗੀ ਤਰ੍ਹਾਂ ਨਵਾਇਆ। ਮਹਿਕਦਾਰ ਸ਼ੈਪੂ ਨਾਲ ਕੁੱਤਾ ਨਵਾ-ਧਵਾ ਕੇ ਸੁਕਾਇਆ। ਵਾਲ ਸਵਾਰਨ 'ਚ ਕੋਈ ਕਸਰ ਨਾ ਛੱਡੀ। ਬਿ੍ਰਟ ਬੁੜੀ ਏਨੀ ਖੁਸ਼ ਹੋਈ ਕਿ ਉਸਨੇ ਕੁੱਤੇ ਦੇ ਨਵਾਉਣ-

ਪੁਆਉਣ ਦਾ ਕੰਮ ਓਸੇ ਨੂੰ ਹੀ ਸੌਂਪ ਦਿੱਤਾ। ਪੂਰੇ ਮੁਹੱਲੇ ਦੇ ਬੁੱਢੇ ਬਿਟ ਉਸਨੂੰ ਇੱਜ਼ਤ ਦੀ ਨਿਗਾਹ ਨਾਲ ਦੇਖਣ ਲੱਗੇ।

ਦੂਜੇ ਦਿਨ ਇਕ ਹੋਰ ਬੁੱਢੀ ਬਿਟ ਆਪਣੀ ਬਿੱਲੀ ਲੈ ਆਈ। ਬਿੱਲੀ ਵੱਲ ਦੇਖ ਕੇ ਫਲਕ ਸ਼ੇਰ ਦਿਲ 'ਚ ਕਹਿਣ ਲੱਗਾ, 'ਮੈਂ ਤਾਂ ਅੰਬਰ ਦਾ ਸ਼ੇਰ ਹਾਂ। ਪਰ ਇਸ ਪਾਪੀ ਪੇਟ ਨੇ ਤਾਂ ਧਰਤੀ ਦੇ ਸ਼ੇਰ ਦੀ 'ਆਂਟੀ' ਨਵ੍ਹਾਉਣ ਦਾ ਕੰਮ ਕਰਨ ਲਈ ਮਜ਼ਬੂਰ ਕਰ ਦਿੱਤੇ।'

ਉਸ ਨੇ ਆਪਣੀ 'ਆਂਟੀ' ਏਨੀ ਮੁਹਾਰਤ ਨਾਲ ਨਵ੍ਹਾਈ ਕਿ ਸ਼ਾਇਦ ਹੀ ਕਿਸੇ ਮੌਲਵੀ ਨੇ ਲਾਸ਼ ਨੂੰ ਏਦਾਂ ਇਸ਼ਨਾਨ ਕਰਵਾਇਆ ਹੋਵੇ। ਸ਼ੈਂਪੂ ਤੋਂ ਬਾਅਦ ਹੋਅਰ-ਡਰਾਇਰ ਨਾਲ ਵਾਲ ਸੁਕਾ ਕੇ ਚਮਕਦਾਰ ਬਣਾ ਦਿੱਤੇ। ਬਿੱਲੀ ਦੇ ਨਾਲ-ਨਾਲ ਬੁੱਢੀ ਵੀ ਖੁਸ਼ ਹੋ ਗਈ। ਉਸ ਨੇ ਬੜੇ ਪਿਆਰ ਨਾਲ ਦੋ ਪੈਂਡ ਬਿੱਲੀ ਨਵ੍ਹਾਉਣ ਦੇ ਤੇ ਦੋ ਪੈਂਡ ਟਿੱਪ ਦਿੱਤੀ ਤੇ ਪੁੱਛਿਆ, "ਤੇਰਾ ਨਾਂ ਕੀ ਆਏ?"

ਫਲਕ ਸ਼ੇਰ ਨੇ ਬੜੇ ਫਖਰ ਨਾਲ ਆਪਣਾ ਨਾਂ ਦੱਸਿਆ। ਬੁੱਢੀ ਨੇ ਮਤਲਬ ਪੁੱਛਿਆ ਤਾਂ ਫਲਕ ਸ਼ੇਰ ਨੇ ਉਸਦਾ ਅਨੁਵਾਦ ਕੀਤਾ, "ਸਕਾਈ ਲਾਇਨ।"

ਪੂਰੇ ਇਲਾਕੇ 'ਚ ਫਲਕ ਸ਼ੇਰ 'ਸਕਾਈ ਲਾਇਨ ਡੰਗ ਬੇਦਰ' ਕਰਕੇ ਮਸ਼ਹੂਰ ਹੋ ਗਿਆ।

ਰੋਜ਼ ਦਸ-ਬਾਰਾਂ ਕੁੱਤੇ-ਬਿੱਲੀਆਂ ਨਵ੍ਹਾਉਣ ਲੱਗਾ। ਟਿੱਪ ਰਲਾ ਕੇ ਦਿਨ ਦੀ ਕਮਾਈ ਸੌ-ਡੇਢ ਸੌ ਪੈਂਡ ਹੋ ਜਾਂਦੀ। ਏਨੀ ਕਮਾਈ ਤਾਂ ਉਹਨੇ ਕਦੇ ਹਫ਼ਤੇ 'ਚ ਨਹੀਂ ਸੀ ਕੀਤੀ। ਕੁੱਤੇ-ਬਿੱਲੀਆਂ ਦੀ ਗਿਣਤੀ ਦਿਨ-ਬ-ਦਿਨ ਵਧਣ ਲੱਗੀ। ਕਦੇ-ਕਦੇ ਤਾਂ ਰਾਤ ਦੇ ਬਾਰਾਂ ਵੱਜ ਜਾਂਦੇ। ਜਦੋਂ ਥੋੜ੍ਹੇ ਜਿਹੇ ਪੈਸੇ ਜਮ੍ਹਾਂ ਹੋ ਗਏ ਤਾਂ ਕਿਰਾਏ 'ਤੇ ਦੁਕਾਨ ਲੈ ਲਈ। ਦੁਕਾਨ ਦਾ ਨਾਂ ਵੀ ਆਪਣੇ ਨਾਂ 'ਤੇ ਹੀ 'ਸਕਾਈ ਲਾਇਨ ਡੰਗ ਬੇਦਰ' ਰੱਖ ਲਿਆ। ਲੋਕੀਂ ਦੂਰੋਂ-ਦੂਰੋਂ ਕੁੱਤੇ-ਬਿੱਲੀਆਂ ਲਿਆਉਣ ਲੱਗੇ। ਕੰਮ ਵਧਿਆ ਤਾਂ ਦੂਜੇ ਇਲਾਕੇ 'ਚ ਵੀ ਓਸੇ ਨਾਂ ਦੀ ਦੁਕਾਨ ਖੋਲ੍ਹ ਲਈ।

ਮੌਲਾਨਾ ਨੇ ਜਦ ਫਲਕ ਸ਼ੇਰ ਨੂੰ ਖਾਂਦਾ-ਪੀਂਦਾ ਦੇਖਿਆ ਤਾਂ ਉਸਦੀ ਦੁਕਾਨ ਦੇ ਗੇੜੇ ਮਾਰਨ ਲੱਗ ਪਿਆ। ਹਮੇਸ਼ਾ ਉਸਨੂੰ ਆਪਣਾ ਮਹੱਤਵ ਦੱਸਣ ਲਈ ਯਾਦ ਕਰਾਉਂਦਾ, "ਮੈਂ ਈ ਤੈਨੂੰ ਸਹਾਰਾ ਦਿੱਤਾ ਸੀ। ਤੈਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ।"

ਮਸਜਿਦ ਦੇ ਚੰਦੇ ਬਹਾਨੇ ਉਸ ਤੋਂ ਕੁਝ ਨਾ ਕੁਝ ਝਾੜ ਲੈਂਦਾ ਤੇ ਕਿਸੇ

ਨਾ ਕਿਸੇ ਤਰ੍ਹਾਂ ਉਹਦੇ ਕੰਨੀਂ ਕੱਢਦਾ ਰਹਿੰਦਾ, “ਮੇਰੀ ਲਾਰਡਜ਼ ਨਾਲ ਗੂੜੀ ਜਾਣ-ਪਛਾਣ ਐਂ।”

ਓਧਰ ‘ਲਾਲ ਧੌਣੇ’ ਵੀ ਪਾਕੀ ਨੂੰ ਖੁਸ਼ਹਾਲ ਦੇਖ ਕੇ ਲਾਲ-ਪੀਲੇ ਹੋਣ ਲੱਗੇ। ਇਕ ਦਿਨ ਆ ਕੇ ਧਮਕੀ ਦੇ ਗਏ, “ਤੂੰ ਬਿਨਾਂ ਲਾਈਸੈਂਸ ਕੁਤੇ-ਬਿੱਲੀਆਂ ਨਵਾਈ ਜਾਨੈ। ਤੇਰੀਆਂ ਦੁਕਾਨਾਂ ਬੰਦ ਕਰਵਾ ਦਿਆਂਗੇ।”

ਫਲਕ ਸ਼ੇਰ ਸ਼ਰੀਫ਼ ਤੇ ਅਮਨ ਪਸੰਦ ਆਦਮੀ ਸੀ। ਧਮਕੀ ਸੁਣ ਕੇ ਉਸਦਾ ਮੱਥਾ ਠਣਕਿਆ। ਝੱਟ ਮੌਲਾਨਾ ਸਾਹਿਬ ਕੋਲ ਜਾ ਕੇ ਸਮੱਸਿਆ ਦੱਸੀ। ਮੌਲਾਨਾ ਨੇ ਝੱਟ ਹਾਮੀ ਭਰੀ, “ਛਿਕਰ ਨਾ ਕਰ। ਮੇਰੇ ਮੇਅਰ ਤੇ ਲਾਰਡਜ਼ ਨਾਲ ਨਿੱਜੀ ਸੰਬੰਧ ਨੇ ਪਰ ਉਹਨਾਂ ਨੂੰ ਵੱਡੀ ਦੇਣੀ ਪਏਗੀ। ਮੈਂ ਅੱਜ ਈ ਗੱਲ ਕਰ ਲੈਨਾਂ। ਭਲਕੇ ਵੱਡੀ ਦੇ ਪੈਸੇ ਮਸਜਿਦ ਨਾਲ ਲਗਦੇ ਕਮਰੇ ’ਚ ਲੈ ਆਈਂ।”

ਇਹ ਮੌਲਾਨਾ ਦਾ ਦਫ਼ਤਰ ਸੀ।

ਅਗਲੇ ਦਿਨ ਫਲਕ ਸ਼ੇਰ ਵੱਡੀ ਦੇ ਪੈਸੇ ਲੈ ਕੇ ਮੌਲਾਨਾ ਦੇ ਦਫ਼ਤਰ ਪਹੁੰਚਿਆ। ਮੌਲਾਨਾ ਵੱਡੇ ਸਾਰੇ ਮੇਜ਼ ਦੇ ਦੂਜੇ ਪਾਸੇ ਬੈਠਾ ਸੀ। ਫਲਕ ਸ਼ੇਰ ਆ ਕੇ ਸਾਹਮਣੇ ਬੈਠ ਗਿਆ। ਅਜੇ ਜੇਬ ’ਚੋਂ ਪੈਂਡਾਂ ਦੀ ਬਹੀ ਮੇਜ਼ ’ਤੇ ਰੱਖ ਕੇ ਉਂਗਲਾਂ ਨਾਲ ਮੌਲਾਨਾ ਵੱਲ ਸਰਕਾ ਹੀ ਰਿਹਾ ਸੀ ਅਤੇ ਮੌਲਾਨਾ ਦਾ ਹੱਥ ਨੋਟਾਂ ਵੱਲ ਵਧ ਹੀ ਰਿਹਾ ਸੀ ਕਿ ਅਚਾਨਕ, ਐਨ ਓਸੇ ਵੇਲੇ ਮੁਅੱਜ਼ਨ<sup>3</sup> ਨੇ ਅਸਰ<sup>4</sup> ਦੀ ਅਜ਼ਾਨ ਦੇ ਦਿੱਤੀ।

ਮੌਲਾਨਾ ਬੌਬਲਾ ਕੇ ਬੁੜਬੁੜਾਇਆ, “ਹਾਏ! ਕੰਬਖਤ ਮੁਅੱਜ਼ਨ ਨੂੰ ਕਿਹੜੇ ਵੇਲੇ ਖੁਦਾ ਯਾਦ ਆਇਆ।” ਅਤੇ ਮੌਲਾਨਾ ਨੇ ਨਾ-ਚਾਹੁੰਦੇ ਹੋਏ ਵੀ ਨੋਟ ਵਾਪਸ ਫਲਕ ਸ਼ੇਰ ਵੱਲ ਧੱਕ ਦਿੱਤੇ। ਜਿਉਂ ਹੀ ਅਜ਼ਾਨ ਮੁੱਕੀ ਨੋਟ ਆਪਣੀ ਜੇਬ ’ਚ ਪਾ ਲਏ। ਅਪਵਿੱਤਰ ਕੰਮਾਂ ਲਈ ਪਵਿੱਤਰ ਵੇਲਾ ਅਨਕੂਲ ਨਹੀਂ। ਕਈ ਹਦੀਸਾਂ<sup>5</sup> ਦਾ ਸਹਾਰਾ ਲੈ ਕੇ ਆਪਣੇ-ਆਪ ਨੂੰ ਤਸੱਲੀ ਦਿੱਤੀ। ਫਲਕ ਸ਼ੇਰ ਨੂੰ ਤਸੱਲੀ ਦੇਂਦੇ ਕਿਹਾ, “ਤੂੰ ਛਿਕਰ ਨਾ ਕਰ। ਸਮਝ ਲੈ ਤੇਰਾ ਕੰਮ ਹੋ ਗਿਆ। ਮੈਂ ਮੰਤਰ ਪੜ੍ਹ ਕੇ ਫੂਕ ਮਾਰ ਦਿੱਤੀ ਐ। ਇਸ ਨਾਲ ਤੇਰਾ ਕੰਮ ਛੇਤੀ ਹੋ ਜਾਏਗਾ।” ਤੇ ਝੱਟ ਨੀਲੇ ਬੂਗੇ ਦਾ ਰੁਕਾ ਕੀਤਾ।

ਮੌਲਾਨਾ ਨੇ ਬਸ ਨਿੱਤ-ਨੇਮ ਹੀ ਬਣਾ ਲਿਆ ਸੀ। ਫਲਕ ਸ਼ੇਰ ਤੋਂ ਕਿਸੇ ਨਾ ਕਿਸੇ ਬਹਾਨੇ ਪੈਸੇ ਲੈਣ ਪਹੁੰਚ ਜਾਂਦਾ। ਜਦੋਂ ਵੀ ਉਹ ਪੈਸੇ ਲੈਣ ਜਾਂਦਾ ਉਸਦੀ ਧੌਣ ਲਾਲ ਹੋ ਜਾਂਦੀ ਤੇ ਸਿਰ ਦੇ ਵਾਲ੍ਹ ਗਾਇਬ ਹੋ ਜਾਂਦੇ। ਉਹ ਨਾਪਾਕ, ਭਿਆਨਕ ‘ਲਾਲ ਧੌਣਾ’ ‘ਰੈਂਡ ਨੈਕ’ ਲੱਗਣ ਲੱਗ ਪੈਂਦਾ ਪਰ ਮਾਸੂਮ ਫਲਕ ਸ਼ੇਰ ਹਰ ਵਾਰੀ ਉਸਦੀਆਂ ਗੱਲਾਂ ’ਚ ਆ ਜਾਂਦਾ। ਹਮੇਸ਼ਾ ਵਾਂਗ

ਇੱਜਤ ਨਾਲ ਪੇਸ਼ ਆਉਂਦਾ।

ਅੱਜ ਵੀ ਨੇਮ ਵਾਂਗ ਮੌਲਾਨਾ ‘ਸਕਾਈ ਲਾਇਨ ਡੰਗ ਬੇਦਰ’ ਦੀ ਦੁਕਾਨ 'ਤੇ ਦੁਪਹਿਰ ਦਾ ਖਾਣਾ ਖਾਣ ਪਹੁੰਚਿਆ ਹੋਇਆ ਸੀ। ਹੁਣੇ-ਹੁਣੇ ਨਹਾਤਾ ਇਕ ਬਰਤਾਨਵੀ ਬੁੱਲ ਡੰਗ ਅਜੇ ਗਿੱਲਾ ਹੀ ਸੀ। ਮੌਲਾਨਾ ਨੂੰ ਸੁੰਘਦੇ-ਸੁੰਘਦੇ ਨੇ ਕੋਲ ਜਾ ਕੇ ਆਪਣੇ-ਆਪ ਨੂੰ ਏਦਾਂ ਛੰਡਿਆ ਕਿ ਸਰੀਰ ਦਾ ਸਾਰਾ ਪਾਣੀ ਮੌਲਾਨਾ 'ਤੇ ਛਿੜਕਾ ਕੇ ਉਸਨੂੰ ਭਿਉ ਦਿੱਤਾ। ਮੌਲਾਨਾ ‘ਲਾ ਹੌਲ’ ਪੜ੍ਹਦਾ ਹੋਇਆ ਫਲਕ ਸ਼ੇਰ 'ਤੇ ਵਰ੍ਹ ਪਿਆ, “ਮੈਂ ਤਾਂ ਬਿਲਕੁਲ ਨਾਪਾਕ ਹੋ ਗਿਆਂ। ਤੇਰੀ ਵਜ਼ੂ ਨਾਲ ਮੈਂ ਨਾਪਾਕ ਹੋਇਆਂ। ਕੁੱਤਾ ਨਾਪਾਕ ਹੁੰਦੈ। ਮੈਂ ਹਰ ਵੇਲੇ ਵੱਜੂ 'ਚ ਰਹਿਨਾਂ। ਤੇਰੇ 'ਤੇ ਰੱਬ ਦਾ ਕਹਿਰ ਟੁੱਟਣੈਂ। ਮੇਰੀਆਂ ਅੱਜ ਦੀਆਂ ਸਾਰੀਆਂ ਰਹਿ ਗਈਆਂ ਨਮਾਜ਼ਾਂ ਦਾ ਗੁਨਾਹ ਤੇਰੇ ਸਿਰ ਪੈਣਾ।” ਉਸ ਨੇ ਫਲਕ ਸ਼ੇਰ ਨੂੰ ਗੁਨਾਹਗਾਰ ਸਾਬਤ ਕਰ ਦਿੱਤਾ।

ਫਲਕ ਸ਼ੇਰ ਨੂੰ ਕੁਝ ਸਮਝ ਨਹੀਂ ਸੀ ਆ ਰਹੀ, “ਮੌਲਾਨਾ ਮੈਂ ਤਾਂ ਨਾਪਾਕ ਕੁੱਤਿਆਂ ਨੂੰ ਨਵਾਉਂਦਾ ਅਂ।”

ਮੌਲਾਨਾ ਉਸ 'ਤੇ ਹੋਰ ਵਰ੍ਹ ਪਿਆ, “ਕੁੱਤਾ ਨਾਪਾਕ ਐ। ਉਹਨੂੰ ਜੋ ਮਰਜ਼ੀ ਕਰ ਲੈ। ਚਾਹੇ ਜ਼ਮਜ਼ਮ ਦੇ ਪਾਣੀ ਨਾਲ ਨਵਾ ਦੇ ਉਹ ਨਾਪਾਕ ਈ ਰਹਿਣੈ। ਕਦੇ ਪਵਿੱਤਰ ਨਹੀਂ ਹੋਣਾ।”

ਫਲਕ ਸ਼ੇਰ ਨੇ ਮਾਸੂਮੀਅਤ ਨਾਲ ਕਿਹਾ, “ਤੁਹਾਨੂੰ ਪਵਿੱਤਰ ਹੋਣ ਲਈ ਤਾਂ ਜ਼ਮਜ਼ਮ ਦੀ ਲੋੜ ਨਹੀਂ। ਗੁਸਲਖਾਨੇ ਦਾ ਸਾਦਾ ਪਾਣੀ ਵੀ ਤੁਹਾਨੂੰ ਪਵਿੱਤਰ ਕਰ ਦਿੱਗਾ।” ਸੋਚਣ ਲੱਗਾ, ਇਨਸਾਨ ਤੇ ਕੁੱਤੇ 'ਚ ਕੋਈ ਫਰਕ ਹੈ ਜਾਂ ਨਹੀਂ?

ਫਲਕ ਸ਼ੇਰ ਸਾਰੀ ਰਾਤ ਸੌਂ ਨਾ ਸਕਿਆ। ਉਸਦਾ ਧੰਦਾ ਹੀ ਨਾਪਾਕ ਕੁੱਤਿਆਂ ਨੂੰ ਨਵਾਉਣ ਦਾ ਸੀ, ਜਿਹੜਾ ਉਸਦੀ ਰੋਜ਼ੀ-ਰੋਟੀ ਸੀ। ਉਸਨੇ ਮਨ ਬਣਾ ਲਿਆ ਕਿ ਉਹ ਇਹ ਨਾਪਾਕ ਧੰਦਾ ਬੰਦ ਕਰ ਦਿੱਗਾ। ਉਹ ਪਾਕ-ਪਵਿੱਤਰ ਹੈ ਤੇ ਪਾਕ-ਪਵਿੱਤਰ ਬਣ ਕੇ ਦਿਖਾਏਗਾ। ਪਵਿੱਤਰ ਜੀਵਨ ਬਸਰ ਕਰੇਗਾ। ਉਸ ਕੋਲ ਕਾਢੀ ਪੂੰਜੀ ਜਮ੍ਹਾਂ ਹੋ ਗਈ ਸੀ। ਕੋਈ ਹੋਰ ਕੰਮ ਕਰ ਲਵੇਗਾ ਜੋ ਪਲੀਤ ਨਾ ਹੋਵੇ।

ਪਹੁੰਚਣਦੇ ਹੀ ਮੌਲਾਨਾ ਕੋਲ ਜਾ ਪਹੁੰਚਿਆ, “ਮੌਲਾਨਾ ਸਾਹਿਬ ਮੈਂ ਮਨ ਬਣਾ ਲਿਐ ਕਿ ਮੈਂ ਨਾਪਾਕ ਧੰਦਾ ਬੰਦ ਕਰ ਦਿਆਂਗਾ। ਕੋਈ ਹੋਰ ਕੰਮ ਕਰ ਲਵਾਂਗਾ।”

ਪਰ ਮੌਲਾਨਾ ਨੇ ਉਹਨੂੰ ਡਰਾਇਆ, “ਤੂੰ ਏਨੇ ਦਿਨ ਨਾਪਾਕ ਕੁੱਤਿਆਂ

ਨਾਲ ਰਿਹੈਂ। ਤੂੰ ਜੀਵਨ ਦੇ ਕੁਝ ਸਾਲ ਨਾਪਾਕੀ ਦੇ ਕੱਟੇ ਐ। ਤੈਨੂੰ ਪਾਕ ਹੋਣਾ ਪੈਣਾ।”

ਫਲਕ ਸ਼ੇਰ ਹੋਰ ਡਰ ਗਿਆ।

“ਤੂੰ ਨਾਪਾਕ ਐਂ। ਤੈਨੂੰ ਪਾਕ ਹੋਣਾ ਪਏਗਾ।”

ਫਲਕ ਸ਼ੇਰ ਨੇ ਪੁੱਛਿਆ, “ਉਹ ਕਿੱਦਾਂ ?”

“ਤੇਰੇ ਅੰਦਰ-ਬਾਹਰ ਜਿਹੜੀ ਨਾਪਾਕੀ ਰਚ ਗਈ ਐ ਉਹ ਸਰੀਰ 'ਚੋਂ ਕੱਢਣੀ ਪੈਣੀ ਆਂ। ਤੂੰ ਪਾਕ ਹੋ ਕੇ ਨਵੇਂ ਸਿਰਿਓਂ ਦੁਨੀਆ 'ਚ ਪੈਰ ਰੱਖੇਂਗਾ। ਤੂੰ ਮੈਨੂੰ ਕੁਛ ਨਜ਼ਰਾਨਾ ਦੇਵੇਂਗਾ। ਮੈਂ ਤੈਨੂੰ ਨਾਲ ਵਾਲੇ ਨੀਲੇ ਬੂਹੇ 'ਚ ਘੱਲਦਾਂ। ਉਹ ਪਾਕੀਆਂ ਦਾ ਗੁਸਲਭਾਨਾ ਐ। ਛੇਤੀ ਓਥੇ ਜਾਹ।”

ਫਲਕ ਸ਼ੇਰ ਝੱਟ ਨਾਲ ਵਾਲੇ ਨੀਲੇ ਬੂਹੇ 'ਚ ਵੜ ਗਿਆ। ਓਥੇ ਬੁੱਲ੍ਹੇ ਸ਼ਾਹ ਦਾ ਕਲਾਮ ਵੱਜ ਰਿਹਾ ਸੀ- ‘ਨ੍ਹਾਤਿਆਂ-ਯੋਤਿਆਂ ਜੇ ਰੱਬ ਮਿਲਦਾ ਤੇ ਮਿਲਦਾ ਮੱਛੀਆਂ-ਡੱਡੂਆਂ ਨੂੰ...।’ ਇਕ ਬੇਹੱਦ ਸੋਹਣੀ ਨੀਲੀਆਂ ਅਸਮਾਨੀ ਅੱਖਾਂ ਵਾਲੀ ਦਰਮਿਆਨੀ ਉਮਰ ਦੀ ਅੰਰਤ ਨੇ ਉਸਨੂੰ ਬੈਠਣ ਲਈ ਕਿਹਾ ਤੇ ਪੁੱਛਿਆ, “ਤੇਰੀ ਕੀ ਸੇਵਾ ਕਰ ਸਕਦੀ ਆਂ ?”

ਫਲਕ ਸ਼ੇਰ ਨੇ ਨਜ਼ਰਾਨਾ ਪੇਸ਼ ਕਰਦੇ ਹੋਏ ਮਾਸੂਮੀਅਤ ਨਾਲ ਕਿਹਾ, “ਮੈਂ ਬਹੁਤ ਪ੍ਰੇਸ਼ਾਨ ਆਂ ਮੈਂ ਨਾਪਾਕ ਹੋ ਗਿਆਂ।”

ਨੀਲੀਆਂ ਆਸਮਾਨੀ ਅੱਖਾਂ ਵਾਲੀ ਅੰਰਤ ਨੂੰ ਉਸਦੀ ਮਾਸੂਮੀਅਤ 'ਤੇ ਤਰਸ ਆ ਗਿਆ। ਨਜ਼ਰਾਨਾ ਮੌਜ਼ਦੀ, ਸ਼ੇਰਨੀ ਵਾਂਗ ਸੀਨਾ ਤਾਣਦੀ ਹੋਈ ਹੱਸ ਕੇ ਬੋਲੀ, “ਫਿਕਰ ਨਾ ਕਰ। ਮੈਂ ਅੰਰਤ ਆਂ। ਬਿਲਕੁਲ ਧਰਤੀ ਵਾਂਝੂੰ, ਜਿਹੜੀ ਬੰਦਿਆਂ ਦਾ ਗੰਦ ਆਪਣੇ ਅੰਦਰ ਸਮੇਂ ਲੈਂਦੀ ਐ ਤੇ ਆਪਣੇ ਸਰੀਰ 'ਤੇ ਮਹਿਕਦੇ ਗੁਲਾਬ ਖਿੜਾ ਲੈਂਦੀ ਐ। ਤੂੰ ਬਿਲਕੁਲ ਪ੍ਰੇਸ਼ਾਨ ਨਾ ਹੋ। ਹਾਂ... ਮੌਲਾਨਾ ਦੱਸ ਰਿਹਾ ਸੀ ਕਿ ਤੂੰ ਆਪਣਾ ਕਾਰੋਬਾਰ ਬੰਦ ਕਰ ਰਿਹੈਂ !”

ਫਲਕ ਸ਼ੇਰ ਉਦਾਸ ਹੋ ਕੇ ਬੋਲਿਆ, “ਹਾਂ! ਮੈਂ ਹੁਣ ਨਾਪਾਕ ਕੰਮ ਨਹੀਂ ਕਰਾਂਗਾ।”

ਨੀਲੀ ਅਸਮਾਨੀ ਅੱਖਾਂ ਵਾਲੀ ਅੰਰਤ ਹੱਸ ਕੇ ਬੋਲੀ, “ਨਾਪਾਕ ਕੋਈ ਵੀ ਨਹੀਂ ਹੁੰਦਾ। ਨਾਪਾਕ ਤਾਂ ਉਹ ਖਿਆਲ ਹੁੰਦੇ ਐ, ਜਿਹੜੇ ਕੁਝ ਲੋਕ ਆਪਣੇ ਮੁਢਾਦ ਵਾਸਤੇ ਮਾਸੂਮ ਲੋਕਾਂ ਦੇ ਦਿਮਾਗ 'ਚ ਭਰ ਦਿੰਦੇ ਐ। ਕੋਈ ਵੀ ਸਰੀਰ ਨਾਪਾਕ ਜਾਨਵਰ ਨੂੰ ਨਵੂਅਉਣ ਨਾਲ ਨਾਪਾਕ ਨਹੀਂ ਹੁੰਦਾ। ਨਾਪਾਕ ਤਾਂ ਸੋਚ ਹੁੰਦੀ ਐ। ਭਾਵੇਂ ਉਹ ਪਾਕ ਤੇ ਪਵਿੱਤਰ ਮਸਜਿਦ ਦੇ ਅੰਦਰ ਹੀ ਕਿਉਂ ਨਾ ਹੋਵੇ। ਤੂੰ ਜਦੋਂ ਵੀ ਨਮਾਜ਼ ਨੀਅਤੀ ਏ- ਤੇਰੇ ਮਨ ਵਿਚ ‘ਮੈਂ’ ਪਲੀਤੀ ਏ।

ਨਾਪਾਕ ਤਾਂ ਮਸਜਿਦ ਅੰਦਰ ਵੀ ਹੋਏਂਗਾ ਜੇ ਤੇਰੀ ਨੀਅਤ ਪਾਕ ਨਹੀਂ ਤਾਂ। ਤੇਰਾ ਚਿਹੜਾ ਜਿਹੜਾ ਲੋਕਾਂ ਨੂੰ ਚਮਕਦਾ ਤੇ ਪਵਿੱਤਰ ਦਿਸਦਾ ਐ, ਜੇ ਤੇਰੇ ਮਨ 'ਚ ਪਲੀਤੀ ਹੈ ਤਾਂ ਉਹ ਕੱਪੜਿਆਂ ਦੇ ਬਾਹਰ ਹੋਵੇ ਜਾਂ ਅੰਦਰ ਲੁਕਿਆ ਹੋਇਆ, ਨਾਪਾਕ ਈ ਐ।”

ਫਲਕ ਸ਼ੇਰ ਨੂੰ ਆਪਣੇ ਸੌਣ ਵਾਲੇ ਕਮਰੇ 'ਚ ਲੈ ਗਈ। ਫਲਕ ਸ਼ੇਰ ਨੂੰ ਕੱਪੜੇ ਲਾਹੁਣ ਦਾ ਇਸ਼ਾਰਾ ਕੀਤਾ। ਜਦੋਂ ਉਹ ਕੱਪੜੇ ਲਾਹ ਰਿਹਾ ਸੀ, ਉਸਦੀਆਂ ਕੱਛਾਂ ਦੇ ਵਾਲ੍ਹ ਦੇਖ ਕੇ ਬੋਲੀ, “ਤੇਰਾ ਮੂੰਹ ਤਾਂ ਸਾਰਿਆਂ ਨੂੰ ਦੀਹਦੈ। ਉਹ ਕਿੰਨਾ ਉਜਲਾ ਐ ਤੇ ਸਾਫ਼-ਸੁਥਰਾ ਐ। ਸਰੀਰ ਦਾ ਜਿਹੜਾ ਹਿੱਸਾ ਬਾਹਾਂ ਤੇ ਲੱਤਾਂ 'ਚ ਲੁਕਿਆ ਹੋਇਐ ਕਿਸੇ ਨੂੰ ਨਹੀਂ ਦੀਹਦਾ। ਉਹ ਬਿਲਕੁਲ ਸਾਫ਼-ਸੁਥਰਾ ਨਹੀਂ।”

ਆਪਣੇ ਸਿੰਗਾਰ-ਮੇਜ਼ ਦੇ ਦਰਾਜ਼ 'ਚੋਂ ਉਸਤਰਾ ਕੱਢਿਆ ਤੇ ਫਲਕ ਸ਼ੇਰ ਨੂੰ ਫੜਾਉਂਦੀ ਬੋਲੀ, “ਆਪਣੇ ਈ ਹੱਥੀਂ ਆਪ ਹੀ ਪਾਕ-ਪਵਿੱਤਰ ਹੋ ਕੇ ਆ। ਪਾਕੀ-ਨਾਪਾਕੀ ਤਾਂ ਆਪਣੇ ਵੱਸ ਐ। ਮੈਂ ਜਾਂ ਮੌਲਾਨਾ ਕੌਣ ਹੁੰਨੇ ਆਂ ਤੈਨੂੰ ਪਾਕ ਜਾਂ ਨਾਪਾਕ ਕਰਨ ਵਾਲੇ ...।”

•••

1. ਗਲੀਆਂ ਦੀ ਬੋਲੀ, ਸਲੈਂਗ
2. ਨਸਲਵਾਦੀ ਲੋਕ
3. ਅਜਾਨ ਦੇਣ ਵਾਲਾ
4. ਲੋਢੇ ਵੇਲੇ ਦੀ ਨਮਾਜ਼
5. ਨੈਤਿਕ ਕਦਰਾਂ ਕੀਮਤਾਂ ਦਰਸਾਉਂਦੇ ਪੈਗੰਬਰਾਂ ਦੇ ਪ੍ਰਵਚਨ
6. ਖਾਨਾ ਕਾਬਲਾ 'ਚ ਚਸ਼ਮਾ

## ਨੂਹ, ਘੁੱਗੀ ਅਤੇ ਕਬੂਲਰਿਆਜ਼

ਰੱਬ ਨੇ ਬੱਦਲ ਪਰ੍ਹੇ ਧੱਕ ਕੇ ਅੰਬਰ ਤੇ ਧਰਤੀ ਵਿਚਲਾ ਰਾਹ ਸਾਫ਼ ਕੀਤਾ। ਰੱਬ ਦੇ ਬੋਲ ਸੂਰਜ ਦੀਆਂ ਕਿਰਨਾਂ ਨਾਲ ਪੈਂਡਾ ਮਾਰਦੇ ਹਜ਼ਰਤ ਨੂਹ ਅਲੈ ਸਲਾਮ ਦੇ ਕੰਨਾਂ ਨਾਲ ਜਾ ਟਕਰਾਏ। ਉਹ ਬੋਲ ਹੁਕਮ ਨਹੀਂ, ਸਗੋਂ ਮਸ਼ਵਰਾ ਸਨ, ਰੱਬ ਦੇ ਕਹਿਰ ਤੋਂ ਬੇਗੁਨਾਹਾਂ ਨੂੰ ਬਚਾਉਣ ਦਾ। ਇਹ ਧਰਤੀ ਧੋ ਦਿੱਤੀ ਜਾਏ। ਗੁਨਾਹਾਂ ਦੀ ਮੈਲ ਨਿਚੋੜ ਕੇ ਕੱਢ ਦਿੱਤੀ ਜਾਏ। ਇਹ ਰੱਬ ਦਾ ਛੈਸਲਾ ਸੀ। ਹਜ਼ਰਤ ਨੂਹ ਅਲੈ ਸਲਾਮ ਸਜਦੇ 'ਚ ਡਿੱਗ ਪਏ ਤੇ ਰੱਬ ਦੇ ਛੁਰਮਾਨ ਦਾ ਇੱਕ-ਇੱਕ ਸ਼ਬਦ ਇਕੱਠਾ ਕਰਨ ਲੱਗ ਪਏ। ਜਿਵੇਂ ਕਿਸੇ ਮੁਲਕ ਦਾ ਖੁਰਾਕ ਮੰਤਰੀ, ਵੱਡੀ ਆਫ਼ਤ ਆਉਣ ਤੋਂ ਪਹਿਲਾਂ ਜਿਣਸ ਸੁਰੱਖਿਅਤ ਥਾਂ 'ਤੇ ਇਕੱਠੀ ਕਰ ਲੈਂਦਾ ਹੈ। ਰੱਬ ਨੇ ਮਸ਼ਵਰਾ ਦਿੱਤਾ, “ਜੀਵਨ ਦਾ ਸਫਰ ਸ਼ੁਰੂ ਕਰ। ਇਕ ਵੱਡੀ ਬੇੜੀ ਬਣਾ।”

ਹਜ਼ਰਤ ਨੂਹ ਅਲੈ ਸਲਾਮ ਸ਼ਸ਼ੋਪੰਜ 'ਚ ਪੈ ਗਏ, “ਏਡੀ ਵੱਡੀ ਬੇੜੀ ਕਿੱਦਾਂ ਬਣਾਵਾਂਗਾ ?”

ਰੱਬ ਨੇ ਹਜ਼ਰਤ ਨੂਹ ਦੀ ਪ੍ਰੇਸ਼ਾਨੀ ਸਮਝਦੇ ਹੋਏ ਕਿਹਾ, “ਮੈਂ ਤੈਨੂੰ ਜਿਸ ਕੰਮ ਲਈ ਚੁਣਿਆ ਹੈ, ਉਸਦਾ ਵਸੀਲਾ ਵੀ ਮੁਹੱਈਆ ਕਰਵਾ ਦਿਆਂਗਾ। ਇਹ ਬੇੜੀ ਸਾਗਰਵਾਨ ਦੇ ਰੁੱਖ ਦੀ ਬਣਾਉਣੀ ਹੈ।”

ਸਾਗਰਵਾਨ ਤੇ ਧਰਤੀ ਨੇ ਕੰਨ ਚੁੱਕੇ। ਓਸੇ ਵੇਲੇ, ਅੱਖ ਦੇ ਫੋਰ 'ਚ ਹੀ, ਧਰਤੀ ਨੇ ਹਜ਼ਰਤ ਨੂਹ ਦੇ ਦੁਆਲੇ, ਘਾਹ-ਕਪਾਹ ਦੀ ਥਾਂ ਆਪਣੇ ਸਰੀਰ 'ਤੇ ਸਾਗਰਵਾਨ ਦਾ ਬਹੁਤ ਵੱਡਾ ਜੰਗਲ ਉਗਾ ਦਿੱਤਾ।

ਰੱਬ ਨੇ ਕਿਹਾ, “ਸਾਗਰਵਾਨ ਦੀ ਲੱਕੜੀ ਨਾਲ ਪੰਡੀ ਦਾ ਛਿੱਡ ਬਣਾ ਲੈਣਾ। ਕਿਉਂਕਿ ਛਿੱਡ ਸਭ ਤੋਂ ਸੁਰੱਖਿਅਤ ਜਗ੍ਹਾ ਬਣਾਈ ਗਈ ਹੈ। ਮਾਂ ਛਿੱਡ 'ਚ ਆਪਣੇ ਬੱਚੇ ਜਾਨ ਤੋਂ ਵੱਧ ਸਾਂਭ ਕੇ ਰੱਖਦੀ ਹੈ। ਬਿਲਕੁਲ ਏਦਾਂ ਹੀ ਹਜ਼ਰਤ ਯੂਨਸ ਅਲੈ ਸਲਾਮ ਨੂੰ ਮੱਛੀ ਦੇ ਛਿੱਡ 'ਚ ਰੱਖਣ ਦਾ ਨਿਰਣਾ ਲਿਆ ਗਿਆ ਸੀ। ਮਨੁੱਖ ਦੇ ਪਾਪਾਂ ਦਾ ਦੰਡ ਮਾਸੂਮ ਜਾਨਵਰ-ਪਰਿੰਦਿਆਂ ਨੂੰ ਕਿਉਂ ਮਿਲੇ? ਮਨੁੱਖ ਨੇ ਲਾਲਚ ਕੀਤਾ, ਤਮਾ ਦਾ ਸ਼ਿਕਾਰ ਹੋਇਆ ਅਤੇ ਆਪਣੀ ਭੁੱਖ ਮਿਟਾਉਣ ਲਈ ਆਪਣੇ ਹੀ ਜਣੇ ਬੱਚੇ ਚੱਬਣ ਲੱਗਾ। ਤਾਂ ਫਿਰ ਸਾਰਾ ਕੁਝ ਮੁਕਾ ਦਿੱਤਾ ਜਾਂਦੇ। ਤਬਾਹੀ! ਐਸੀ ਤਬਾਹੀ ਜੋ ਜਨਮ ਦੇਵੇ ਸਾਂਝ ਦੀ ਮਾਂ ਨੂੰ ਤੇ ਉਹ ਮਾਂ ਫਿਰ ਪਿਆਰ, ਅਮਨ, ਸ਼ਾਂਤੀ, ਖੁਸ਼ਹਾਲੀ, ਸੁਲਾਹ, ਪਨਾਹ ਨੂੰ ਜਨਮ ਦੇਵੇ।”

ਹਜ਼ਰਤ ਨੂਹ ਨੇ ਕਾਲੇ ਪਹਾੜੀ ਕਾਂ ਨੂੰ ਜੈਤੂਨ ਦੀ ਟਾਹਣੀ ਦਿੱਤੀ ਤੇ ਕਿਹਾ, “ਅਮਨ ਦਾ ਇਹ ਸੰਦੇਸ਼ ਲਿਜਾ ਤੇ ਜੱਗ ਫੈਲਾਅ। ਜੱਗ ’ਚੋਂ ਪਾਪ ਤੇ ਪਾਪੀ ਮੁਕਾ ਦਿੱਤੇ ਜਾਣਗੇ। ਨਵੇਂ ਸਿਰਿਓਂ ਇਹ ਸੰਸਾਰ ਪਾਪਾਂ ਤੋਂ ਮੁਕਤ ਹੋ ਕੇ ਜਨਮੇਗਾ।”

ਹਜ਼ਰਤ ਨੂਹ ਰੱਬ ਦਾ ਹੁਕਮ ਮੰਨ ਕੇ ਆਪਣੇ ਕੰਮ ਲੱਗ ਗਿਆ। ਬਹੁਤ ਵੱਡੀ ਬੇੜੀ ਬਣਾਉਣ ਲੱਗਾ। ਏਨੀ ਵੱਡੀ ਜਿਸ ’ਚ ਸਾਰੇ ਚਰਿੰਦ, ਪਰਿੰਦ, ਮਨੁੱਖ, ਹੈਵਾਨ ਸਮਾ ਸਕਣ ਤੇ ਆਪਣੇ-ਆਪ ਨੂੰ ਰੱਬ ਦੇ ਕਹਿਰ ਤੋਂ ਬਚਾ ਸਕਣ।

ਉਹ ਪੰਛੀ ਦੇ ਢਿੱਡ ਵਰਗੀ ਸ਼ਕਲ ਦੀ ਬੇੜੀ ਬਣਾਉਣ ’ਚ ਰੁਝ ਗਏ ਤਾਂ ਕਿ ਇਤਿਹਾਸ ਦੇ ਸਭ ਤੋਂ ਵੱਡੇ ਕਹਿਰੀ ਤੂਢਾਨ ਨਾਲ ਲੜ ਸਕਣ। ਪੰਛੀ ਦੇ ਢਿੱਡ-ਨੁਮਾ ਬੇੜੀ ਵੱਡੇ-ਵੱਡੇ ਤਿੰਨ ਹਿੱਸਿਆਂ ’ਚ ਵੰਡੀ ਗਈ।

ਉਸ ਤ੍ਰੈ-ਇਮਾਰਤੀ ਸ਼ਕਲ ਵਰਗੀ ਬੇੜੀ ਦੀ ਪਹਿਲੀ ਮੰਜ਼ਿਲ ਦਾ ਇਕ ਪਾਸਾ ਜੰਗਲੀ ਤੇ ਮੂੰਖਾਰ ਜਾਨਵਰ ਰੱਖਣ ਲਈ ਰਾਖਵਾਂ ਰੱਖਿਆ ਗਿਆ। ਦੂਜੇ ਹਿੱਸੇ ’ਚ ਪਾਲਤੂ ਜਾਨਵਰਾਂ ਦੇ ਰਹਿਣ ਦਾ ਬੰਦੋਬਸਤ ਕੀਤਾ ਗਿਆ।

ਹਜ਼ਰਤ ਆਦਮ ਨੇ ਮਨੁੱਖਾਂ ਵਾਸਤੇ ਦੂਜੀ ਮੰਜ਼ਿਲ ਚੁਣੀ। ਇਹ ਦੋ ਭਾਗਾਂ ’ਚ ਵੰਡੀ ਹੋਈ ਸੀ। ਇਕ ਪਾਸੇ ਔਰਤਾਂ ਤੇ ਦੂਜੇ ਪਾਸੇ ਮਰਦ। ਔਰਤਾਂ ਤੇ ਮਰਦਾਂ ਨੇ ਵਿਚਾਲੇ ਰਾਹ ਬਣਾ ਲਿਆ।

ਤੀਸਰੀ ਮੰਜ਼ਿਲ ਦੇ ਪਿਛਲੇ ਹਿੱਸੇ ’ਚ ਪੰਛੀਆਂ ਦਾ ਬਸੇਰਾ। ਅਗਲੇ ਪਾਸੇ ਹਜ਼ਰਤ ਨੂਹ ਦੇ ਬੇਟੇ ਓਜ ਨੂੰ ਥਾਂ ਦਿੱਤੀ ਗਈ। ਓਜ ਇੱਕੋ-ਇਕ ਜਿੰਨ ਸੀ ਜਿਸ ਨੂੰ ਨੂਹ ਦੀ ਬੇੜੀ ’ਚ ਪਨਾਹ ਮਿਲੀ।

ਰੱਬ ਦੇ ਨਾਂ ’ਤੇ ਹੀ ਨੂਹ ਦੀ ਬੇੜੀ ਜੀਵਨ-ਯਾਤਰਾ ਆਰੰਭ ਕਰੇਗੀ ਤੇ ਉਸ ਦੇ ਨਾਲ ਹੀ ਸਮਾਪਤ।

ਹਜ਼ਰਤ ਨੂਹ ਨੇ ਪੰਜ-ਛੇ ਮਹੀਨੇ ਉਸ ਜੀਵਨ-ਬੇੜੀ ’ਚ ਕੱਟੇ।

ਇਹ ਯਾਤਰਾ ਮੁੱਕਣ ਵੇਲੇ ਹਜ਼ਰਤ ਨੂਹ ਨੇ ਕਾਂ ਵਾਪਸ ਬੇੜੀ ਵੱਲ ਆਉਂਦਾ ਦੇਖਿਆ। ਉਸਦੀ ਚੁੰਝ ’ਚ ਜੈਤੂਨ ਦੀ ਟਾਹਣੀ ਦੀ ਥਾਂ ਮੁਰਦਾਰ ਗਿੱਦੜ ਦੇ ਮਾਸ ਦਾ ਟੁਕੜਾ ਸੀ। ਨੂਹ ਗੁੱਸੇ ’ਚ ਅੱਗ-ਬਗੂਲਾ ਹੋ ਗਿਆ, “ਲਾਹਨਤ ਐ ਤੇਰੇ ’ਤੇ। ਤੂੰ ਲਾਲਚੀ ਐਂ। ਹਿਰਸੀ ਐਂ। ਤੂੰ ਮੇਰਾ ਸ਼ਾਂਤੀ-ਸੰਦੇਸ਼ ਜੱਗ ਤੱਕ ਪਹੁੰਚਾਉਣ ’ਚ ਅਸਫਲ ਰਿਹੈਂ। ਤੂੰ ਰਾਹ ’ਚ ਮਰਿਆ ਗਿੱਦੜ ਦੇਖਿਆ ਤੇ ਸ਼ਾਂਤੀ ਦਾ ਚਿੰਨ੍ਹ, ਜੈਤੂਨ ਦੀ ਟਾਹਣੀ ਛੱਡ ਕੇ ਢਿੱਡ ਦੀ ਭੁੱਖ ਮਿਟਾਉਣ ਲੱਗ ਪਿਆ।”

ਹਜ਼ਰਤ ਨੂਹ ਅਲੈ ਸਲਾਮ ਨੇ ਘੁੱਗੀ ਸ਼ੱਦੀ ਤੇ ਕਿਹਾ, “ਤੂੰ ਮਨੁੱਖਾਂ ਨੂੰ ਪਿਆਰ ਕਰਨ ਵਾਲਾ ਪੰਛੀ ਐਂ। ਆਉ ਲੈ...।” ਉਸ ਨੇ ਜੈਤੂਨ ਦੀ ਟਾਹਣੀ ਪੱਤਿਆਂ ਸਮੇਤ ਤੋੜ ਕੇ ਘੁੱਗੀ ਦਿੱਤੀ, “ਜਾਹ! ਸ਼ਾਂਤੀ ਦਾ ਸੰਦੇਸ਼ ਜੱਗ 'ਚ ਪਹੁੰਚਾਅ ਦੇ। ਰੱਬ ਤੇਰਾ ਮਦਦਗਾਰ ਤੇ ਰਖਵਾਲਾ ਹੋਏਗਾ।”

ਘੁੱਗੀ ਵਾਸਤੇ ਨੂਹ ਦੀ ਬੇੜੀ ਦੀ ਯਾਤਰਾ ਤਾਂ ਅਸਲ 'ਚ ਹਣ ਸ਼ੁਰੂ ਹੋਈ ਸੀ। ਉਸਦੇ ਜਿੰਮੇ ਦੁਨੀਆ ਤੱਕ ਪਹੁੰਚਾਉਣ ਲਈ ਸੰਦੇਸ਼ ਸੀ। ਇਹ ਸੰਦੇਸ਼ ਉਸ ਲਈ ਉਸਦੇ ਜੀਵਨ ਤੋਂ ਵੀ ਅਹਿਮ ਸੀ। ਉਸਨੂੰ ਮਾਣ ਮਹਿਸੂਸ ਹੋ ਰਿਹਾ ਸੀ, ‘ਮੈਨੂੰ ਚੁਣਿਆ ਗਿਆ ਹੈ ਕਿ ਮੈਂ ਮਨੁੱਖਤਾ ਦੀ ਸਦੀਵੀ ਸ਼ਾਂਤੀ ਦਾ ਸੰਦੇਸ਼ ਲੈ ਕੇ ਜਾਵਾਂ ਤੇ ਮਨੁੱਖਾਂ ਨਾਲ ਦੋਸਤੀ ਦਾ ਹੱਕ ਅਦਾ ਕਰਾਂ। ਮੈਨੂੰ ਸਾਰੇ ਪੰਛੀਆਂ ’ਚੋਂ ਉੱਤਮ ਸਮਝ ਕੇ ਚੁਣਿਆ ਗਿਆ ਹੈ ਕਿ ਮੈਂ ਇਹ ਸਰਵੋਤਮ ਕਾਰਜ ਪੂਰਾ ਕਰਾਂ।’

ਘੁੱਗੀ ਨੂੰ ਏਦਾਂ ਲੱਗ ਰਿਹਾ ਸੀ ਜਿਵੇਂ ਸੰਸਾਰ 'ਚ ਸਾਰੇ ਸੂਫ਼ੀਆਂ ਨੇ ਆਪਣੇ ਦਰਬਾਰਾਂ ਦੇ ਬੂਹੇ ਉਸ ਵਾਸਤੇ ਖੋਲ੍ਹ ਦਿੱਤੇ ਹੋਣ। ਆਪਣੇ ਗੁੰਬਦਾਂ ਨੂੰ ਆਗਿਆ ਦੇ ਦਿੱਤੀ ਹੋਵੇ ਕਿ ਉਸਦਾ ‘ਘੁੱਗੀ ਰੰਗ’ ਆਪਣੇ ਹਰੇ ਰੰਗ ਰਾਹੀਂ ਹੋਰ ਨੁਮਾਇਆ ਕਰਨ।

ਨੰਨੀ ਘੁੱਗੀ ਸ਼ਾਂਤੀ ਦਾ ਸੰਦੇਸ਼ ਜੈਤੂਨੀ ਝੰਡਾ ਚੁੰਝ 'ਚ ਫੜ੍ਹੀ ਫੜਫੜਾਉਂਦੀ ਹੋਈ ਉੱਡਦੀ ਗਈ। ਸਮੁੰਦਰੀ ਤੂਢਾਨਾਂ ਦੇ ਮੂੰਹ-ਜ਼ੋਰ ਥਪੇੜੇ ਉਸਦੀ ਹਿੰਮਤ ਸਾਹਮਣੇ ਕੱਖ ਵੀ ਨਹੀਂ ਸਨ।

ਉਹ ਉੱਡਦੀ ਰਹੀ, ਉੱਡਦੀ ਰਹੀ।

ਤੂਢਾਨ ਤੇ ਤੇਜ਼ ਹਵਾ ਦੀ ਐਸੀ ਜ਼ੋਰਦਾਰ ਚੋਟ ਲੱਗੀ, ਉਹ ਯੂਰਪ ਦੇ ਉਸ ਹਿੱਸੇ 'ਚ ਜਾ ਪਹੁੰਚੀ ਜਿੱਥੇ ਛੌਜੀ ਵਰਦੀ 'ਚ, ਮੱਧਰਾ ਜਿਹਾ ਬੰਦਾ ਅਸੀਮ ਰੱਬ ਦਾ ਟਾਕਰਾ ਕਰਨ 'ਤੇ ਤੁਲਿਆ ਹੋਇਆ ਸੀ। ਟੈਂਕ ਤੇ ਛੌਜੀ ਮਸ਼ਕਾਂ ਉਸਦੇ ਹੁਕਮ ਦੀ ਉਡੀਕ 'ਚ ਸਧਾਰਨ ਲੋਕਾਂ ਨੂੰ ਕੁਚਲਣ ਲਈ ਤਿਆਰ ਖੜ੍ਹੀਆਂ ਸਨ। ਉਸ ਨੇ ਆਪਣੀ ਨਾ-ਪਸੰਦ ਕੌਮ ਦੀ ਜੜ੍ਹ ਪੁੱਟਣ ਦਾ ਫੈਸਲਾ ਕੀਤਾ ਤੇ ਆਪਣੀ ਮੌਤੇ ਆਪ ਹੀ ਮਰ ਗਿਆ।

ਘੁੱਗੀ ਉੱਡਦੀ-ਉੱਡਦੀ ਜਪਾਨ ਪਹੁੰਚ ਗਈ। ਇੱਥੇ ਸੰਸਾਰ ਦੀ ਇਕ ਵੱਡੀ ਸ਼ਕਤੀ ਨੇ ਦੂਜੀ ਸ਼ਕਤੀ ਨੂੰ ਸਬਕ ਸਿਖਾਉਣ ਲਈ ਐਟਮ ਬੰਬ ਸੁੱਟੇ ਸਨ। ਘੁੱਗੀ ਦੇਖ ਰਹੀ ਸੀ ਅਕਾਸ਼ੀ ਬਿਜਲੀ ਦੀਆਂ ਕਿਰਨਾਂ ਵਰਗਾ ਇਕ ਤੂਢਾਨ ਉੱਠਿਆ ਸੀ। ਚੁੰਬਕੀ ਲਹਿਰਾਂ ਦੀ ਮਦਦ ਨਾਲ ਮਾਦੇ ਨੂੰ ਕਣ-ਕਣ ਕਰ ਰਿਹਾ ਸੀ। ਮਨੁੱਖਾਂ, ਪੰਛੀਆਂ, ਜਾਨਵਰਾਂ, ਬਨਸਪਤੀ ਆਦਿ ਦੇ ਬੇਜਾਨ

ਟੁਕੜੇ ਕਰ ਰਿਹਾ ਸੀ। ਪਲਾਂ 'ਚ ਹੀ ਐਟਮੀ ਕਿਰਨਾਂ ਦੀ ਬੁਛਾੜ ਤੇ ਵੱਡੇ ਝੱਖੜ ਨੇ ਗਗਨ-ਚੁੰਭੀ ਇਮਾਰਤਾਂ ਐਨ ਪੱਧਰਾ ਮੈਦਾਨ ਬਣਾ ਦਿੱਤੀਆਂ। ਫਿਰ ਵੀ ਉਹ ਤੁੜਾਨ ਨੂੰ ਹੋ ਦੇ ਤੁੜਾਨ ਵਰਗਾ ਨਹੀਂ ਸੀ। ਕੁਝ ਲੋਕ ਫਿਰ ਵੀ ਬਚ ਗਏ ਸਨ।

ਫਿਰ ਘੁੱਗੀ ਜੈਤੂਨ ਦੀ ਟਾਹਣੀ ਚੁੰਝ 'ਚ ਫੜੀ ਉੱਡਦੀ-ਉੱਡਦੀ ਏਸ਼ੀਆ ਦੇ ਅਜਿਹੇ ਖਿੱਤੇ 'ਚ ਪਹੁੰਚ ਗਈ, ਜਿੱਥੇ ਸੈਂਕੜੇ-ਹਜ਼ਾਰਾਂ ਲੋਕ ਆਪਣੇ-ਆਪਣੇ ਘਰ ਛੱਡ ਕੇ, ਦੂਜਿਆਂ ਦੇ ਛੱਡੇ ਹੋਏ ਘਰਾਂ 'ਚ ਵੱਸਣ ਵਾਸਤੇ ਹਿਜਰਤ ਕਰ ਰਹੇ ਸਨ। ਇਕ-ਦੂਜੇ ਨੂੰ ਮਾਰ ਰਹੇ ਸਨ। ਲਹੂ ਦੀਆਂ ਨਦੀਆਂ ਵਗ ਰਹੀਆਂ ਸਨ। ਸਰੱਦ ਦੀ ਖਿੱਚੀ ਹੋਈ ਕੰਡੇਦਾਰ ਤਾਰ 'ਤੇ ਬੈਠ ਕੇ ਘੁੱਗੀ ਦਾ ਜੀਅ ਰੋਣ ਨੂੰ ਕੀਤਾ ਪਰ ਉਸਨੂੰ ਆਪਣਾ ਉਦੇਸ਼ ਚੇਤੇ ਸੀ। ਉਸ ਨੇ ਅਰਸ਼ ਵੱਲ ਉਡਾਰੀ ਭਰੀ। ਉਸ ਨੂੰ ਆਪਣੇ ਹੀ ਚਿੱਟੇ ਰੰਗ ਵਰਗਾ ਸ਼ਾਂਤੀ ਦਾ ਝੰਡਾ ਲਹਿਰਾਉਂਦਾ ਦਿਸਿਆ। ਉਸਨੇ ਝੰਡੇ ਦੇ ਡੰਡੇ 'ਤੇ ਬੈਠ ਕੇ 'ਘੂੰ ਘੂੰ ਘੂੰ' ਕਰ ਕੇ ਹਜ਼ਰਤ ਨੂੰ ਹੋ ਦਿੱਤਾ ਹੋਇਆ ਸੰਦੇਸ਼ ਦੇਣਾ ਸੀ। ਉਹ ਅਜੇ ਝੰਡੇ ਵੱਲ ਉੱਡ ਹੀ ਰਹੀ ਸੀ ਕਿ ਗੋਲੀਆਂ ਦੀ ਵਾਛੜ ਨਾਲ ਝੰਡਾ ਧਰਤੀ 'ਤੇ ਡਿੱਗ ਪਿਆ। ਛੁੱਗੀਆਂ ਤੇ ਬਰਛੀਆਂ ਨੇ ਝੰਡਾ ਲੀਰੋ-ਲੀਰ ਕਰ ਦਿੱਤਾ।

ਸ਼ਾਂਤੀ ਦਾ ਸੁਨੇਹਾ, ਜੈਤੂਨ ਦੀ ਟਾਹਣੀ ਕਦੇ ਚੁੰਝ 'ਚ ਤੇ ਕਦੇ ਪੰਜਿਆਂ 'ਚ ਦੱਬਦੀ ਘੁੱਗੀ ਸਕੂਨ, ਪਨਾਹ, ਸੁਲਾਹ ਦਾ ਸੰਦੇਸ਼ ਸਾਂਭੀ ਅੰਬਰ 'ਚ ਤੈਰਦੇ ਬੱਦਲਾਂ ਨਾਲ ਤੈਰਦੀ ਕਿਤੇ ਦੀ ਕਿਤੇ ਪਹੁੰਚ ਗਈ।

ਹਵਾਵਾਂ ਉਸਨੂੰ ਸਦਾ ਹੀ ਓਧਰ ਧੱਕ ਦੇਂਦੀਆਂ ਸਨ, ਜਿੱਥੇ ਉਸਨੇ ਸ਼ਾਂਤੀ ਦਾ ਸੰਦੇਸ਼ ਪਹੁੰਚਾਉਣਾ ਹੁੰਦਾ ਸੀ। ਉਹ ਉਸ ਥਾਂ ਜਾ ਪਹੁੰਚੀ ਜਿੱਥੇ ਮਨੁੱਖਤਾ ਜੁਲਮ ਦੀ ਤੇਜ਼-ਧਾਰ ਤਲਵਾਰ ਦੀ ਨੋਕ 'ਤੇ ਦਮ ਤੋੜਦੀ ਪਈ ਸੀ। ਜਿੱਥੇ ਗਰਭਵਤੀ ਮਾਵਾਂ ਨੂੰ ਟੈਂਕਾਂ ਦੇ ਲੋਹ-ਤੇਸੇ ਕੁਚਲ ਰਹੇ ਸਨ। ਪਲਸਤੀਨ ਦੇ ਘਰ ਦਰੜਦੇ ਇਸਰਾਈਲੀ ਟੈਂਕਾਂ ਦਾ ਤਮਾਸ਼ਾ ਜਹਾਨ ਤਾਂ ਦੇਖ ਰਿਹਾ ਸੀ ਪਰ ਘੁੱਗੀ ਤੋਂ ਇਹ ਦ੍ਰਿਸ਼ ਦੇਖਿਆ ਨਾ ਗਿਆ। ਉਸ ਦਾ ਦਿਲ ਚਾਹੁੰਦਾ ਸੀ ਕਿ ਗੋਲੇ ਵਰ੍ਹਾਉਂਦੀਆਂ ਟੈਂਕਾਂ ਦੀਆਂ ਨਾਲੀਆਂ ਦੇ ਮੂੰਹ 'ਤੇ ਆਪਣੇ ਪੰਜੇ ਰੱਖ ਦੇਵੇ। ਘੁੱਗੀ ਇਕ ਟੈਂਕ ਦੀ ਨਾਲੀ 'ਤੇ ਜਾ ਬੈਠੀ। ਜਦੋਂ ਟੈਂਕ ਨੇ ਗੋਲਾ ਦਾਗਿਆ ਤਾਂ ਨਾਲੀ ਬਾਹੂਦ ਦੀ ਤਪਸ਼ ਨਾਲ ਕੋਇਲੇ ਵਾਂਗ ਮਘ ਕੇ ਲਾਲ ਹੋ ਗਈ। ਘੁੱਗੀ ਦੇ ਦੋਵੇਂ ਪੰਜੇ ਸੜ ਗਏ। ਚੀਕ ਮਾਰਨ ਨਾਲ ਸ਼ਾਂਤੀ ਦੀ ਟਾਹਣੀ ਉਸਦੇ ਮੂੰਹ 'ਚੋਂ ਡਿੱਗ ਪਈ। ਉਸ ਵਾਸਤੇ ਮਰ ਜਾਣਾ ਤਾਂ ਸੌਖਾ ਸੀ ਪਰ ਜਾਨ ਬਚਾ ਕੇ ਸੰਦੇਸ਼ ਪਹੁੰਚਾਉਣਾ ਵੱਧ ਜ਼ਰੂਰੀ ਸੀ।

ਉਹ ਓਥੋਂ ਉੱਡਦੀ ਹੋਈ ਮਿਡਲ ਈਸਟ ਦੀ ਕਿਸੇ ਅਰਥ ਇਮਰਾਤ ਦੀ ਰਿਆਸਤ 'ਚ, ਆਪਣੇ ਸੜੇ ਹੋਏ ਪੰਜੇ ਠੰਢੇ ਪਾਣੀ 'ਚ ਡੁਬੋਣ ਲਈ, ਇਕ ਬਹੁਤ ਵੱਡੀ ਮਸੀਤ ਦੇ ਤਲਾਅ ਦੇ ਪਾਣੀ 'ਚ ਉੱਤਰੀ ਤੇ ਤੈਰਨ ਲੱਗ ਪਈ।

ਖੱਲ੍ਹ ਉਸ ਜ਼ਖਮੀ ਘੁੱਗੀ ਨੂੰ ਦੇਖ ਕੇ ਸਮਝ ਗਿਆ ਕਿ ਉਸ ਨੂੰ ਫੌਗੀ ਸਹਾਇਤਾ ਦੀ ਲੋੜ ਹੈ।

ਖੱਲ੍ਹ ਦਾ ਅਸਲੀ ਨਾਂ ਖਾਲਿਦ ਸੀ। ਉਹ ਪਾਕਿਸਤਾਨ ਦੇ ਇਕ ਛੋਟੇ ਜਿਹੇ ਕਸਬੇ 'ਚ ਰਹਿੰਦਾ ਸੀ। ਪਤਨੀ ਤੇ ਬੱਚਿਆਂ ਦਾ ਪੇਟ ਪਾਲਣ ਲਈ ਮਿਹਨਤ-ਮਜ਼ਦੂਰੀ ਕਰਨ ਲਈ ਏਥੇ ਆਇਆ ਹੋਇਆ ਸੀ। ਕੰਮ ਤੋਂ ਵਿਹਲਾ ਹੋ ਕੇ ਮਸੀਤ ਦੇ ਤਲਾਅ 'ਤੇ ਆ ਕੇ ਕਬੂਤਰਾਂ ਨੂੰ ਚੋਗਾ ਪਾਉਂਦਾ, ਉਹਨਾਂ ਦੀ ਦੇਖ-ਭਾਲੂ ਕਰਦਾ। ਖੱਲ੍ਹ ਆਪਣੇ ਸ਼ਹਿਰ ਦਾ ਮਸ਼ਹੂਰ ਕਬੂਤਰਬਾਜ਼ ਸੀ। ਕਬੂਤਰਬਾਜ਼ੀ ਦੇ ਸੌਂਕ ਕਰਕੇ ਉਹ ਪੜ੍ਹ ਨਾ ਸਕਿਆ। ਇਕੱਲਾ ਸਾਰਾ ਦਿਨ ਕੋਠੇ ਦੀ ਛੱਤ 'ਤੇ ਆਪਣੇ ਪਾਲਤੂ ਕਬੂਤਰਾਂ ਦਾ ਝੁੰਡ ਅੰਬਰ 'ਚ ਉਡਾਉਂਦਾ ਰਹਿੰਦਾ। ਉਸਦੇ ਕਬੂਤਰਾਂ ਦਾ ਝੁੰਡ ਦੂਜੇ ਕਬੂਤਰਾਂ ਨਾਲ ਘੁਲ-ਮਿਲ ਜਾਂਦਾ ਤੇ ਕਈ ਕਬੂਤਰ ਆਪਣੇ ਨਾਲ ਲੈ ਆਉਂਦਾ। ਖੱਲ੍ਹ ਝਪਟ ਕੇ ਓਪਰੇ ਕਬੂਤਰ ਫੜ ਕੇ ਉਹਨਾਂ ਦੇ ਖੰਭ ਧਾਰੇ ਨਾਲ ਬੰਨ੍ਹ ਦਿੰਦਾ। ਸਦਾ ਹੀ ਮਾਣ ਨਾਲ ਦੂਜੇ ਕਬੂਤਰਬਾਜ਼ਾਂ ਨੂੰ ਨੁਸਖਾ ਦੱਸਦਾ, “ਜੇ ਕਬੂਤਰ ਕਾਬੂ 'ਚ ਰੱਖਣਾ ਹੋਵੇ ਤਾਂ ਉਹਨੂੰ ਰੋਜ਼ ਮੌਤੀ ਚੂਰ ਦੇ ਲੱਡੂ ਦੇ ਮੌਤੀ ਖੁਆਓ। ਤੁਹਾਡਾ ਘਰ ਨਹੀਂ ਛੱਡੇਗਾ।”

ਉਹ ਬਿਮਾਰ ਕਬੂਤਰਾਂ ਦਾ ਇਲਾਜ ਵੀ ਕਰ ਲੈਂਦਾ ਸੀ। ਇਸੇ ਕਰਕੇ ਹੀ, ਜਿਹੜਾ ਕਬੂਤਰ ਉਸਦੀ ਟੋਲੀ 'ਚ ਆ ਰਲਦਾ ਕਦੇ ਮੁੜ ਕੇ ਨਾ ਜਾਂਦਾ। ਉਸਦੇ ਘਰ, ਮਿੱਟੀ ਦੇ ਬਣੇ ਖੁੱਡਿਆਂ 'ਚ ਜੰਗਲੀ ਕਬੂਤਰਾਂ ਤੋਂ ਲੈ ਕੇ ਝੋੜੇ, ਚੀਨੇ, ਲਕੇ, ਕਲਸਰੇ, ਟੈਡੀ ਕਸੂਰੀ ਸਭ ਕਬੂਤਰ ਸਨ। ਕਬੂਤਰਾਂ ਨਾਲ ਉਹਨੂੰ ਇਸ਼ਕ ਸੀ। ਕਬੂਤਰਾਂ ਦੇ ਪੈਰਾਂ 'ਚ ਸੋਨੇ-ਚਾਂਦੀ ਦੇ ਘੁੰਗਰੂ ਬੰਨ੍ਹਦਾ। ਇਕ ਵਾਰੀ ਤਾਂ ਉਹਨੇ ਕਬੂਤਰ ਖਰੀਦਣ ਲਈ ਘਰਵਾਲੀ ਦੇ ਗਹਿਣੇ ਤਕ ਵੇਚ ਦਿੱਤੇ ਸਨ। ਏਸੇ ਇਸ਼ਕ 'ਚ ਹੀ ਮੈਟ੍ਰਿਕ ਫੇਲ ਹੋ ਗਿਆ ਸੀ ਪਰ ਕਬੂਤਰਬਾਜ਼ੀ ਦੀ ਆਮਦਨ ਏਨੀ ਕੁ ਜ਼ਰੂਰ ਸੀ ਕਿ ਉਹ ਡੰਗ ਟਪਾ ਲੈਂਦਾ ਸੀ। ਉਹ ਜਿਹੜਾ ਵੀ ਕਬੂਤਰ ਵੇਚਦਾ, ਕੁਝ ਦਿਨਾਂ ਮਗਰੋਂ ਉਹਦੇ ਘਰ ਵਾਪਸ ਆ ਜਾਂਦਾ।

ਜਦੋਂ ਉਸ ਨੇ ਜ਼ਖਮੀ ਘੁੱਗੀ ਦੇਖੀ ਤਾਂ ਉਸ ਨੇ ਝੱਟ ਪਿੱਛਿਓਂ ਦੀ ਜਾ ਕੇ ਫੜ ਲਈ। ਆਪਣੇ ਮੂੰਹ ਦੀ ਲਾਰ ਜ਼ਖਮੀ ਪੰਜਿਆਂ 'ਤੇ ਲਾਈ ਤੇ ਉਸ ਨੂੰ ਆਪਣੇ ਘਰ ਲੈ ਆਇਆ। ਕਮਰੇ ਦਾ ਬੂਹਾ ਬੰਦ ਕੀਤਾ। ਹਲਦੀ ਤੇ ਸ਼ਹਿਦ ਰਲਾ ਕੇ ਮਲ੍ਹਮ ਬਣਾਈ। ਘੁੱਗੀ ਦੇ ਪੰਜਿਆਂ 'ਤੇ ਲਾਈ। ਪੁਰਾਣੀ ਕਮੀਜ਼

ਦੀਆਂ ਛੋਟੀਆਂ-ਛੋਟੀਆਂ ਪੱਟੀਆਂ ਦੋਹਾਂ ਪੰਜਿਆਂ 'ਤੇ ਬੰਨ੍ਹ ਕੇ ਇਲਾਜ ਸ਼ੁਰੂ ਕਰ ਦਿੱਤਾ।

ਉਹ ਹਮੇਸ਼ਾ ਹੀ ਆਪਣੀ ਘਰਵਾਲੀ ਨੂੰ ਕਿਹਾ ਕਰਦਾ ਸੀ, “ਤੇਰੀਆਂ ਅੱਖਾਂ ਘੁੱਗੀ ਵਰਗੀਆਂ ਨੇ। ਤੂੰ ਜਦੋਂ ਤੁਰਦੀ ਐਂ ਤਾਂ ਲਗਦੈ ਜਿਵੇਂ ਘੁੱਗੀ ਗੁਣਗੁਣਾ ਰਹੀ ਹੋਵੇ। ਉਹ ਘੁੱਗੀ ਜਿਹੜੀ ਗੁੱਸੇ ਤੇ ਸ਼ਿੱਦਤ ਨਾਲ ਆਰੀ ਐ। ਮੁੱਹਬਤ ਤੇ ਸੁੰਦਰਤਾ ਨਾਲ ਭਰਪੂਰ ਐ। ਜਿਹੜੀ ਮੈਨੂੰ ਮੁੱਹਬਤ ਤੇ ਮਸ਼ਹੀਅਤ ਨਾਲ ਦੇਖਦੀ ਹੈ। ਸਿਰ ਝੁਕਾਉਂਦੀ ਰਹਿੰਦੀ ਐ।”

ਉਹ ਆਪਣੀ ਘਰਵਾਲੀ ਨੂੰ ਕਿਹਾ ਕਰਦਾ, “ਤੂੰ ਘੁੱਗੀ ਵਾਂਗ ਸ਼ਰਮੀਲੀ ਐ। ਜਦੋਂ ਤੂੰ ਬੋਲਦੀ ਐਂ ਤਾਂ ਲੱਗਦੈ, ਘੁੱਗੀ ਜੰਗਲ ਦੀ ਛਾਂਵੇਂ ‘ਘੂੰ ਘੂੰ’ ਕਰ ਰਹੀ ਹੋਵੇ। ਤੇਰੇ ਬੋਲ ਠੰਢ ਬਖਸ਼ਦੇ ਐ।”

ਉਹ ਨੰਨੀ ਘੁੱਗੀ ਨੂੰ ਦੇਖਦਾ ਰਹਿੰਦਾ ਤੇ ਘੁੱਗੀ ਵੀ ਉਹਦੇ ਵੱਲ ਹੈਰਾਨ ਹੋਈ ਪਿਆਰ ਨਾਲ ਸਿਰ ਹਿਲਾਉਂਦੀ ਦੇਖਦੀ ਰਹਿੰਦੀ। ਘੁੱਗੀ ਖੱਲੂ ਤੋਂ ਰਤਾ ਵੀ ਡਰਦੀ ਨਹੀਂ ਸੀ। ਉਸ ਮਿਹਰਬਾਨ ਦੇ ਰੱਬਾਂ ਦੀ ਗਰਮਾਇਸ਼ 'ਚੋਂ ਉਹਨੂੰ ਚੈਨ ਮਿਲਦੀ ਸੀ।

ਉਹ ਖੱਲੂ ਦਾ ਮੁੰਹ ਦੇਖਦੀ ਰਹਿੰਦੀ। ਖੱਲੂ ਉਸਦੀ ਮੁਸਕਾਨ ਮਹਿਸੂਸ ਕਰ ਲੈਂਦਾ ਸੀ। ਉਹ ਖੱਲੂ ਨੂੰ ਦੱਸਣਾ ਚਾਹੁੰਦੀ ਸੀ, “ਮੈਨੂੰ ਇਕ ਬਹੁਤ ਜ਼ਰੂਰੀ ਕੰਮ ਸੌਂਪਿਆ ਗਿਆ। ਮੈਂ ਹਰ ਹਾਲ 'ਚ ਉਹ ਫਰਜ਼ ਪੂਰਾ ਕਰਨੈ।”

ਉਸਦੀਆਂ ਅੱਖਾਂ 'ਚ ਤੈਰਦੇ ਹੰਝੂ ਸਾਰਾ ਕੁਝ ਤਾਂ ਨਹੀਂ ਪਰ ਖੱਲੂ ਨੂੰ ਏਨਾ ਕੁ ਸਮਝਾ ਸਕਦੇ ਸਨ ਕਿ ਘੁੱਗੀ ਏਥੇ ਰਹਿਣਾ ਨਹੀਂ ਸੀ ਚਾਹੁੰਦੀ। ਖੱਲੂ ਉਸ ਨੂੰ ਕਹਿੰਦਾ, “ਤੇਰੇ ਜ਼ਖਮੀ ਪੰਜੇ ਠੀਕ ਹੋ ਜਾਣ, ਮੈਂ ਤੈਨੂੰ ਤਲਾਅ 'ਤੇ ਛੱਡ ਆਵਾਂਗਾ।”

ਪਰ ਹੰਝੂਆਂ ਨਾਲ ਭਰੀਆਂ ਉਸਦੀਆਂ ਅੱਖਾਂ ਨੇ ਖੱਲੂ ਨੂੰ ਮਜਬੂਰ ਕਰ ਦਿੱਤਾ ਕਿ ਉਹ ਉਸਨੂੰ ਉਸੇ ਹਾਲ ਵਿਚ ਹੀ ਤਲਾਅ 'ਤੇ ਲੈ ਜਾਵੇ। ਉਹ ਪੈਰਾਂ 'ਤੇ ਬੰਨ੍ਹਿਆਂ ਪੱਟੀਆਂ ਸਣੇ ਘੁੱਗੀ ਨੂੰ ਤਲਾਅ 'ਤੇ ਲੈ ਗਿਆ ਤੇ ਓਥੇ ਛੱਡ ਆਇਆ। ਉਸ ਨੇ ਆਪਣੀ ਨੌਕਰੀ ਵੀ ਛੱਡ ਦਿੱਤੀ। ਸਾਰਾ ਦਿਨ ਘੁੱਗੀ ਦੀ ਦੇਖ-ਭਾਲ ਕਰਦਾ। ਤਲਾਅ ਦੇ ਸਾਰੇ ਕਬੂਤਰ ਖੱਲੂ ਦੇ ਇਰਦ-ਗਿਰਦ ਇਕੱਠੇ ਹੋਏ ਰਹਿੰਦੇ। ਜਿਵੇਂ ਉਹ ਉਹਨਾਂ ਦਾ ਬਹੁਤ ਵਧੀਆ ਮਿਤਰ ਹੋਵੇ।

ਮਾਲਿਕ ਸ਼ੇਖ ਨੇ ਖੱਲੂ ਦਾ ਬੇਤਹਾਸ਼ਾ ਪਿਆਰ ਦੇਖ ਕੇ ਉਸਨੂੰ ਮਸੀਤ 'ਚ ਕਬੂਤਰਾਂ ਦੀ ਦੇਖ-ਭਾਲ ਲਈ ਨੌਕਰ ਰੱਖ ਲਿਆ।

ਇਕ ਬਹੁਤ ਹੀ ਸੁੰਦਰ ਕਬੂਤਰ ਘੁੱਗੀ ਨੂੰ ਦੇਖਦਾ ਰਹਿੰਦਾ, ਵਿਚਾਰੀ

ਤੁਰ-ਫਿਰ ਨਹੀਂ ਸਕਦੀ, ਇਕੋ ਜਗ੍ਹਾ ਬੈਠੀ ਰਹਿੰਦੀ ਆ। ਉਹ ਰੋਜ਼ ਉਸ ਦੇ ਕੋਲ੍ਹ ਜਾ ਕੇ ਬੈਠ ਜਾਂਦਾ। ਇਕ ਦਿਨ ਕਬੂਤਰ ਨੇ ਘੁੱਗੀ ਨੂੰ ਕਹਿ ਹੀ ਦਿੱਤਾ, “ਕੁਝ ਸੁੰਦਰ ਘਟਨਾਵਾਂ ਤਾਰਿਆਂ ਨਾਲ ਲਟਕ ਕੇ ਥੱਲੇ ਉੱਤਰ ਆਉਂਦੀਆਂ ਨੇ ਪਰ ਉਹਨਾਂ ਦੀ ਤਪਸ਼ ਝੱਲਣ ਦੀ ਕਿਸੇ ’ਚ ਤਾਕਤ ਨਹੀਂ, ਇਸ ਧਰਤੀ ’ਚ ਵੀ ਨਹੀਂ। ਕੀ ਧਰਤੀ ਨੇ ਤੇਰੇ ਹੁਸਨ ਦੀ ਗਰਮਾਇਸ਼ ਨਾਲ ਤੇਰੇ ਹੀ ਪੰਜੇ ਸਾੜ ਦਿੱਤੇ ?”

ਘੁੱਗੀ ਸ਼ਰਮਾਅ ਕੇ ਹੱਸਣ ਲੱਗੀ। ਹੱਸਦੇ-ਹੱਸਦੇ ਬੋਲੀ, “ਮੈਂ ਤਾਂ ਆਪ ਬਰਫਜ਼ਾਦੀ ਘੁੱਗੀ ਕਾਂਵਾਂ ਦੇ ਝੁੰਡ ’ਚ ਫਸ ਗਈ ਅਂ। ਤਪਦੀ ਧਰਤੀ ਤਾਂ ਮੇਰੇ ਪਿਆਰ ਨਾਲ ਠੰਢੀ ਹੋ ਜਾਂਦੀ ਐ। ਮਸ਼ਾਲ ਦੀ ਅੱਗ ਬਲੇ ਵੀ ਤਾਂ ਲੋਅ ਈ ਦਿੰਦੀ ਐ। ਨਫਰਤ ਫੈਲਾਉਣ ਵਾਸਤੇ ਕਿੰਨਾ ਕੁਝ ਕੀਤਾ ਜਾਂਦੈ। ਕਦੇ ਕਿਸੇ ਨੇ ਪਿਆਰ ਤੇ ਸ਼ਾਂਤੀ ਲਈ ਵੀ ਕੁਝ ਕੀਤੇ ?”

ਕਬੂਤਰ ਨੇ ਕਿਹਾ, “ਮੇਰੇ ਪੰਜਿਆਂ ਨੂੰ ਬੁੱਲ੍ਹ ਸਮਝ।” ਤੇ ਉਸ ਨੇ ਆਪਣੇ ਪੰਜੇ ਘੁੱਗੀ ਦੇ ਪੱਟੀਆਂ ’ਚ ਲਖੇ ਪੰਜਿਆਂ ’ਤੇ ਟਿਕਾਅ ਦਿੱਤੇ। ਦੌਵੇਂ ਕਿੰਨਾ ਚਿਰ ਇਕ-ਦੂਜੇ ਨੂੰ ਨਿਹਾਰਦੇ ਰਹੇ। ਸਿਰ ਮਟਕਾਉਂਦੇ ਹੋਏ ਵੱਖ-ਵੱਖ ਕੋਣਾਂ ਤੋਂ ਇਕ-ਦੂਜੇ ਨੂੰ ਦੇਖਦੇ ਰਹੇ।

ਘੁੱਗੀ ਭਰੀ ਗਲੇ ਨਾਲ ਬੋਲੀ, “ਮੇਰੇ ਬੁੱਲ੍ਹ ਮੇਰੇ ਦਿਲ ਵਾਂਗ ਜ਼ਖਮੀ ਨੇ। ਇਹ ਜੱਗ ਨਿੱਤ ਹੀ ਆਪਣੇ ਜੂਲਮ ਨਾਲ ਮੇਰਾ ਦਿਲ ਜ਼ਖਮੀ ਕਰਦਾ ਰਹਿੰਦੈ।”

ਕਬੂਤਰ ਨੇ ਆਪਣੀ ਚੁੰਝ ਘੁੱਗੀ ਦੀ ਚੁੰਝ ਨਾਲ ਮਿਲਾਈ। ਜਿਵੇਂ ਦੌਵੇਂ ਇਕ-ਦੂਜੇ ਦੀਆਂ ਗੱਲ੍ਹਾਂ ਛੂਹ ਰਹੇ ਹੋਣ।

“ਅੱਜ ਤੋਂ ਮੈਨੂੰ ਆਪਣੇ ਦੁੱਖ ’ਚ ਸ਼ਰੀਕ ਸਮਝਣਾ।”

ਦੋਹਾਂ ਨੇ ਰਲ ਕੇ ਪ੍ਰਣ ਕੀਤਾ-‘ਆਪਾਂ ਦੌਵੇਂ ਸ਼ਾਂਤੀ ਦਾ ਸੰਦੇਸ਼, ਜਿਹੜਾ ਹਜ਼ਰਤ ਨੂੰ ਅਲੈ ਸਲਾਮ ਨੇ ਸੌਂਪਿਆ ਸੀ, ਪੂਰੀ ਦੁਨੀਆ ’ਚ ਫੈਲਾਵਾਂਗੇ।’

ਪਰ ਘੁੱਗੀ ਦੀਆਂ ਅੱਖਾਂ ਫਿਰ ਤਰ ਹੋ ਗਈਆਂ, “ਸ਼ਾਂਤੀ ਦਾ ਝੰਡਾ ਜੈਤੂਨ ਦੀ ਟਾਹਣੀ ਮੈਥੋਂ ਗਵਾਚ ਗਈ ਆ।”

ਕਬੂਤਰ ਨੇ ਉਸਨੂੰ ਤਸੱਲੀ ਦਿੱਤੀ, “ਚਿੰਤਾ ਨਾ ਕਰ। ਮੈਂ ਲੱਭ ਲਿਆਵਾਂਗਾ।”

ਘੁੱਗੀ ਨੂੰ ਮਹਿਸੂਸ ਹੋਇਆ, ਜਿਵੇਂ ਇਹ ਕਬੂਤਰ ਉਸਦੀ ਰੂਹ ਦਾ ਸਾਥੀ ਹੋਵੇ।

ਕਬੂਤਰ ਤੇ ਥੱਲੂ ਉਸਦਾ ਬਹੁਤ ਧਿਆਨ ਰੱਖਦੇ। ਥੱਲੂ ਬਾਕਾਇਦਾ ਉਸਦੀ ਪੱਟੀ ਬਦਲਦਾ। ਹੱਥੀਂ ਬਣਾਈ ਮੱਲ੍ਹਮ ਉਸਦੇ ਸੜੇ ਹੋਏ ਪੰਜਿਆਂ ’ਤੇ ਲਾਉਂਦਾ।

ਖੱਲੂ ਜਿਉਂ ਹੀ ਮਸੀਤ ਅੰਦਰ ਜਾਂਦਾ, ਸਾਰੇ ਕਬੂਤਰ ਉਸ ਦੁਆਲੇ ਇਕੱਠੇ ਹੋ ਜਾਂਦੇ। ਕੋਈ ਉਸਦੇ ਮੌਢੇ 'ਤੇ ਬੈਠ ਜਾਂਦਾ, ਕੋਈ ਉਸਦੇ ਸਿਰ 'ਤੇ। ਖੱਲੂ ਵੀ ਮੂੰਹ ਫੁਲਾ ਕੇ 'ਉਂ ਉਂ' ਕਰਦਾ, ਕਬੂਤਰਾਂ ਨਾਲ ਗੱਲਾਂ ਕਰਦਾ। ਕਬੂਤਰਾਂ ਦੇ ਛੋਟੇ-ਛੋਟੇ ਬੱਚਿਆਂ ਨੂੰ, ਆਪਣੇ ਮੂੰਹ 'ਚ ਗੰਦਮ ਦੇ ਦਾਣੇ ਭਰ ਕੇ ਮਾਂ ਵਾਂਗ ਚੋਗ ਚੁਗਾਉਂਦਾ। ਘੁੱਗੀ ਨਾਲ ਉਸਨੂੰ ਬਹੁਤ ਪਿਆਰ ਸੀ। ਉਸ ਵੱਲ ਇੰਝ ਦੇਖਦਾ ਜਿਵੇਂ ਆਪਣੀ ਪਤਨੀ ਨੂੰ ਦੇਖਦਾ ਹੋਵੇ।

ਇਕ ਦਿਨ ਉਸ ਨੇ ਦੇਖਿਆ, ਘੁੱਗੀ ਆਪਣੀ ਚੁੰਝ ਨਾਲ ਪੰਜਿਆਂ 'ਤੇ ਬੰਨ੍ਹੀਆਂ ਪੱਟੀਆਂ ਖੱਲ੍ਹਣ ਦਾ ਯਤਨ ਕਰ ਰਹੀ ਸੀ। ਖੱਲੂ ਨੇ ਦੌੜ ਕੇ ਪੱਟੀਆਂ ਖੱਲ੍ਹ ਦਿੱਤੀਆਂ। ਉਸਦੀ ਖੁਸ਼ੀ ਦੀ ਹੱਦ ਨਾ ਰਹੀ। ਘੁੱਗੀ ਦੇ ਪੰਜੇ ਬਿਲਕੁਲ ਠੀਕ ਹੋ ਗਏ ਸਨ। ਉਹ ਚੌਕੜੀ ਭਰਦੀ, ਛਮ ਛਮ ਕਰਦੀ ਮੌਰਨੀ ਵਾਂਗ ਨੱਚ ਰਹੀ ਸੀ। ਗਾ ਰਹੀ ਸੀ। ਬਹੁਤ ਸਾਰੇ ਕਬੂਤਰ ਇਕਦਮ ਆਪਣਾ ਮੂੰਹ ਫੁਲਾਈ, ਛਾਤੀਆਂ ਤਾਣੀ ਘੁੱਗੀ ਦੁਆਲੇ ਟਹਿਲਣ ਲੱਗੇ ਤੇ ਪਿਆਰ ਦਾ ਸੁਨੇਹਾ, ਸਿਰ ਝੁਕਾ ਕੇ ਦੇਣ ਲੱਗੇ ਪਰ ਘੁੱਗੀ ਸਭ ਦੇ ਪਿਆਰ-ਸੁਨੇਹੇ ਰੱਦ ਕਰ ਦਿੰਦੀ।

ਜਦੋਂ ਕੋਈ ਚਲਾਕ ਕਬੂਤਰ ਘੁੱਗੀ ਨੂੰ ਬਹੁਤ ਸਤਾਉਂਦਾ ਤਾਂ ਖੱਲੂ ਕਬੂਤਰ ਨੂੰ ਉੜਾ ਦਿੰਦਾ, “ਬਦਮਾਸ਼ ਕਿਤੋਂ ਦਾ! ਜਦ ਉਹ ਤੈਨੂੰ ਪਸੰਦ ਈ ਨਹੀਂ ਕਰਦੀ ਕਿਉਂ ਤੰਗ ਕਰਦੈਂ! ਉਂਝ ਵੀ ਉਹ ਘੁੱਗੀ ਐ, ਕਬੂਤਰੀ ਥੋੜ੍ਹੇ ਐ। ਮੈਨੂੰ ਪਤਾ ਐ, ਤੇਰੀ ਚਚੇਰੀ ਐ। ਤੁਹਾਡਾ ਸੰਬੰਧ ਜਾਇਜ਼ ਐ ਪਰ ਇਸ 'ਚ ਘੁੱਗੀ ਦੀ ਰਜਾਮੰਦੀ ਬਹੁਤ ਜ਼ਰੂਰੀ ਐ।”

ਪਰ ਘੁੱਗੀ ਨੂੰ ਚੀਨਾ ਕਬੂਤਰ ਬਹੁਤ ਪਸੰਦ ਸੀ। ਖੱਲੂ ਸਮਝ ਗਿਆ। ਘੁੱਗੀ ਉਸ ਚੀਨੇ ਕਬੂਤਰ ਨੂੰ ਚਾਹੁੰਦੀ ਸੀ। ਖੱਲੂ ਨੇ ਦੋਹਾਂ ਨੂੰ ਚੁੱਕ ਕੇ ਆਪਣੀ ਗੋਦੀ 'ਚ ਬਿਠਾ ਲਿਆ। ਜਿਵੇਂ ਉਹ ਆਪਣੇ ਬੱਚਿਆਂ ਨੂੰ ਗੋਦੀ 'ਚ ਬਿਠਾਇਆ ਕਰਦਾ ਸੀ। ਦੋਹਾਂ ਨੂੰ ਹੱਥਾਂ ਨਾਲ ਪਲੋਸਣ ਲੱਗਾ। ਕਿੰਨਾ ਚਿਰ 'ਉਂ ਉਂ' ਕਰਦਾ ਰਿਹਾ, ਜਿਵੇਂ ਦੋਹਾਂ ਨੂੰ ਅਸ਼ੀਰਵਾਦ ਦੇ ਰਿਹਾ ਹੋਵੇ ਜਾਂ ਦੋਹਾਂ ਦਾ ਨਿਕਾਹ ਪੜਾ ਰਿਹਾ ਹੋਵੇ।

ਖੱਲੂ ਨੇ ਦੋਹਾਂ ਨੂੰ ਹਵਾ 'ਚ ਉੜਾ ਦਿੱਤਾ। ਦੋਵੇਂ ਉੜ ਕੇ ਕੰਧ ਦੀ ਛਾਂਵੇਂ ਬੈਠ ਗਏ। ਕਬੂਤਰ ਨੇ ਦੂਜੇ ਕਬੂਤਰਾਂ ਨੂੰ ਸੀਨਾ ਫੈਲਾ ਕੇ ਸਿਰ ਝੁਕਾਇਆ। ਘੁੱਗੀ ਨੇ ਰਜਾਮੰਦੀ ਪ੍ਰਗਟ ਕੀਤੀ। ਦੋਵੇਂ ਬੜੇ ਖੁਸ਼ ਸਨ।

ਦੋਵੇਂ ਪਤੀ-ਪਤਨੀ ਵਾਂਗ ਇਕ-ਦੂਜੇ ਦਾ ਖਿਆਲ ਰੱਖਦੇ। ਖੱਲੂ ਨੇ ਜਦੋਂ ਉਹਨਾਂ ਨੂੰ ਇਕੱਠਿਆਂ ਦੇਖਿਆ ਤਾਂ ਖੁਸ਼ ਹੋ ਗਿਆ। ਉਹ ਸਮਝ ਗਿਆ ਕਿ ਘੁੱਗੀ ਨੂੰ ਉਸਦਾ ਸਾਬੀ ਲੱਭ ਗਿਆ ਹੈ।

ਖੱਲ੍ਹ ਨੂੰ ਆਪਣੀ ਪਤਨੀ ਤੇ ਬੱਚੇ ਬਹੁਤ ਯਾਦ ਆਉਂਦੇ। ਜਿਵੇਂ ਰੱਬ ਨੇ ਉਸਦੇ ਪਰਿਵਾਰ ਦੀ ਅਰਦਾਸ ਸੁਣ ਲਈ ਸੀ। ਅਗਲੇ ਹੀ ਦਿਨ ਮਸੀਤ ਦੇ ਸ਼ੇਖ ਨੇ ਉਸਨੂੰ ਕਿਹਾ, “ਤੇਰੀ ਨੌਕਰੀ ਦਾ ਇਕਰਾਰਨਾਮਾ ਮੁੱਕ ਗਿਆ। ਤੈਨੂੰ ਵਾਪਸ ਜਾਣਾ ਪੈਣਾ।”

ਪਰ ਖੱਲ੍ਹ ਨੇ ਸ਼ੇਖ ਨੂੰ ਬੇਨਤੀ ਕੀਤੀ ਕਿ ਉਸਨੂੰ ਘੁੱਗੀ ਤੇ ਕਬੂਤਰ ਨਾਲ ਲੈ ਜਾਣ ਦੀ ਆਗਿਆ ਦੇ ਦੇਵੇ। ਸ਼ੇਖ ਮੰਨ ਗਿਆ।

ਕਬੂਤਰ ਨੂੰ ਘੁੱਗੀ ਨਾਲ ਕੀਤਾ ਵਾਅਦਾ ਚੰਗੀ ਤਰ੍ਹਾਂ ਯਾਦ ਸੀ। ਉਹ ਰੋਜ਼ ਜੈਤੂਨ ਦੇ ਰੁੱਖ ਲੱਭਦਾ ਪਰ ਉਸ ਮਾਰੂਬਲ 'ਚ ਪੱਥਰਾਂ ਦੀਆਂ ਇਮਾਰਤਾਂ ਦਾ ਜੰਗਲ ਤਾਂ ਸੀ, ਜੈਤੂਨ ਦੇ ਰੁੱਖਾਂ ਦਾ ਦੂਰ-ਦੂਰ ਤਕ ਨਾਂ-ਨਿਸ਼ਾਨ ਨਹੀਂ ਸੀ। ਪਰ ਇਕ ਪਰਚੂਨ ਦੇ ਬਹੁਤ ਵੱਡੇ ਗੋਦਾਮ 'ਚ ਜੈਤੂਨ ਦੇ ਬੀਆਂ ਦੀ ਬੋਰੀ ਦੀ ਮਹਿਕ ਨੇ ਕਬੂਤਰ ਨੂੰ ਆਪਣੇ ਵੱਲ ਖਿੱਚਿਆ। ਉਹ ਉੱਡਦਾ-ਉੱਡਦਾ ਗੋਦਾਮ 'ਚ ਚਲਾ ਗਿਆ। ਆਪਣੀ ਚੁੱਝ ਨਾਲ ਬੋਰੀ ਪਾੜਨ ਲੱਗਾ। ਛੋਟੀ ਜਿਹੀ ਚੁੱਝ ਦੇ ਨੂੰਗੇ, ਪਟਸਨ ਦੇ ਮੋਟੇ ਧਾਗਿਆਂ ਨਾਲ ਬਣੀ ਬੋਰੀ ਦਾ ਕੀ ਵਿਗਾੜ ਸਕਦੇ ਸਨ? ਫਿਰ ਵੀ ਘੁੱਗੀ ਦੇ ਇਸ਼ਕ ਨੇ ਉਸ ਨੂੰ ਤਾਕਤਵਰ ਬਣਾ ਦਿੱਤਾ ਸੀ। ਉਹ ਲਗਾਤਾਰ ਚੁੱਝ ਦੇ ਵਾਰ ਕਰਦਾ, ਬੋਰੀ ਪਾੜਨ 'ਚ ਲੱਗਿਆ ਰਿਹਾ। ਬੱਕ-ਹਾਰ ਕੇ ਹਫਣ ਲੱਗ ਪਿਆ। ਦਮ ਮਾਰ ਕੇ, ਚੁੱਝ ਨੂੰ ਹਬੰਝਾ ਬਣਾ ਕੇ ਨੂੰਗਿਆਂ ਦਾ ਮੀਂਹ ਵਰ੍ਹਾ ਦਿੱਤਾ। ਉਹ ਬੋਰੀ 'ਚ ਛੇਕ ਕਰਨ 'ਚ ਸਫਲ ਹੋ ਗਿਆ। ਬੰਝਾ ਚਿਰ ਬੈਠਾ ਸਾਹ ਲੈਂਦਾ ਰਿਹਾ। ਫਿਰ ਉਸ ਨੇ ਜੈਤੂਨ ਦੇ ਬੀਜ ਚੁਗਣ ਦੀ ਕੋਸ਼ਿਸ਼ ਕੀਤੀ ਪਰ ਜੈਤੂਨ ਦੇ ਬੀਜ ਉਸਦੀ ਚੁੱਝ ਤੋਂ ਵੱਡੇ ਸਨ। ਉਹ ਆਪਣੀ ਚੁੱਝ ਨਾਲ ਬੀਜ ਪਰਖਦਾ ਰਿਹਾ। ਇਕ ਬੀਜ ਰਤਾ ਛੋਟਾ ਸੀ। ਉਸ ਨੇ ਨਿਗਲ ਲਿਆ ਤੇ ਧੌਣ ਹੇਠਲਾ **ਪੋਟਾ ਫੁਲਾ** ਲਿਆ। ਜਿਵੇਂ ਉਸਦਾ ਸਾਹ ਬੰਦ ਹੋ ਰਿਹਾ ਸੀ।

ਓਥੋਂ ਉੱਡਿਆ ਤੇ ਘੁੱਗੀ ਕੋਲ ਆ ਗਿਆ। ਉਸਦੀ ਫੁੱਲੀ ਹੋਈ ਧੌਣ ਦੇਖ ਕੇ ਘੁੱਗੀ ਹੋਰਾਨ ਰਹਿ ਗਈ, “ਤੂੰ ਕਿਥੇ ਸੀ?”

“ਕਿਤੇ ਨਹੀਂ, ਬਸ ਜੈਤੂਨ ਦੇ ਰੁੱਖ ਲੱਭ ਰਿਹਾ ਸੀ।”

ਘੁੱਗੀ ਹੋਸਣ ਲੱਗ ਪਈ, “ਏਥੇ ਮਾਰੂਬਲ 'ਚ ਤੈਨੂੰ ਰੁੱਖ ਕਿੱਥੋਂ ਲੱਭਣਗੇ?”

ਉਸੇ ਵੇਲੇ ਖੱਲ੍ਹ ਦੋਹਾਂ ਕੋਲ ਆਇਆ। ਦੋਹਾਂ ਨੂੰ ਪਿਆਰ ਕਰਨ ਲੱਗ ਪਿਆ। ਪਿਆਰ ਦੇ ਬਹਾਨੇ ਦੋਵਾਂ ਨੂੰ ਫੜ ਕੇ ਤਾਰਾਂ ਵਾਲੇ ਪਿੰਜਰੇ 'ਚ ਬੰਦ ਕਰ ਲਿਆ। ਦੋਹਾਂ ਨੂੰ ਬੜਾ ਗੁੱਸਾ ਆਇਆ, “ਤੂੰ ਵੀ ਉਹਨਾਂ ਲੋਕਾਂ ਵਰਗਾ ਈਂ ਜਿਹੜੇ ਦੂਜਿਆਂ ਦੀ ਅਜਾਦੀ ਖੋ ਕੇ ਖੁਸ਼ ਹੁੰਦੇ ਐ। ਤੁਹਾਡੇ ਸੁਭਾਅ ਈ

ਏਦਾਂ ਦੇ ਐ।”

ਘੁੱਗੀ ਬੜਾ ਕੁਰਲਾਈ, “ਮੈਂ ਤਾਂ ਦੁਨੀਆ ’ਚ ਸ਼ਾਂਤੀ ਦਾ ਸੁਨੇਹਾ ਪਹੁੰਚਾਉਣਾ ਹੈ। ਮੈਨੂੰ ਪਿੰਜਰੇ ’ਚ ਕੈਦ ਨਾ ਕਰ।”

ਪਰ ਖੱਲ੍ਹ ਬੇਜੂਬਾਨਾਂ ਨੂੰ ਕੀ ਸਮਝਾਉਂਦਾ ਕਿ ਉਹ ਤਾਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਸੀ। ਉਹਨਾਂ ਨੂੰ ਆਪਣੇ ਕੋਲ੍ਹ ਰੱਖੇਗਾ।

ਖੱਲ੍ਹ ਦੋਹਾਂ ਨੂੰ ਹਵਾਈ ਜਹਾਜ਼ ’ਚ ਆਪਣੇ ਨਾਲ ਲੈ ਆਇਆ। ਸਫਰ ’ਚ ਕਬੂਤਰ ਦੀ ਹਾਲਤ ਠੀਕ ਨਾ ਰਹੀ। ਜੈਤੂਨ ਦਾ ਬੀਜ ਉਸਦੀ ਬਰਦਾਸ਼ਤ ਸ਼ਕਤੀ ਤੋਂ ਵੱਡਾ ਸੀ। ਬੀਜ ਨੇ ਉਸਨੂੰ ਬਿਆਰ ਕਰ ਦਿੱਤਾ ਸੀ।

ਖੱਲ੍ਹ ਜਿਉਂ ਹੀ ਘਰ ਪਹੁੰਚਿਆ, ਆਪਣੇ ਪਰਿਵਾਰ ਨੂੰ ਮਿਲ ਕੇ ਬੜਾ ਖੁਸ਼ ਹੋਇਆ। ਮਿਨਤ-ਮਜ਼ਦੂਰੀ ਕਰ ਕੇ ਕਮਾਏ ਉਸ ਕੋਲ੍ਹ ਕਾਫੀ ਪੈਸੇ ਸਨ। ਉਸ ਨੇ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾਈ ਕਰਾਉਣ ਲਈ ਸ਼ਹਿਰ ਦੇ ਵਧੀਆ ਸਕੂਲ ਵਿਚ ਦਾਖਲ ਕਰਵਾ ਦਿੱਤਾ। ਬੇਟੀ ਨੂੰ ਘੁੱਗੀ ਦੀਆਂ ਕਹਾਣੀਆਂ ਸੁਣਾਉਂਦਾ। ਘੁੱਗੀ ਤੇ ਮੱਖੀ ਦੀ ਕਹਾਣੀ ਸੁਣ ਕੇ ਬੇਟੀ ਪੁੱਛਦੀ, “ਕਹਾਣੀਆਂ ਸੱਚੀਆਂ ਹੁੰਦੀਆਂ ?”

ਖੱਲ੍ਹ ਕਹਿੰਦਾ, “ਕਹਾਣੀ ਜੋ ਮਰਜ਼ੀ ਹੋਵੇ, ਸਬਕ ਚੰਗਾ ਹੋਣਾ ਚਾਹੀਦੈ।”

ਉਸ ਨੇ ਘੁੱਗੀ ਤੇ ਕਬੂਤਰ ਦੋਹਾਂ ਨੂੰ ਪਿੰਜਰੇ ਵਿੱਚੋਂ ਕੱਢ ਕੇ ਅਜਾਦ ਕਰ ਦਿੱਤਾ। ਉਸਨੂੰ ਯਕੀਨ ਸੀ ਕਿ ਦੋਵੇਂ ਉਸ ਦੇ ਘਰ ਵਿਚ ਹੀ ਰਹਿਣਗੇ। ਕਿਉਂਕਿ ਪਰਿੰਦੇ ਤਾਂ ਮਨੁੱਖਾਂ ਦੇ ਵਫ਼ਾਦਾਰ ਹੁੰਦੇ ਨੇ। ਘੁੱਗੀ ਤੇ ਕਬੂਤਰ ਆਲੇ-ਦੁਆਲੇ ਦੀਆਂ ਕੰਧਾਂ ’ਤੇ ਬੈਠੇ ਖੱਲ੍ਹ ਦੇ ਪਰਿਵਾਰ ਨੂੰ ਪਿਆਰ ਨਾਲ ਦੇਖਦੇ ਰਹਿੰਦੇ। ਖੱਲ੍ਹ ਜਦੋਂ ਬੱਚੇ ਸਕੂਲੇ ਛੱਡਣ ਜਾ ਰਿਹਾ ਹੁੰਦਾ, ਦੋਵੇਂ ਉਸ ਦਾ ਪਿੱਛਾ ਕਰਦੇ।

ਸਕੂਲ ਦੀ ਕੰਧ ਦੇ ਨਾਲ ਵੱਡੇ ਸਾਰੇ ਰੁੱਖ ’ਤੇ ਬੈਠ ਜਾਂਦੇ। ਦੋਹਾਂ ਨੇ ਫੈਸਲਾ ਕਰ ਲਿਆ, ਕਿਉਂ ਨਾ ਆਪਣਾ ਆਲੂਣਾ ਇਸੇ ਰੁੱਖ ’ਤੇ ਬਣਾ ਲਈਏ ? ਦੋਹਾਂ ਨੇ ਤੀਲੇ ਇਕੱਠੇ ਕਰਕੇ ਉਸੇ ਰੁੱਖ ’ਤੇ ਆਪਣਾ ਆਲੂਣਾ ਬਣਾਇਆ ਪਰ ਕਬੂਤਰ ਦੀ ਸਿਹਤ ਠੀਕ ਨਹੀਂ ਸੀ। ਉਸਨੇ ਖਾਣਾ-ਪੀਣਾ ਵੀ ਛੱਡ ਦਿੱਤਾ। ਉਸਦੀ ਧੋਣ ਦੇ ਪੋਟੇ ’ਚ ਪਿਆ ਜੈਤੂਨ ਦਾ ਬੀਜ ਤਕਲੀਫ਼ ਦੇ ਰਿਹਾ ਸੀ।

ਕਬੂਤਰ ਨੇ ਕੈਅ ਕਰ ਕੇ ਬੀਜ ਕੱਢ ਦਿੱਤਾ ਤੇ ਬੇਬਸ ਅੱਖਾਂ ਨਾਲ ਆਪਣੀ ਮਹਿਬੂਬਾ ਘੁੱਗੀ ਨੂੰ ਦੇਖਦੇ-ਦੇਖਦੇ ਹੀ ਅੱਖਾਂ ਬੰਦ ਕਰ ਲਈਆਂ। ਘੁੱਗੀ ਬਹੁਤ ਰੋਈ। ਉਸਦਾ ਜੀਵਨ ਸਾਥੀ ਚਲਾ ਗਿਆ ਸੀ। ਉਸਨੇ ਮਹਿਸੂਸ ਕੀਤਾ, ਉਸ

ਦੇ ਛਿੱਡ 'ਚ ਉਸਦੇ ਜੀਵਨ-ਸਾਬੀ ਦੀ ਨਿਸ਼ਾਨੀ ਸਾਹ ਲੈ ਰਹੀ ਹੈ। ਉਹ ਬਹੁਤ ਖੁਸ਼ ਹੋਈ।

ਘੁੱਗੀ ਨੇ ਆਪਣੇ ਰੰਗ ਵਰਗਾ ਹੀ ਇਕ ਨੰਨਾ ਜਿਹਾ ਆਂਡਾ ਦਿੱਤਾ।

ਉਹ ਬਹੁਤ ਖੁਸ਼ ਸੀ। ਉਹ ਹਰ ਤੂਛਾਨ ਤੇ ਮਾੜੇ ਪੰਫੀਆਂ ਤੋਂ ਉਸਦੀ ਰੱਖਿਆ ਕਰਦੀ। ਕਦੇ ਆਪਣੇ ਤਨ ਦੀ ਗਰਮੀ ਨਾਲ ਦੁਨੀਆ ਦੀ ਗਰਮੀ ਤੋਂ ਉਸਨੂੰ ਬਚਾ ਕੇ ਰੱਖਦੀ।

ਆਲੂਣੇ ਤੋਂ ਉਪਰ ਸ਼ਹਿਦ ਦੀਆਂ ਮੱਖੀਆਂ ਦਾ ਛੱਤਾ ਸੀ। ਉਹਨਾਂ 'ਚੋਂ ਇਕ ਮੱਖੀ ਘੁੱਗੀ ਦੀ ਸਹੇਲੀ ਬਣ ਗਈ। ਉਹ ਰੋਜ਼ ਛੁੱਲਾਂ 'ਚੋਂ ਸ਼ਹਿਦ ਚੂਸਦੀ, ਆਪਣਾ ਛੱਤਾ ਭਰਦੀ ਤੇ ਘੁੱਗੀ ਨੂੰ ਮਿਲਣ ਆ ਜਾਂਦੀ। ਇਸੇ ਰੁੱਖ ਦੇ ਸਾਹਮਣੇ ਖੱਲ੍ਹ ਦੀ ਬੇਟੀ ਦਾ ਸਕੂਲ ਸੀ। ਕੁਝ ਮਜ਼ਹਬੀ ਜਨੂੰਨੀ ਲੋਕਾਂ ਨੇ ਖੱਲ੍ਹ ਨੂੰ ਸੁਨੇਹਾ ਭੇਜਿਆ ਕਿ ਉਹ ਆਪਣੀ ਬੇਟੀ ਸਕੂਲੇ ਨਹੀਂ ਭੇਜ ਸਕਦਾ। ਖੱਲ੍ਹ ਨੇ ਉਹਨਾਂ ਦਾ ਸੁਨੇਹਾ ਅਣਗੌਲਿਆਂ ਕਰ ਦਿੱਤਾ ਤੇ ਕੋਸਣ ਲੱਗਾ, “ਪੜ੍ਹੀ ਲਿਖੀ ਮਾਂ ਹੀ ਤਾਂ ਕੌਮ ਬਣਾਉਂਦੀ ਹੈ!”

ਮਜ਼ਹਬੀ ਜਨੂੰਨੀਆਂ ਨੇ ਲੋਕਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ। ਉਹ ਸਕੂਲਾਂ ਨਿਕਲਦੀ ਖੱਲ੍ਹ ਦੀ ਬੇਟੀ ਨੂੰ ਗੋਲੀ ਦਾ ਨਿਸ਼ਾਨਾ ਬਣਾ ਦੇਣਗੇ ਤਾਂ ਕਿ ਕੋਈ ਵੀ ਜੁਅੱਰਤ ਨਾ ਕਰ ਸਕੇ। ਸਕੂਲ ਤੋਂ ਕੁਝ ਦੂਰ ਇਕ ਦਹਿਸ਼ਤਗਰਦ ਨੇ ਆਪਣੀ ਬੰਦੂਕ ਦੀ ਨਾਲੀ 'ਤੇ ਲੱਗੀ ਹੋਈ ਦੂਰਬੀਨ ਫੋਕਸ ਕੀਤੀ। ਸਕੂਲ ਦੇ ਬੂਹੇ 'ਤੇ ਨਿਸ਼ਾਨਾ ਬੰਨਿਆ।

ਘੁੱਗੀ ਹਮੇਸ਼ਾ ਬੱਚਿਆਂ ਦੀ ਉਡੀਕ ਕਰਦੀ ਸੀ। ਜਦੋਂ ਉਸ ਨੇ ਦੇਖਿਆ ਕਿ ਦਹਿਸ਼ਤਗਰਦ ਨਿਸ਼ਾਨਾ ਸੇਧੀ ਬੈਠਾ ਹੈ ਤਾਂ ਘੁੱਗੀ ਪ੍ਰੇਸ਼ਾਨ ਹੋ ਗਈ। ਫੜਫੜਾਉਣ ਲੱਗੀ। ਸ਼ਹਿਦ ਦੀ ਮੱਖੀ ਸਾਰਾ ਮਾਜ਼ਗਾ ਸਮਝ ਗਈ। ਉਹ ਉੱਡ ਕੇ ਦਹਿਸ਼ਤਗਰਦ ਦੇ ਹੱਥ 'ਤੇ ਜਾ ਬੈਠੀ। ਜਿਉਂ ਹੀ ਖੱਲ੍ਹ ਦੀ ਬੇਟੀ ਸਕੂਲਾਂ ਬਾਹਰ ਆਈ, ਦਹਿਸ਼ਤਗਰਦ ਨੇ ਬੰਦੂਕ ਸਿੱਧੀ ਕਰ ਕੇ ਉਸ ਵੱਲ ਨਿਸ਼ਾਨਾ ਸੇਧਿਆ। ਉਂਗਲੀ ਟ੍ਰਿਗਰ 'ਤੇ ਰੱਖੀ। ਗੋਲੀ ਚਲਾਉਣ ਹੀ ਲੱਗ ਸੀ ਕਿ ਮੱਖੀ ਨੇ ਉਸ ਦੇ ਹੱਥ 'ਤੇ ਡੰਗ ਖੋਭ ਦਿੱਤਾ। ਉਸਦੀ ਚੀਕ ਨਿਕਲ ਗਈ। ਨਿਸ਼ਾਨਾ ਖੁੰਝ ਗਿਆ ਪਰ ਗੋਲੀਆਂ ਦੀ ਬੁਛਾੜ ਨਾਲ ਸਕੂਲ ਦੇ ਗੇਟ 'ਤੇ ਲੱਗੇ ਬੋਰਡ 'ਚ ਕਈ ਛੇਕ ਹੋ ਗਏ। ਭੱਜ-ਦੌੜ ਮਚ ਗਈ।

ਖੱਲ੍ਹ ਦੀ ਬੇਟੀ ਦੇ ਬਸਤੇ 'ਚੋਂ ਇਕ ਕਿਤਾਬ ਭੁੰਦੇ ਡਿਗ ਪਈ। ਇਸ ਵਿਚ 'ਸ਼ਹਿਦ ਦੀ ਮੱਖੀ ਤੇ ਘੁੱਗੀ' ਦੀ ਕਹਾਣੀ, ਘੁੱਗੀ ਦੇ ਖੰਭਾਂ ਵਾਂਗ ਫੜਫੜਾ ਰਹੀ ਸੀ।

ਸਕੂਲ ਬੰਦ ਕਰ ਦਿੱਤਾ ਗਿਆ।

ਖੱਲ੍ਹ ਨੇ ਸਿਰ ਉਤਾਂਹ ਕਰ ਕੇ ਰੱਬ ਅੱਗੇ ਦੁਆ ਕੀਤੀ, “ਐ ਰੱਬਾ! ਜਦੋਂ ਜੁਲਮ ਹੱਦਾਂ ਟੱਪ ਜਾਏ, ਬੰਦਾ ਆਪਣੇ ਜਣੇ ਬੱਚੇ ਹੀ ਨਿਗਲ੍ਹਣ ਲੱਗ ਪਏ, ਉਹਨਾਂ ਵਾਸਤੇ ਪੜ੍ਹਾਈ ਦੇ ਬੂਹੇ ਬੰਦ ਕਰ ਦਿੱਤੇ ਜਾਣ, ਜ਼ਾਲਮ ਧਰਮ ਦਾ ਨਾਂ ਵਰਤ ਕੇ ਜੁਲਮ ਦੀ ਹੱਦ ਕਰ ਦੇਵੇ ਤਾਂ ਫਿਰ ਤੈਨੂੰ ਇਹ ਧਰਤੀ ਪਾਪਾਂ ਤੋਂ ਮੁਕਤ ਕਰਨੀ ਹੀ ਪਏਗੀ। ਜਦੋਂ ਕੋਈ ਵੀ ਉਪਰਾਲਾ ਕਾਮਯਾਬ ਨਾ ਹੋਵੇ ਤਾਂ ਤੂਛਾਨ ਲਿਆਉਣਾ ਪਏਗਾ। ਜੁਲਮ ਤੋਂ ਮੁਕਤ ਦੁਨੀਆ ਫਿਰ ਵਸਾਉਣੀ ਪਏਗੀ।”

ਰੱਬ ਨੇ ਜਿੱਦਾਂ ਉਸ ਦੀ ਸੁਣ ਲਈ।

ਮੀਂਹ ਦੀ ਇਕ ਬੂੰਦ ਜਦੋਂ ਖੱਲ੍ਹ ਦੇ ਮੂੰਹ 'ਤੇ ਡਿੱਗੀ ਤਾਂ ਉਹ ਸਮਝ ਗਿਆ। ਇਕ ਬਹੁਤ ਵੱਡਾ ਤੂਛਾਨ ਆਉਣ ਵਾਲਾ ਸੀ। ਉਸ ਨੇ ਇਕਦਮ ਕੁਦਰਤ ਦੇ ਫੈਸਲੇ 'ਤੇ ਅਮਲ ਕੀਤਾ। ਬਹੁਤ ਵੱਡੇ ਰੁੱਖ ਦਾ ਤਣਾ ਸਾਫ਼ ਕਰ ਕੇ ਬੇੜੀ ਬਣਾਈ। ਬੇੜੀ 'ਚ ਪਤਨੀ ਤੇ ਬੱਚੇ ਬਿਠਾਏ। ਘੁੱਗੀ ਤੇ ਉਸਦਾ ਨੰਨ੍ਹਾ ਬੱਚਾ ਨਾਲ ਲਿਆ। ਮੀਂਹ ਤੇਜ਼ ਹੋ ਰਿਹਾ ਸੀ। ਕਹਿਰ ਦੀ ਗਰਮੀ ਹੋਣ ਕਰਕੇ ਪਹਾੜਾਂ 'ਤੇ ਜੰਮੀ ਬਰਫ ਪਾਣੀ ਬਣ ਕੇ ਦਰਿਆਵਾਂ ਦੇ ਬੰਨ੍ਹ ਤੋੜਦੀ ਹੋਈ ਤੂਛਾਨ ਦਾ ਹਿੱਸਾ ਬਣ ਗਈ। ਤੂਛਾਨ ਏਨਾ ਜ਼ੋਰ ਦਾ ਸੀ ਕਿ ਮਜ਼ਬੂਤ ਇਮਾਰਤਾਂ ਵੀ ਡਿੱਗਣ ਲੱਗ ਪਈਆਂ।

ਖੱਲ੍ਹ ਦੀ ਬੇੜੀ ਤੂਛਾਨ ਦਾ ਮੁਕਾਬਲਾ ਕਰਦੀ ਹੋਈ ਤੈਰਦੀ ਜਾ ਰਹੀ ਸੀ। ਘੁੱਗੀ ਨੇ ਕੀ ਦੇਖਿਆ! ਉਸਦੀ ਸਹੇਲੀ, ਸ਼ਹਿਦ ਦੀ ਮੱਖੀ ਮੀਂਹ 'ਚ ਭਿੱਜੀ ਹੋਈ, ਸੁਰੱਖਿਅਤ ਥਾਂ ਦੀ ਭਾਲੁੰ 'ਚ ਬੇੜੀ 'ਤੇ ਚੜ੍ਹਨ ਦਾ ਯਤਨ ਕਰ ਰਹੀ ਸੀ। ਘੁੱਗੀ ਬੁਸ਼ ਹੋਈ ਪਰ ਉਸੇ ਵੇਲੇ ਪਾਣੀ ਦੇ ਜ਼ੋਰਦਾਰ ਬਹੇਲੇ ਮੱਖੀ ਨੂੰ ਵੀ ਆਪਣੇ ਨਾਲ ਹੀ ਵਹਾਉਣ ਲੱਗੇ। ਘੁੱਗੀ ਬਹੁਤ ਪ੍ਰੇਸ਼ਾਨ ਹੋ ਰਹੀ ਸੀ।

ਉਸ ਨੂੰ ਤਰੀਕਾ ਸੁੱਝਿਆ। ਉਹ ਆਪਣੀ ਚੁੰਝ ਨਾਲ ਰੁੱਖ ਦੀ ਟਾਹਣੀ ਤੋੜਨ ਦਾ ਯਤਨ ਕਰਨ ਲੱਗੀ। ਖੱਲ੍ਹ ਨੇ ਦੇਖਿਆ ਤਾਂ ਕੁਝ-ਕੁਝ ਸਮਝਦੇ ਹੋਏ ਤੈਰਦੀ ਜਾਂਦੀ ਬੇੜੀ ਵਿੱਚੋਂ ਹੀ ਟਾਹਣੀ ਤੋੜ ਕੇ ਘੁੱਗੀ ਨੂੰ ਦੇ ਦਿੱਤੀ।

ਘੁੱਗੀ ਟਾਹਣੀ ਲੈ ਕੇ ਮੱਖੀ ਕੋਲ ਗਈ ਤੇ ਉਸ ਅੱਗੇ ਸੁੱਟ ਦਿੱਤੀ। ਸ਼ਹਿਦ ਦੀ ਮੱਖੀ ਸਿਰ-ਤੋੜ ਯਤਨ ਕਰ ਕੇ ਟਾਹਣੀ 'ਤੇ ਚੜ੍ਹਨ 'ਚ ਸਫਲ ਹੋ ਗਈ। ਘੁੱਗੀ ਨੇ ਟਾਹਣੀ ਚੁੱਕੀ ਤੇ ਬੇੜੀ 'ਚ ਆ ਗਈ। ਸ਼ਹਿਦ ਦੀ ਮੱਖੀ ਨੂੰ ਸੁਰੱਖਿਅਤ ਥਾਂ ਲਿਆ ਕੇ ਘੁੱਗੀ ਨੇ ਖੱਲ੍ਹ ਵੱਲ ਦੇਖਿਆ। ਖੱਲ੍ਹ ਨੇ ਟਾਹਣੀ ਘੁੱਗੀ ਨੂੰ ਦੇ ਕੇ ਕਿਹਾ, “ਜਾਓ ਸ਼ਾਂਤੀ ਦਾ ਸੰਦੇਸ਼ ਸੰਸਾਰ 'ਚ ਪਹੁੰਚਾ ਦਿਉ।”

ਪਰ ਘੁੱਗੀ ਨੂੰ ਇਹ ਟਾਹਣੀ ਮਨਜ਼ੂਰ ਨਹੀਂ ਸੀ ਕਿਉਂਕਿ ਇਹ ਟਾਹਣੀ ਜੈਤੂਨ ਦੀ ਨਹੀਂ ਸੀ।

ਬੇੜੀ 'ਚ ਬੈਠੇ ਘੁੱਗੀ ਦੇ ਨੰਨੇ ਬੱਚੇ, ਸਕੂਲ ਨੂੰ ਲੱਗੇ ਜਿੰਦਿਆਂ ਦੇ ਨਾਲ-ਨਾਲ ਮਨੁੱਖਾਂ ਦੇ ਲਟਕਦੇ ਸਿਰ ਦੇਖ ਕੇ ਖੱਲ੍ਹ ਕਹਿ ਰਿਹਾ ਸੀ, “ਸ਼ਾਇਦ ਸਦੀਆਂ ਦਾ ਨੂਹ ਮਰ ਗਿਆ। ਏਨਾ ਜ਼਼ਲਮ ਦੁਨੀਆ ਦੇ ਇਤਿਹਾਸ 'ਚ ਕਦੇ ਨਹੀਂ ਹੋਇਆ, ਜਿੰਨਾ ਹੁਣ ਹੋ ਰਿਹੈ। ਹੁਣ ਕਦੇ ਨੂਹ ਦਾ ਤੂਛਾਨ ਨਹੀਂ ਆਏਗਾ ?”

ਪੂਰਾ ਭਾਨਦਾਨ ਘਰ ਪਹੁੰਚਿਆ। ਸਾਰੀ ਧਰਤੀ 'ਤੇ ਨਵੀਂ ਮਿੱਟੀ ਚੜ੍ਹ ਗਈ ਸੀ। ਸਕੂਲ ਦੇ ਸਾਹਮਣਲੇ ਰੁੱਖ 'ਤੇ ਹੜ੍ਹ ਆਪਣੇ ਕੱਦ ਦਾ ਨਿਸ਼ਾਨ ਛੱਡ ਗਿਆ ਸੀ। ਘੁੱਗੀ ਨੂੰ ਸਾਥੀ ਕਬੂਤਰ ਦੀ ਯਾਦ ਆਉਣ ਲੱਗੀ। ਉਹ ਫਿਰ ਓਸੇ ਰੁੱਖ 'ਤੇ ਆਲੂਣਾ ਬਣਾਉਣ ਲੱਗ ਪਈ।

ਘੁੱਗੀ ਨੂੰ ਆਪਣਾ ਅਤੀਤ ਚੇਤੇ ਆਉਣ ਲੱਗਾ।

ਦਿਲ ਦੇ ਦਰਦ ਨੇ ਦੋ ਮੋਟੇ-ਮੋਟੇ ਹੰਝੂ ਅੱਖਾਂ 'ਚੋਂ ਬਾਹਰ ਸੁੱਟ ਦਿੱਤੇ। ਹੰਝੂ ਧਰਤੀ 'ਤੇ ਡਿੱਗਣ ਦੀ ਬਾਂ ਇਕ ਪੱਤੇ 'ਤੇ ਡਿੱਗੇ। ‘ਛਨ’ ਦੀ ਆਵਾਜ਼ ਨੇ ਘੁੱਗੀ ਨੂੰ ਬੱਲੇ ਦੇਖਣ ਲਈ ਮਜ਼ਬੂਰ ਕਰ ਦਿੱਤਾ। ਧੌਣ ਇਕ ਪਾਸੇ ਝੁਕਾ ਕੇ ਦੇਖਿਆ, ਰੁੱਖ ਦੇ ਬੱਲੇ ਜਿੱਥੇ ਉਸ ਦੇ ਮਹਿਬੂਬ ਕਬੂਤਰ ਨੇ ਕੈਅ ਕੀਤੀ ਸੀ, ਇਕ ਨੰਨਾ ਜਿਹਾ ਪੌਦਾ ਸਿਰ ਕੱਢ ਰਿਹਾ ਸੀ।

ਘੁੱਗੀ ਰੁੱਖ ਤੋਂ ਬੱਲੇ ਉੱਤਰੀ। ਪੌਦੇ ਦੇ ਪੱਤੇ ਦੇਖ ਕੇ ਉਸ ਦੀਆਂ ਅੱਖਾਂ 'ਚੋਂ ਬੁਸ਼ੀ ਦੇ ਹੋਰ ਦੋ ਹੰਝੂ ਛਲਕ ਪਏ ਕਿਉਂਕਿ ਇਹ ਪੌਦਾ ਜੈਤੂਨ ਦਾ ਸੀ!

•••

## ਕਾਂ ਕਿਉਂ ਭੌਂਕਦਾ ਹੈ ?

ਮੈਂ ਤਰੇਹ ਨਾਲ ਮਰ ਰਿਹਾ ਸਾਂ। ਅੰਬਰ ਦੀਆਂ ਉਚਾਈਆਂ 'ਤੇ ਪਾਣੀ ਦਾ ਨਾਂ-ਨਿਸ਼ਾਨ ਨਹੀਂ ਸੀ। ਬੱਦਲ ਮਦਮਸਤ ਹਾਥੀਆਂ ਵਾਂਗ ਝੂਮਦੇ ਮੇਰੇ ਉੱਪਰੋਂ-ਬੱਲਓਂ ਦੀ ਡਾਰਾਂ ਬਣਾਈ ਲੰਘ ਰਹੇ ਸਨ। ਬੱਦਲ ਗਹਿਰੀ ਭਾਫ਼ ਦੇ ਗੋਲੇ ਬਣਾਉਂਦੇ ਹੋਏ ਆਪਣੀਆਂ ਸ਼ਕਲਾਂ ਬਦਲ ਰਹੇ ਸਨ। ਮੈਂ ਸੋਚਿਆ, ਬੱਦਲਾਂ 'ਚ ਵੜ ਜਾਵਾਂ। ਭਾਫ਼ ਪਾਣੀ ਵਿੱਚੋਂ ਹੀ ਤਾਂ ਉੱਠਦੀ ਹੈ। ਸ਼ਾਇਦ ਤਰੇਹ ਬੁਝਾ ਸਕਾਂ !

ਮੈਂ ਆਪਣੀ ਲੰਬੀ ਚੁੰਝ ਖੋਲ੍ਹੀ ਤੇ ਇਕ ਵੱਡੇ ਕਾਲੇ ਬੱਦਲ 'ਚ ਵੜ ਗਿਆ। ਕੁਝ ਚਿਰ ਲਈ ਹਲਕਾ ਜਿਹਾ ਅਨੁਰੋਧ ਹੋਇਆ ਤੇ ਮੈਂ ਨੀਲੇ ਅੰਬਰ ਦੇ ਸੁੱਕੇ ਸਮੁੰਦਰ 'ਚ ਪਹੁੰਚ ਗਿਆ। ਮੈਂ ਤਹਿਈਆ ਕੀਤਾ, ਚਲੋ ਧਰਤੀ 'ਤੇ ਕਿਸਮਤ ਅਜ਼ਮਾਈ ਜਾਵੇ।

ਮੈਂ ਆਪਣੇ ਖੰਭ ਸਮੇਟ ਕੇ ਸਰੀਰ ਨਾਲ ਲਪੇਟ ਲਏ। ਮੂੰਹ ਹੇਠਾਂ ਕਰ ਕੇ ਧਰਤੀ ਵੱਲ ਗੋਤਾ ਲਾਇਆ।

ਤੁੱਖਾਂ ਦੇ ਝੂੰਡ ਤੋਂ ਪਰ੍ਹਾਂ ਕੁਝ ਕੱਚੇ ਮਕਾਨਾਂ ਅੰਦਰ ਇਕ ਘਰ 'ਚੋਂ ਸੰਘਣਾ ਧੂੰਆਂ ਉੱਠਦਾ ਦਿਸਿਆ। ਮੇਰੀਆਂ ਵਾਛਾਂ ਖਿੜੀਆਂ। ਮੈਂ ਚੁੰਝ ਖੋਲ੍ਹੀ। ਲਗਦਾ ਸੀ, ਇਥੇ ਕੋਈ ਸ਼ਾਦੀ-ਵਿਆਹ ਹੋ ਰਿਹਾ ਸੀ। ਮੈਂ ਸਰੀਰ ਸੱਜੇ ਪਾਸੇ ਮੌਜ਼ਿਆ ਤੇ ਸਿੱਧਾ ਧੂੰਦੇ ਵਾਲੇ ਘਰ ਵੱਲ ਰੁਖ ਕੀਤਾ।

ਸੱਚਮੁੱਚ ਖਾਣੇ ਪੱਕ ਰਹੇ ਸਨ। ਭੁੱਖਾ ਵੀ ਪਰ ਭੁੱਖ ਨਾਲੋਂ ਤਰੇਹ ਨੇ ਜਾਨ ਲੈਣੀ ਕੀਤੀ ਹੋਈ ਸੀ। ਸੁੱਕੀ ਜੀਭ ਬਾਹਰ ਕੱਢ ਕੇ ਦੁਆਲੇ ਦਾ ਜਾਇਜ਼ਾ ਲਿਆ। ਖਾਣੇ ਦੀਆਂ ਦੇਗਾਂ ਕੌਲ ਇਕ ਵੱਡੀ ਬਾਲਟੀ ਪਈ ਸੀ। ਇਸ ਵਿੱਚੋਂ ਹਲਵਾਈ ਵਾਰ-ਵਾਰ ਵੱਡੇ ਡੌੰਗੇ ਨਾਲ ਪਾਣੀ ਦੇਗਾਂ 'ਚ ਪਾ ਰਿਹਾ ਸੀ। ਮੈਂ ਖੰਭ ਖੋਲ੍ਹੀ ਕੇ ਆਪਣੀਆਂ ਲੱਤਾਂ ਬਾਹਰ ਕੱਢੀਆਂ ਤਾਂ ਕਿ ਬਾਲਟੀ ਦੇ ਕੰਢੇ 'ਤੇ ਆਪਣੇ ਪੰਜੇ ਜਮਾ ਸਕਾਂ। ਮੈਂ ਅਜੇ ਪੂਰੀ ਤਰ੍ਹਾਂ ਬੈਠ ਵੀ ਨਹੀਂ ਸੀ ਸਕਿਆ ਕਿ ਹਲਵਾਈ ਦੀ ਜੁੱਤੀ ਜ਼ੋਰ ਨਾਲ 'ਸੂਂਅ' ਕਰਦੀ ਕੰਨ ਕੌਲ ਦੀ ਲੰਘ ਗਈ।

“ਸਾਲੇ ਭੰਡ ਕਿਤੋਂ ਦੇ। ਆ ਗਏ ‘ਕਾਂ ਕਾਂ’ ਕਰਨ। ਬੱਚੇ ਦਾ ਪ੍ਰਤਨਾ ਸ਼ੁਰੂ ਹੋਣ ’ਚ ਅੱਧਾ ਦਿਨ ਬਾਕੀ ਪਿਐ, ਇਹ ਪਹਿਲਾਂ ਹੀ ਪਹੁੰਚ ਗਏ ਐ।”

ਪਿੱਛਿਓਂ ਇਕ ਬੱਚੇ ਦੀ ਜ਼ੋਰਦਾਰ ਆਵਾਜ਼ ਨੇ ਤਾਂ ਮੈਨੂੰ ਡਰਾ ਹੀ ਦਿੱਤਾ, “ਦੇਖੋ ਦੇਖੋ ਚਿੱਟਾ ਕਾਂ !”

ਉਹ ਅਜੇ ਆਪਣੀ ਗੁਲੇਲ 'ਚ ਪੱਥਰ ਰੱਖ ਹੀ ਰਿਹਾ ਸੀ ਕਿ ਮੈਂ ਪ੍ਰਤਰਾ ਭਾਂਪ

ਲਿਆ ਤੇ ਆਪਣੇ-ਆਪ ਨੂੰ ਕਿਹਾ, ‘ਤਰੇਹ ਨਾਲੋਂ ਜੀਵਨ ਜ਼ਿਆਦਾ ਪਿਆਰੈ। ਚਲ ! ਕਿਤੇ ਹੋਰ ਜਗ੍ਹਾ ਕਿਸਮਤ ਅਜ਼ਮਾ ’

ਬਚਦਾ-ਬਚਾਉਂਦਾ ਮੈਂ, ਗੁਲੇਲ ਦੀ ਮਾਰ ਤੋਂ ਬਹੁਤ ਦੂਰ ਨਿਕਲ ਗਿਆ।

ਤਰੇਹ ਨਾਲ ਅੱਧ-ਮੌਈਆਂ ਅੱਖਾਂ ਖੋਲ੍ਹਣ ਦੀ ਪੂਰੀ ਕੋਸ਼ਿਸ਼ ਕੀਤੀ ਤਾਂ ਮੱਝਾਂ-ਬਲ੍ਹਦਾਂ ਦੇ ਵਾੜੇ ’ਚ ਪਈ ਘੜਵੰਜੀ ’ਤੇ ਪਿਆ ਇਕਲੋਤਾ ਘੜਾ ਦਿਸਿਆ। ਤਰੇਹ ਮਾਰੀਆਂ ਮੇਰੀਆਂ ਵਾਛਾਂ ਫਿਰ ਖਿੜਨ ਕਰਕੇ ਮੇਰੀ ਚੁੰਝ ਖੁੱਲ੍ਹ ਗਈ। ਮੈਂ ਬੜਾ ਖੁਸ਼ ਹੋਇਆ, ‘ਬਸ ਜੀਅ ਭਰ ਕੇ ਪਿਆਸ ਬੁਝਾ ਲਵਾਂਗਾ। ਸਗੋਂ ਦੋ-ਤਿੰਨ ਦਿਨਾਂ ਦਾ ਪਾਣੀ ਵੀ ਇਕੱਠਾ ਹੀ ਪੀ ਲਵਾਂਗਾ ਤਾਂ ਕਿ ਕਮਬਖਤ ਪਿਆਸ ਦਾ ਝਗੜਾ ਦੋ-ਤਿੰਨ ਦਿਨਾਂ ਲਈ ਮੁੱਕ ਹੀ ਜਾਏ ।’

ਫਿਰ ਆਪਣੇ ਖੰਭ ਖੋਲ੍ਹ ਕੇ ਠਹਿਰਾਅ ’ਚ ਲਿਆਂਦੇ ਤੇ ਆਪਣੇ ਪੰਜੇ ਬਾਹਰ ਕੱਢੇ। ਐਨ ਨਿਸ਼ਾਨੇ ’ਤੇ ਘੜੇ ਦੇ ਕੰਢਿਆਂ ’ਤੇ ਮਜ਼ਬੂਤੀ ਨਾਲ ਪੰਜੇ ਜਮਾਏ। ਇਸ ਤੋਂ ਪਹਿਲਾਂ ਕਿ ਮੈਂ ਜੀਅ ਭਰ ਕੇ ਤਰੇਹ ਮਿਟਾਉਂਦਾ, ਮੈਂ ਚਾਰੇ ਪਾਸੇ ਦਾ ਜਾਇਜ਼ਾ ਲਿਆ ਕਿ ਕੋਈ ਖਤਰਾ ਤਾਂ ਨਹੀਂ। ਸ਼ੁਕਰ ਸੀ, ਸਿਵਾਏ ਕਾਲੀ ਮੱਝ ਦੀ ਪੂਛ ਦੇ ਓਥੇ ਕੋਈ ਖਤਰਾ ਨਹੀਂ ਸੀ। ਮੈਂ ਆਪਣੀ ਧੌਣ ਲੰਬੀ ਕਰ ਕੇ ਫਿਰ ਚੁੰਝ ਲੰਬੀ ਕੀਤੀ ਤੇ ਤੰਗ ਮੁੰਹ ਵਿਚ ਦੀ ਹੁੰਦੇ ਹੋਏ ਘੜੇ ਦੇ ਢਿੱਡ ’ਚ ਪਹੁੰਚਣ ਦਾ ਯਤਨ ਕੀਤਾ। ਘੜੇ ਦੇ ਢਿੱਡ ’ਚ ਡਿਗਦਾ-ਡਿਗਦਾ ਮਸਾਂ ਬਚਿਆ। ਪਾਣੀ ਸੀ ਹੀ ਨਹੀਂ। ਸਿਰ ਬਾਹਰ ਕੱਢਿਆ ਤੇ ਫਿਰ ਸੱਜੇ ਪਾਸੇ ਮੌੜ ਕੇ ਬੜੇ ਧਿਆਨ ਨਾਲ ਖੱਬੀ ਅੱਖ ਨਾਲ ਘੜੇ ’ਚ ਦੇਖਿਆ। ਸੂਰਜ ਦੀ ਰੌਸ਼ਨੀ ਨਾਲ ਚਮਕਦਾ ਹੋਇਆ ਨਿਰਮਲ ਪਾਣੀ ਝਿਲਮਿਲ-ਝਿਲਮਿਲ ਕਰ ਰਿਹਾ ਸੀ।

‘ਹੂੰ ! ਪਾਣੀ ਤਾਂ ਹੈ। ਲਗਦੈ ਮੇਰੀ ਚੁੰਝ ਦੀ ਪਹੁੰਚ ਤੋਂ ਬਹੁਤ ਪਰ੍ਹੇ ਐ। ਹੁਣ ਕੀ ਕੀਤਾ ਜਾਏ ?’ ਮੈਂ ਦਿਮਾਗ ’ਤੇ ਜ਼ੋਰ ਦਿੱਤਾ, ‘ਕੁਝ ਅਕਲ ਲੜਾਈ ਜਾਏ ਜਾਂ ਕੋਈ ਵਿਗਿਆਨਕ ਫਾਰਮੂਲਾ ਵਰਤਿਆ ਜਾਏ। ਪਾਣੀ ਤਾਂ ਹੈ ਪਰ ਘੜੇ ਦੀ ਤਹਿ ਤੱਕ ਪਹੁੰਚਣਾ ਵੀ ਮੁਸ਼ਕਿਲ ਐ। ਜੇ ਪਾਣੀ ਦੀ ਸੜਾ ਉੱਪਰ ਲੈ ਆਵਾਂ ਤਾਂ ਚੁੰਝ ਪਾਣੀ ਤੱਕ ਪਹੁੰਚ ਸਕਦੀ ਐ।’

ਫਿਰ ਮੈਂ ਖੱਬੇ-ਸੱਜੇ ਦੇਖਿਆ, ਕਿਤੇ ਉਹ ਲੜਕਾ ਗੁਲੇਲ ’ਚ ਪੱਥਰ ... ਪੱਥਰ ਤੋਂ ਯਾਦ ਆਇਆ, ‘ਕਿਉਂ ਨਾ ਜਾਨ ਲੈਣ ਵਾਲੇ ਪੱਥਰ ਨਾਲ ਜਾਨ ਬਚਾਈ ਜਾਏ ! ਜੇ ਪੱਥਰ ਘੜੇ ’ਚ ਸੁੱਟ ਦਿਆਂ ਤਾਂ ਪਾਣੀ ਦੀ ਸੜਾ ਜ਼ਰੂਰ ਉੱਪਰ ਆ ਜਾਏਗੀ ਤੇ ਪਿਆਸ ਮਿਟਾਉਣੀ ਤਾਂ ਕੋਈ ਗੱਲ ਈ ਨਈਂ ।’

ਏਧਰ-ਓਧਰ ਘੋਖਿਆ ਤਾਂ ਹਰ ਪਾਸੇ ਮਿੱਟੀ ਦੇ ਡਲੇ ਪਏ ਸਨ, ‘ਯਾਰ ! ਇਹ ਤਾਂ ਪਾਣੀ ਵਿਚ ਘੁੱਲ ਜਾਣਗੇ। ਮੈਨੂੰ ਪੱਥਰ ਚਾਹੀਦੇ ਐ ਪੱਥਰ..।’

ਮੈਂ ਕੰਕਰਾਂ ਦੀ ਭਾਲ 'ਚ ਅਕਾਸ਼ ਵੱਲ ਰੁਝ ਕੀਤਾ। ਉੱਡਦਾ-ਉੱਡਦਾ ਅਜਿਹੇ ਤੂਛਾਨ ਦੀ ਲਪੇਟ 'ਚ ਆਇਆ ਕਿ ਹਵਾ ਦੇ ਬੱਧੇ ਕਿਤੇ ਦਾ ਕਿਤੇ ਪਹੁੰਚਾ ਦਿੱਤਾ।

ਵਾਹ! ਕਿਨੀ ਸੁੰਦਰ ਨਗਰੀ ਸੀ। ਵੱਡੇ-ਵੱਡੇ ਪੱਥਰਾਂ ਦੇ ਬਮਲੇ ਦੁਨੀਆ ਤੋਂ ਪਰ੍ਹਾਂ ਬਿਨਾ ਕਿਸੇ ਛੱਤ ਦੇ ਤੇ ਉੱਪਰ ਬਿਨਾ ਕਿਸੇ ਆਸਰੇ ਦੇ ਫਰਸ਼ ਅਟਕੇ ਹੋਏ ਸਨ। ਵਾਹ ਬਈ ਵਾਹ! ਬਮਲਿਆਂ ਨਾਲ ਲੱਗੀਆਂ ਹੋਈਆਂ ਪੱਥਰਾਂ ਦੀਆਂ ਵੱਡੀਆਂ-ਵੱਡੀਆਂ ਪੌੜੀਆਂ। ਇਕ ਬਹੁਤ ਵੱਡੇ ਸੰਗਮਰਮਰ ਦੇ ਤਖਤ 'ਤੇ ਬੁਦਾਵੰਦ ਜੂਸ ਬੈਠੇ ਸਨ। ਬਮਲਿਆਂ ਨਾਲ ਨੀਲੇ-ਸਫੈਦ ਪਰਦੇ ਹਵਾ ਨਾਲ ਲਹਿਰਾ ਰਹੇ ਸਨ। ਪਰਦਿਆਂ ਦੇ ਹਿੱਲਣ ਨਾਲ ਕਛੂਏ ਦੀ ਹੱਡੀ ਦੇ ਬਣੇ ਹੋਏ ਦਿਲਰੁਬਾ 'ਚੋਂ ਮਧੁਰ ਰਾਗਣੀਆਂ ਛੁੱਟ ਰਹੀਆਂ ਸਨ। ਚਿੱਟੇ ਰੰਗ ਦੀ ਏਨੀ ਸੁੰਦਰ ਨਗਰੀ 'ਚ ਮੈਂ ਚਿੱਟਾ ਕਾਂ ਏਨਾ ਫੱਬ ਰਿਹਾ ਸਾਂ ਕਿ ਜੇ ਮੇਰ ਵੀ ਹੁੰਦਾ ਤਾਂ ਆਪਣਾ ਦਿਲ ਕੱਢ ਕੇ ਮੇਰੇ ਅੱਗੇ ਰੱਖ ਦਿੰਦਾ। ਇਸ ਸਫੈਦ ਸੁਰਗ 'ਚ ਖੜ੍ਹਾ ਮੈਂ ਚਿੱਟਾ ਕਾਂ ਇਸ ਨਗਰੀ ਦਾ ਹੀ ਵਾਸੀ ਲੱਗ ਰਿਹਾ ਸਾਂ।

ਮੇਰਾ ਦਿਲ ਚਾਹੁੰਦਾ ਸੀ, ਬੱਸ ਏਥੇ ਹੀ ਵਸ ਜਾਵਾਂ।

ਜਦ ਬੁਦਾਵੰਦ ਜੂਸ ਦੀ ਨਿਗਾਹ ਮੇਰੇ 'ਤੇ ਪਈ ਤਾਂ ਉਹ ਮੈਨੂੰ ਦੇਖ ਕੇ ਬਹੁਤ ਬੁਸ਼ ਹੋਇਆ।

“ਤੈਨੂੰ ਪੈਗੰਬਰਾਂ ਵਾਲੀਆਂ ਸਿਫਤਾਂ ਬਖਸ਼ਿਸ਼ ਕਰਦੇ ਹਾਂ। ਤੂੰ ਅੱਜ ਤੋਂ ਸਾਡਾ ਸੰਦੇਸ਼-ਵਾਹਕ ਹੈਂ। ਤੂੰ ਸਾਡੀ ਸਲਤਨਤ ਵਿਚ ਸੂਰਜ ਵਾਂਗ ਚਮਕੇਂਗਾ ਤੇ ਸਾਨੂੰ ਮੌਸਮ ਤੇ ਤੂਛਾਨਾਂ ਦੀ ਸੂਚਨਾ ਦੇਵੇਂਗਾ। ਤੂੰ ਇਤਲਾਹ ਕਰੇਂਗਾ ਮੌਤ ਦੀ। ਅਸੀਂ ਤੇਰੇ 'ਤੇ ਬਖਸ਼ਿਸ਼ ਕਰਦੇ ਹਾਂ। ਤੂੰ ਅੰਦਰੂਨੀ ਤੇ ਬਾਹਰੀ ਭੇਤ ਜਾਣ ਸਕੇਂਗਾ।”

ਏਨੀਆਂ ਸਾਰੀਆਂ ਬਖਸ਼ਿਸ਼ਾਂ ਤੋਂ ਮੈਂ ਬਹੁਤ ਬੁਸ਼ ਸਾਂ।

ਹਰਮੀਸ ਬੁਦਾਵੰਦ ਜੂਸ ਦਾ ਬੇਟਾ ਸੀ, ਪਰ ਉਸਦੀਆਂ ਕੁਝ ਆਦਤਾਂ ਮੇਰੇ ਨਾਲ ਬਹੁਤ ਮਿਲਦੀਆਂ-ਜੁਲਦੀਆਂ ਸਨ। ਜਾਣੀ ਉਹ ਵੀ ਮੇਰੇ ਵਾਂਗ ਬੁਦਾਵੰਦ ਜੂਸ ਦੇ ਸੁਨੇਰੇ ਲੈ ਕੇ ਜਾਂਦਾ ਸੀ। ਉਸਨੂੰ ਮੇਰੇ ਵਾਂਗ ਚੋਰੀ ਦੀ ਲਤ ਵੀ ਸੀ। ਉਸਨੇ ਆਦਤ ਤੋਂ ਮਜਬੂਰ ਹੋ ਕੇ ਆਪਣੇ ਭਰਾ ਬੁਦਾਵੰਦ ਅਪਾਲੋ ਦਾ, ਤੋਹਫੇ 'ਚ ਮਿਲਿਆ ਗਾਂਵਾਂ ਦਾ ਇੱਜੜ ਚੋਰੀ ਕਰ ਲਿਆ ਸੀ। ਦੂਜੇ ਦਿਨ ਜਦੋਂ ਬੁਦਾਵੰਦ ਅਪਾਲੋ ਨੂੰ ਪਤਾ ਲੱਗਾ ਕਿ ਉਸਦੀਆਂ ਗਾਂਵਾਂ ਚੋਰੀ ਹੋ ਗਈਆਂ ਹਨ ਤਾਂ ਉਸਨੇ ਮੈਨੂੰ ਸੱਦਿਆ। ਮੈਨੂੰ ਪੁੱਛਿਆ, “ਬੁਦਾਵੰਦ ਜੂਸ ਨੇ ਤੈਨੂੰ ਏਨੀਆਂ ਸਿਫਤਾਂ ਬਖਸ਼ੀਆਂ ਨੇ, ਦੱਸ ਮੇਰੀਆਂ ਗਾਂਵਾਂ ਦਾ ਇੱਜੜ ਕਿੱਥੇ ਐ ?”

ਮੈਂ ਸਿਰ ਝੁਕਾ ਕੇ ਬੇਨਤੀ ਕੀਤੀ, “ਅੈ ਭੁਦਾਵੰਦ ਅਪਾਲੋ ! ਤੇਰੇ ਇਕ ਦਿਨ ਦੀ ਉਮਰ ਦੇ ਭਰਾ ਨੇ, ਜੋ ਭੁਦਾਵੰਦ ਉਲੰਪਸ ਦਾ ਬਾਰਵਾਂ ਭੁਦਾ ਹੈ, ਚੌਰੀ ਕੀਤੀਆਂ ਨੇ ।”

ਮੇਰਾ ਬਸ ਏਨਾ ਕਹਿਣ ਦੀ ਹੀ ਦੇਰ ਸੀ ਕਿ ਭੁਦਾਵੰਦ ਅਪਾਲੋ ਗੁੱਸੇ 'ਚ ਅੱਗ ਬਗੂਲਾ ਹੋ ਗਿਆ ।

“ਤੂੰ ਝੂਠ ਬਕਵਾਸ ਕਰ ਰਿਹੈਂ ਕਾਂਵਾਂ । ਉਲੰਪਸ ਦੇ ਸਿਰਫ਼ ਗਿਆਰਾਂ ਭੁਦਾ ਨੇ, ਬਾਰਾਂ ਨਹੀਂ ਹੋ ਸਕਦੇ । ਤੂੰ ਝੂਠ ਬੋਲ ਰਿਹੈਂ । ਤੂੰ ਝੂਠੈਂ,” ਭੁਦਾਵੰਦ ਅਪਾਲੋ ਗੁੱਸੇ 'ਚ ਪਾਗਲ ਹੁੰਦਾ ਜਾ ਰਿਹਾ ਸੀ । ਮੈਂ ਬਰ-ਬਰ ਕੰਬ ਰਿਹਾ ਸਾਂ ।

“ਤੂੰ ਹੈਂ ਹੀ ਝੂਠਾ । ਮੈਂ ਤੈਨੂੰ ਏਸ ਝੂਠ ਦੀ ਐਸੀ ਸਜ਼ਾ ਦਿਆਂਗਾ, ਕਿਆਮਤ ਤੱਕ ਯਾਦ ਰੱਖੇਂਗਾ ।”

ਬਸ ਫਿਰ ਕੀ ਸੀ ! ਮੇਰਾ ਸਰੀਰ ਕਾਲਾ ਹੋਣਾ ਸ਼ੁਰੂ ਹੋ ਗਿਆ । ਮੇਰੀ ਸੁੰਦਰ ਸਫੈਦ ਚੁੰਝ ਤੇ ਮੇਰੇ ਖੰਭ ਕਾਲੇ ਹੋ ਗਏ ।

ਮੈਂ ਆਪਣੇ-ਆਪ ਨੂੰ ਕਿਹਾ, ‘ਚਲੋ ਯਾਰ ਉਸ ਨਗਰੀ 'ਚੋਂ, ਜਿਥੇ ਏਨੇ ਰੱਬ ਹੋਣ । ਕੋਈ ਰੱਬ ਕਿਸੇ ਤੋਂ ਨਾਰਾਜ਼ ਹੋ ਕੇ ਪਤਾ ਨਹੀਂ ਕਿਹੜੀ ਸਜ਼ਾ ਦੇ ਦੇਵੇ ।’

ਮੇਰਾ ਗਲਾ ਸੁੱਕ ਰਿਹਾ ਸੀ । ਮੈਨੂੰ ਯਾਦ ਆਇਆ, ਮੈਂ ਤਾਂ ਪੱਥਰ ਲੈਣ ਆਇਆ ਸਾਂ । ਮੈਂ ਦੇਖਿਆ ਕਿ ਸੰਗਮਰਮਰ ਦੇ ਵੱਡੇ ਥਮਲਿਆਂ ਕੋਲ ਇਕ ਕੰਕਰ ਪਿਆ ਸੀ । ਮੈਂ ਕੰਕਰ ਚੁੰਝ 'ਚ ਫੜਿਆ ਤੇ ਪੂਛ ਦਬਾਅ ਕੇ ਧਰਤੀ ਵੱਲ ਰੁਝ ਕੀਤਾ ।

ਯਾਰ ਆਪਣੀ ਦੁਨੀਆ ਹੀ ਚੰਗੀ ।

ਮੈਂ ਮਨ ਹੀ ਮਨ ਗਾਊਂਦਾ ਹੋਇਆ ਵਾਪਸ ਆ ਰਿਹਾ ਸਾਂ—  
ਇਕ ਕਾਂ ਗਮ ਲਈ

ਦੋ ਕਾਂ ਭੁਸੀ ਲਈ  
ਤਿੰਨ ਕਾਂ ਵਿਆਹ ਲਈ  
ਚਾਰ ਕਾਂ ਪੈਦਾਇਸ਼ ਲਈ  
ਪੰਜ ਕਾਂ ਚਾਂਦੀ ਲਈ  
ਛੇ ਕਾਂ ਸੋਨੇ ਲਈ  
ਸੱਤ ਕਾਂ...  
ਐਸਾ ਭੇਤ  
ਜੋ ਅੱਜ ਤੱਕ ਅਣਖੁੱਲ੍ਹਾ ਹੈ

ਅੱਠ ਕਾਂ ਜੰਨਤ ਲਈ  
ਨੌਂ ਕਾਂ ਦੋਜ਼ਖ ਲਈ  
ਦਸ ਕਾਂ ਸੈਤਾਨ ਲਈ

ਮੈਂ ਵਾਪਸ ਓਸੇ ਥਾਂ ਪਹੁੰਚ ਗਿਆ, ਜਿੱਥੇ ਪਾਣੀ ਵਾਲਾ ਘੜਾ ਪਿਆ ਸੀ।  
ਕੰਕਰ ਘੜੇ 'ਚ ਸੁੱਟਿਆ। ਮੈਂ ਆਪਣਾ ਸਿਰ ਸੱਜੇ ਪਾਸੇ ਮੋੜ ਕੇ ਬੱਬੀ ਅੱਖ  
ਨਾਲ ਦੇਖਿਆ ਤਾਂ ਪਾਣੀ ਦੀ ਸਤ੍ਰਾ ਭੋਗ ਉਤਾਂਹ ਹੋ ਗਈ ਸੀ।

ਫਿਰ ਆਪਣਾ ਸਿਰ ਘੜੇ 'ਚ ਵਾੜ ਕੇ ਪਾਣੀ ਪੀਣ ਦੀ ਕੋਸ਼ਿਸ਼ ਕੀਤੀ ਪਰ  
ਮੇਰੀ ਚੁੱਝ ਪਾਣੀ ਤੱਕ ਪਹੁੰਚ ਨਾ ਸਕੀ।

'ਇਕ ਕੰਕਰ ਨਾਲ ਤਾਂ ਕੰਮ ਨਹੀਂ ਬਣਨਾ। ਇਕ ਕੰਕਰ ਹੋਰ ਲੈ ਕੇ ਆਉਂਨਾਂ।  
ਪਰ ਰਤਾ ਵੱਡਾ ਤਾਂ ਕਿ ਇਕ ਵਾਰ ਹੀ ਪਾਣੀ ਪੀ ਸਕਾਂ।'

ਮੈਂ ਫਿਰ ਅੰਬਰ ਦਾ ਰਾਹ ਫੜਿਆ। ਮਨ ਤਾਂ ਚਾਹੁੰਦਾ ਸੀ ਕਿ ਗੁਣਗੁਣਾਵਾਂ  
ਪਰ ਤਰੇਹ ਨਾਲ ਮੇਰਾ ਗਲਾ ਬੁਸ਼ਕ ਹੋਣ ਕਰਕੇ ਆਵਾਜ਼ ਨਿਕਲਣੀ ਮੁਸ਼ਕਿਲ  
ਹੋ ਗਈ ਸੀ। ਫਿਰ ਹਵਾ ਦੇ ਬਹੇਤੀਆਂ ਨੇ ਕਿਸੇ ਹੋਰ ਬਸਤੀ 'ਚ ਪਹੁੰਚਾ  
ਦਿੱਤਾ।

ਕਿੰਨੀ ਬੂਬਸੂਰਤ ਨਗਰੀ ਸੀ! ਹਰਿਆਵਲ ਹੀ ਹਰਿਆਵਲ। ਰੁੱਖ ਰਸੀਲੇ  
ਛਲਾਂ ਨਾਲ ਲੱਦੇ ਹੋਏ ਸਨ। ਧਰਤੀ ਜਿਵੇਂ ਹਰੇ-ਭਰੇ ਮਖਮਲੀ ਗਲੀਚਿਆਂ 'ਚ  
ਲੁਕੀ ਹੋਈ ਸੀ। ਰੁੱਖਾਂ ਦੇ ਪੱਤਿਆਂ ਨਾਲ ਟਕਰਾਉਂਦੀ ਠੰਢੀ ਹਵਾ ਮਧੁਰ  
ਰਾਗਣੀਆਂ ਛੇੜ ਰਹੀ ਸੀ। ਪਹਾੜਾਂ ਦੀਆਂ ਚੱਟਾਨਾਂ ਤੋਂ ਛੁੱਟਦੇ ਦੁੱਧ ਦੇ ਝਰਨੇ  
ਜਲ-ਤਰੰਗ ਵਜਾ ਰਹੇ ਸਨ। ਸੁਰਗ ਦੀ ਇਸ ਸੁੰਦਰ ਗੋਦੀ 'ਚ ਆਦਮ ਤੇ  
ਹੱਵਾ ਪੱਤਿਆਂ ਨਾਲ ਆਪਣੇ ਸੁੰਦਰ ਤਨ ਢਕੀ, ਬੈਠੇ ਸੇਬ ਖਾ ਰਹੇ ਸਨ।

ਮੈਂ ਬਹੁਤ ਬੁਸ਼ ਹੋਇਆ, 'ਚਲੋ ਜੀਅ ਭਰ ਕੇ ਦੁੱਧ ਦੀ ਨਦੀ 'ਚੋਂ ਆਪਣੀ  
ਤਰੇਹ ਬੁਝਾ ਲਵਾਂ।'

ਐਸੀ ਨਗਰੀ 'ਚ ਜੀਵਨ ਜਿਊਣਾ ਹੀ ਅਸਲੀ ਜੀਵਨ ਹੈ।

ਦੋ ਚੱਟਾਨਾਂ ਵਿੱਚੋਂ ਛੁੱਟਦੇ ਦੁੱਧ ਦੇ ਝਰਨੇ ਨੇ ਮੇਰੀ ਤਰੇਹ ਹੋਰ ਵੀ ਚਮਕਾ  
ਦਿੱਤੀ ਸੀ। ਮੈਂ ਝੱਟ ਗੋਤਾ ਮਾਰਿਆ ਤੇ ਆਪਣੇ ਪੰਜੇ ਪੱਥਰ 'ਤੇ ਜਮਾਏ।  
ਆਪਣੇ-ਆਪ ਨੂੰ ਸਬਰ ਦੀ ਨਸੀਹਤ ਦਿੱਤੀ, 'ਸਬਰ ਦਾ ਫਲ ਮਿਠਾ ਹੁੰਦੈ।  
ਜਗ ਆਰਾਮ ਨਾਲ ਰੱਬ ਦਾ ਸ਼ੁਕਰ ਮਨਾ ਕੇ ਪੇਟ ਭਰ ਕੇ ਦੁੱਧ ਪੀਵੀਂ।'

ਅਜੇ ਧੌਣ ਨੀਵੀਂ ਕੀਤੀ ਹੀ ਸੀ। ਚੁੱਝ ਦੁੱਧ ਦੇ ਐਨ ਨੇੜੇ ਪਹੁੰਚਣ ਹੀ  
ਵਾਲੀ ਸੀ ਕਿ 'ਸੂਂਅ' ਕਰਦਾ ਇਕ ਬਰਛਾ ਮੇਰੀ ਧੌਣ ਕੋਲ ਦੀ ਲੰਘਿਆ। ਮੈਂ

ਝੱਟ ਉੱਡ ਕੇ ਰੁੱਖ ਦੀ ਓਟ 'ਚ ਲੁਕ ਗਿਆ।

ਕੀ ਦੇਖਿਆ! ਹਜ਼ਰਤ ਆਦਮ ਦੇ ਮੁੰਡੇ ਹਾਬੀਲ ਤੇ ਕਾਬੀਲ ਆਪਸ ਵਿਚ ਲੜ ਰਹੇ ਸਨ। ਹਾਬੀਲ ਦਾ ਬੱਕਰੀਆਂ ਦਾ ਇੱਜੜ ਨੇੜੇ ਘਾਹ ਚਰ ਰਿਹਾ ਸੀ। ਕਾਬੀਲ ਦਾ ਫਲਾਂ ਤੇ ਸਬਜ਼ੀਆਂ ਦਾ ਟੋਕਰਾ ਘਾਹ ਦੀ ਫਰਸ਼ 'ਤੇ ਖਿੱਲਰਿਆ ਪਿਆ ਸੀ।

ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਇਹ ਲੜ ਕਿਉਂ ਰਹੇ ਸਨ! ਮੈਂ ਫਲ ਤੇ ਸਬਜ਼ੀਆਂ ਖਿਲਰੀਆਂ ਦੇਖਿਆਂ ਤੇ ਫਿਰ ਬੱਕਰੀਆਂ ਦਾ ਚਰਦਾ ਇੱਜੜ ਪਰ ਸਮਝ ਨਹੀਂ ਆਇਆ। ਸ਼ਾਇਦ ਰੱਬ ਨੂੰ ਕਾਬੀਲ ਦੀ ਸਬਜ਼ੀਆਂ ਦੀ ਭੇਂਟ ਪਸੰਦ ਨਹੀਂ ਸੀ ਆਈ। ਸਗੋਂ ਉਸ ਨੇ ਹਾਬੀਲ ਦੇ ਕਿੰਨੇ ਬੜੇ ਜਾਨਵਰਾਂ ਦੀ ਕੁਰਬਾਨੀ ਪ੍ਰਵਾਨ ਕਰ ਲਈ ਸੀ। ਏਸੇ ਕਰਕੇ ਕਾਬੀਲ ਈਰਖਾ ਵੱਸ ਹਾਬੀਲ ਦੀ ਜਾਨ ਦਾ ਵੈਰੀ ਬਣ ਗਿਆ ਸੀ।

ਪਰ ਮੈਨੂੰ ਲੱਗਿਆ ਕਿ ਕਾਬੀਲ ਨੇ ਦਿਲੋਂ ਰੱਬ ਦੇ ਰਾਹ 'ਚ ਕੁਰਬਾਨੀ ਨਹੀਂ ਦਿੱਤੀ। ਮਾਮਲਾ ਤਾਂ ਮੁੱਹਬਤ ਤੇ ਚਾਹਤ ਦਾ ਹੈ। ਜਾਨਵਰਾਂ ਤੇ ਫਲਾਂ ਦੀ ਤਾਂ ਹੈਸੀਅਤ ਹੀ ਕੁਝ ਨਹੀਂ!

ਦੂਜਾ ਕਾਰਨ ਮੈਨੂੰ ਲੱਗਾ ਕਿ ਹਾਬੀਲ ਦੀ ਘਰਵਾਲੀ ਸੁੰਦਰ ਸੀ। ਕਾਬੀਲ ਦੀ ਅੰਰਤ ਏਨੀ ਸੋਹਣੀ ਨਹੀਂ ਸੀ।

ਹਾਂ ਯਾਰ! ਸ਼ਾਇਦ ਅੰਰਤ ਹੀ ਛਸਾਦ ਦੀ ਜੜ੍ਹ ਹੈ। ਇਹ ਵੀ ਹੋ ਸਕਦੈ ਕਿ ਹਜ਼ਰਤ ਆਦਮ ਨੇ ਖੁਦਾ ਦਾ ਹੁਕਮ ਮੰਨ ਕੇ ਪੈਗੰਬਰੀ ਹਾਬੀਲ ਨੂੰ ਬਖਸ਼ ਦਿੱਤੀ ਹੋਵੇ ਤੇ ਕਾਬੀਲ ਈਰਖਾ ਦੀ ਅੱਗ 'ਚ ਭੁੱਜ ਕੇ ਹਾਬੀਲ ਨੂੰ ਖਤਮ ਕਰਨਾ ਚਾਹੁੰਦਾ ਹੋਵੇ। ਕਿਉਂਕਿ ਕਾਬੀਲ ਹਾਬੀਲ ਤੋਂ ਵੱਡਾ ਸੀ। ਦੋਵੇਂ ਇਸ ਤਰ੍ਹਾਂ ਲੜ ਰਹੇ ਸਨ ਕਿ ਬਸ ਇਕ ਦੂਜੇ ਨੂੰ ਜਾਨੋਂ ਮਾਰ ਦੇਣਗੇ।

ਆਖਿਰ ਕਾਬੀਲ ਹੱਥੋਂ ਹਾਬੀਲ ਦਾ ਕਤਲ ਹੋ ਗਿਆ। ਜਿੱਥੋਂ ਤੱਕ ਮੇਰਾ ਖਿਆਲ ਹੈ ਦੁਨੀਆ 'ਚ ਕਤਲ ਦੀ ਇਹ ਪਹਿਲੀ ਵਾਰਦਾਤ ਸੀ। ਮੈਂ ਡਰ ਨਾਲ ਕੰਬਦਾ ਹੋਇਆ ਆਪਣੀ ਜਾਨ ਲੁਕੋਈ ਬੈਠਾ ਸਾਂ। ਕਾਬੀਲ ਪ੍ਰੇਸ਼ਾਨ ਸੀ ਕਿ ਹੁਣ ਮਰੇ ਹੋਏ ਭਰਾ ਦਾ ਕੀ ਕਰੇ।

ਜਿਸ ਰੁੱਖ 'ਤੇ ਮੈਂ ਬੈਠਾ ਸਾਂ, ਇਕਦਮ ਉਹ ਰੁੱਖ ਕੰਬਣ ਲੱਗਾ। ਪੱਤੇ ਡਰ ਨਾਲ ਝੜਨ ਲੱਗ ਪਏ। ਜਿਵੇਂ ਕੋਈ ਭੂਚਾਲ ਆ ਗਿਆ ਹੋਵੇ। ਡਰ ਨਾਲ ਮੇਰੀ ਜਾਨ ਮੇਰੇ ਸਰੀਰ ਵਿਚ ਕੈਦ ਹੋ ਗਈ। ਉਸੇ ਪਲ ਅੰਬਰ 'ਚੋਂ ਚਿੱਟੀ ਰੌਸ਼ਨੀ ਮੇਰੇ ਤੱਕ ਆਈ।

ਗਰਜਦਾਰ ਆਵਾਜ਼ ਨਾਲ ਮੈਨੂੰ ਹੁਕਮ ਹੋਇਆ, “ਮੈਂ ਖੁਦਾਵੰਦ ਤਾਲਾ,

ਤੈਨੂੰ ਹੁਕਮ ਦਿੰਨਾਂ ਕਿ ਆਪਣੀ ਚੁੰਝ ਨਾਲ ਟੋਆ ਪੁੱਟ ਕੇ ਮਨੁੱਖ ਨੂੰ ਦਫ਼ਨ ਕਰਨ ਦਾ ਤਰੀਕਾ ਸਮਝਾ ।”

ਮੈਂ ਕੰਬਦੇ-ਕੰਬਦੇ ਨੇ ਭੁਦਾ ਦਾ ਹੁਕਮ ਮੰਨ ਲਿਆ। ਕਾਬੀਲ ਨੂੰ ਕਬਰ ਪੁੱਟਣ ਦਾ ਤਰੀਕਾ ਸਮਝਾਇਆ। ਕਾਬੀਲ ਨੇ ਆਪਣੇ ਹੱਥੀਂ ਆਪਣਾ ਭਰਾ ਕਬਰ 'ਚ ਉਤਾਰਿਆ।

ਮੈਂ ਡਰ ਨਾਲ ਕੰਬ ਰਿਹਾ ਸਾਂ, ਕਿਤੇ ਕਾਬੀਲ ਮੈਨੂੰ ਵੀ ਕਬਰ 'ਚ ਦਫ਼ਨ ਨਾ ਕਰ ਦੇਵੇ।

ਮੈਂ ਖੌਫ਼ ਨਾਲ ਕੰਬਦਾ ਹੋਇਆ ਓਥੋਂ ਉਤਿਆ ਪਰ ਕਬਰ ਪੁੱਟਣ ਵੇਲੇ ਕੁਝ ਕੰਕਰੀਆਂ ਮੇਰੇ ਪੈਰਿਂ ਲੱਗ ਗਈਆਂ ਸਨ। ਮੈਂ ਸਿੱਧਾ ਧਰਤੀ 'ਤੇ ਵਾਪਸ ਪਰਤਿਆ।

‘ਇਹ ਘੜਾ ਹੀ ਚੰਗਾ, ਇਸ ’ਚੋਂ ਪਾਣੀ ਪੀ ਕੇ ਆਪਣੀ ਤਰੇਹ ਬੁਝਾ। ਤੂੰ ਧਰਤੀ ਦਾ ਵਾਸੀ ਐਂ ਤੇ ਏਥੋਂ ਹੀ ਆਪਣੀਆਂ ਲੋੜਾਂ ਪੂਰੀਆਂ ਕਰ।’

ਆਉਂਦੇ ਸਾਰ ਹੀ ਮੈਂ ਲਿਆਂਦੀਆਂ ਕੰਕਰੀਆਂ ਘੜੇ 'ਚ ਸੁੱਟੀਆਂ। ਮੈਂ ਬੜਾ ਖੁਸ਼ ਸਾਂ। ਪਾਣੀ ਦੀ ਸਤ੍ਤਾ ਕਾਫ਼ੀ ਉੱਚੀ ਹੋ ਗਈ ਸੀ। ਸੁੱਕੀ ਜੀਭ ਨਾਲ ਮੈਂ ਆਪਣੀ ਚੁੰਝ ਦੇ ਕਿਨਾਰੇ ਤਰ ਕਰਨ ਦੀ ਅਸਫਲ ਕੋਸ਼ਿਸ਼ ਕੀਤੀ। ਘੜੇ 'ਤੇ ਬੈਠ ਕੇ ਚੁੰਝ ਲੰਬੀ ਕਰਕੇ ਪਾਣੀ ਤੱਕ ਪਹੁੰਚਣ ਲੱਗਾ ਤਾਂ ਪਾਣੀ ਬੋੜ੍ਹੀ ਦੂਰੀ 'ਤੇ ਰਹਿ ਗਿਆ। ਦਿਲ ਤਾਂ ਕਰਦਾ ਸੀ ਕਿ ਅੰਦਰ ਵੜ ਜਾਵਾਂ ਪਰ ਖਤਰਾ ਸੀ। ਜੇ ਘੜੇ ਵਿਚ ਫਸ ਗਿਆ ਤਾਂ ਘੜੇ ਅੰਦਰ ਹੀ ਹਾਬੀਲ ਵਾਂਗ ਦਫ਼ਨ ਹੋ ਜਾਵਾਂਗਾ।

ਹਿੰਮਤ ਕਰ ਕੇ ਫਿਰ ਉੱਡਿਆ ਕੰਕਰ ਦੀ ਤਲਾਸ਼ ਵਿਚ। ਮੈਨੂੰ ਯਕੀਨ ਹੋ ਗਿਆ ਸੀ ਕਿ ਇਸ ਵਾਰੀ ਦੋ-ਚਾਰ ਕੰਕਰੀਆਂ ਨਾਲ ਕੰਮ ਬਣ ਜਾਏਗਾ।

ਸੂਰਜ ਦੀਆਂ ਅੱਗ ਵਰ੍ਹਾਉਂਦੀਆਂ ਕਿਰਨਾਂ ਮੇਰੇ ਸਰੀਰ ਦਾ ਬਚਿਆ-ਖੁਚਿਆ ਪਾਣੀ ਵੀ ਹਵਾ 'ਚ ਰਲਾ ਰਹੀਆਂ ਸਨ।

ਤਰੇਹ ਨਾਲ ਹਲਕਾਨ ਹੁੰਦੇ ਜਾ ਰਹੇ ਨੇ ਬੱਲੇ ਸਿਰ ਝੁਕਾ ਕੇ ਦੇਖਿਆ ਤਾਂ ਬਹੁਤ ਸਾਰੇ ਤੰਬੂ ਲੱਗੇ ਹੋਏ ਸਨ। ਰਾਤ ਦਾ ਵੇਲਾ ਸੀ। ਬੁਝੀ ਹੋਈ ਅੱਗ 'ਚੋਂ ਧੂਆਂ ਉੱਠ ਰਿਹਾ ਸੀ। ਮੈਂ ਸੋਚਿਆ, ‘ਚਲੋ ਕੰਮ ਬਣ ਗਿਆ।’

ਓਥੇ ਸਾਰੇ ਲੋਕ ਸੁੱਤੇ ਪਏ ਸਨ। ਮੈਂਕੇ ਦਾ ਛਾਇਦਾ ਉਠਾਇਆ ਜਾ ਸਕਦਾ ਸੀ। ਮੈਂ ਘੋਖ ਲੈਣ ਲਈ ਵੱਡੇ ਸਾਰੇ ਬੋਹੜ ਦੀ ਖੋੜ 'ਚ ਬੈਠ ਗਿਆ। ਦੇਖਿਆ, ਬੋਹੜ ਦੀਆਂ ਖੋੜਾਂ ਵਿਚ ਤੇ ਟਾਹਣਾਂ 'ਤੇ ਕਾਂਵਾਂ ਦੇ ਬਹੁਤ ਸਾਰੇ ਆਲੂਣੇ ਸਨ। ਮੈਂ ਕਾਂ ਪਛਾਣਨ ਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਕੋਈ ਮੇਰਾ

ਜਾਣਨ ਵਾਲਾ ਮਿਲੁ ਜਾਵੇ ।

ਮੈਂ ਇਕ ਕਾਂ ਨੂੰ ਹੌਲੀ ਜਿਹੀ ਪੁੱਛਿਆ, “ਭਾਈ ਮੈਂ ਪਰਦੇਸੀ ਆਂ । ਮੈਂ ਕਿੱਥੇ ਆਂ ?”

ਕਾਂ ਨੇ ਨੀਦਰਾਈਆਂ ਅੱਖਾਂ ਖੋਲ੍ਹੇ ਕੇ ਰੁੱਖਾ ਜਿਹਾ ਜਵਾਬ ਦਿੱਤਾ, “ਯਾਰ ਕਿਉਂ ਤੰਗ ਕਰਦੇਂ ? ਸੌਣ ਦੂੰ । ਇਹ ਪਾਂਡਵਾਂ ਦੇ ਤੰਬੂ ਐ । ਛੌਜੀ ਤੇ ਰਾਜੇ ਸਾਰੇ ਈ ਰਾਤ ਭਰ ਦੇ ਨਾਚ-ਗਾਣੇ ਤੇ ਸ਼ਰਾਬ ਦੇ ਨਸ਼ੇ ’ਚ ਧੁੱਤ ਹੋਏ ਸੁੱਤੇ ਪਏ ਐ । ਬੜਾ ਸਵਾਦਲਾ ਖਾਣਾ ਪਿਆ ਏਥੇ । ਸਵੇਰੇ ਜੀਅ ਭਰ ਕੇ ਖਾ-ਪੀ ਲਵੀਂ । ਹਣ ਸੌਂ ਜਾ ।”

ਮੈਂ ਵੀ ਬਹੁਤ ਬੱਕਿਆ ਹੋਇਆ ਸਾਂ । ਅਜੇ ਮੇਰੀ ਅੱਖ ਲੱਗੀ ਹੀ ਸੀ ਕਿ ਉੱਲੂਆਂ ਦੇ ਵੱਡੇ ਝੁੰਡ ਨੇ ਸੁੱਤੇ ਪਏ ਕਾਂਵਾਂ ’ਤੇ ਹਮਲਾ ਕਰ ਦਿੱਤਾ ।

ਉੱਲੂਆਂ ਨੇ ਸਾਰੇ ਕਾਂਵਾਂ ਦੀਆਂ ਲੱਤਾਂ ਤੇ ਧੋਣਾਂ ਮਰੋੜ ਦਿੱਤੀਆਂ । ਸੁੱਤੇ ਪਏ ਬੱਚਿਆਂ ਤੇ ਨਰ-ਮਾਦਾ ਕਾਂਵਾਂ ਦੀ ਬੋਟੀ-ਬੋਟੀ ਕਰ ਦਿੱਤੀ ।

ਮੈਂ ਬੜੀ ਮੁਸ਼ਕਿਲ ਨਾਲ ਜਾਨ ਬਚਾ ਕੇ ਓਥੋਂ ਨਿਕਲਿਆ । ਬੱਲੇ ਨੀਝ ਨਾਲ ਦੇਖਿਆ ਤਾਂ ਅਸ਼ਵਥਾਮਾ ਕਾਂਵਾਂ ਦੀ ਮੌਤ ਦੇਖ ਕੇ ਬੁਸ਼ ਹੋ ਰਿਹਾ ਸੀ । ਉਹ ਬੁਸ਼ੀ ਨਾਲ ਨੱਚਣ ਲੱਗਾ, “ਕੰਮ ਬਣ ਗਿਆ । ਮੈਂ ਵੀ ਹੁਣੇ ਈ ਸੁੱਤੇ ਪਏ ਪਾਂਡਵਾਂ ਦੇ ਛੌਜੀ ਖੇਮੇ ’ਤੇ ਹਮਲਾ ਕਰ ਕੇ ਸਭ ਨੂੰ ਮੌਤ ਦੀ ਨੀਂਦ ਸੁਲਾ ਕੇ ਆਪਣੇ ਬਾਪ ਦਰੋਣਾਚਾਰੀਆ ਦੀ ਮੌਤ ਦਾ ਬਦਲਾ ਲਵਾਂਗਾ ।”

ਮੈਂ ਡਰ ਨਾਲ ਬਰ-ਬਰ ਕੰਬਣ ਲੱਗਾ, ‘ਹੁਣ ਏਥੇ ਬਹੁਤ ਘਸਮਾਣ ਦੀ ਜੰਗ ਹੋਣੀ ਐਂ । ਜੇ ਕੋਈ ਤੀਰ ਭੁਲੇਖੇ ਨਾਲ ਏਧਰ ਆ ਨਿਕਲਿਆ ਤਾਂ ਪਾਣੀ ਤੋਂ ਹੱਥ ਧੋਣ ਦੀ ਬਜਾਏ ਜੀਵਨ ਤੋਂ ਹੱਥ ਧੋਣੇ ਪੈ ਸਕਦੇ ।’

ਜਦ ਅਸ਼ਵਥਾਮਾ ਭਾਰੇ-ਭਾਰੇ ਪੈਰ ਧਰਤੀ ’ਤੇ ਮਾਰਦਾ ਤਾਂ ਧਰਤੀ ’ਚ ਟੋਆ ਪੈ ਜਾਂਦਾ । ਮੈਂ ਓਹੀ ਟੋਆ ਪੰਜਿਆਂ ਨਾਲ ਫਰੋਲਿਆ । ਓਥੇ ਬਸ ਮਿੱਟੀ ਹੀ ਮਿੱਟੀ ਸੀ ਪਰ ਚੰਗੇ ਭਾਗੀਂ ਕੁਝ ਕੰਕਰ ਲੱਭ ਹੀ ਪਏ । ਮੈਂ ਕੰਕਰ ਆਪਣੇ ਪੈਰਾਂ ’ਚ ਫੜੇ ਤੇ ਸਿੱਧਾ ਰੁਖ ਘੜੇ ਦਾ ਕੀਤਾ ।

ਦਿਨ ਚੜ੍ਹ ਗਿਆ ਸੀ । ਕਿਸਾਨ ਖੇਤਾਂ ’ਚ ਕੰਮ ਕਰਨ ਜਾ ਚੁੱਕੇ ਸਨ । ਬਲਦ ਹਲੀਂ ਜੁੱਟ ਗਏ ਸਨ । ਵਾੜੇ ਵਿਚ ਬਸ ਮੱਝਾਂ ਤੇ ਗਾਂਵਾਂ ਹੀ ਰਹਿ ਗਈਆਂ ਸਨ ।

ਮੈਂ ਮੌਕੇ ਦਾ ਫਾਇਦਾ ਉਠਾਇਆ । ਸਿੱਧਾ ਘੜਵੰਜੀ ’ਤੇ ਪਏ ਇਕਲੋਂਤੇ ਘੜੇ ਕੋਲ੍ਹ ਗਿਆ । ਆਪਣੇ ਪੰਜਿਆਂ ’ਚ ਫੜੇ ਸਾਰੇ ਕੰਕਰ ਘੜੇ ’ਚ ਸੁੱਟ ਦਿੱਤੇ । ਪਾਣੀ ਵਾਹਵਾ ਉਤਾਂਹ ਚੜ੍ਹ ਆਇਆ ਸੀ । ਦਿਲ ਡਰ ਰਿਹਾ ਸੀ ਕਿ

ਕਿਤੇ ਪਹਿਲਾਂ ਵਾਂਗ ਮੇਰੀ ਚੁੰਝ ਪਾਣੀ ਤੋਂ ਵਾਂਝੀ ਨਾ ਰਹਿ ਜਾਏ। ਤਰੇਹ ਨਾਲ ਮੇਰੀ ਹਿੰਮਤ ਜਵਾਬ ਦੇ ਚੁੱਕੀ ਸੀ। ਇੰਝ ਲਗਦਾ ਸੀ ਜਿਵੇਂ ਜਾਨ ਨਿਕਲੀ ਕਿ ਨਿਕਲੀ। ਜੇ ਪਾਣੀ ਨਾ ਮਿਲਿਆ ਤਾਂ ਮੇਰੀ ਜਾਨ ਸ਼ਾਇਦ ਜਿਸਮ ਦਾ ਸਾਬ ਨਾ ਦੇ ਸਕੇ। ਹਿੰਮਤ ਕਰਕੇ ਡਰਦੇ-ਡਰਦੇ ਖੱਬੇ ਪਾਸੇ ਸਿਰ ਘੁਮਾ ਕੇ ਘੜੇ 'ਚ ਦੇਖਿਆ, ਪਾਣੀ ਕਾਫੀ ਉੱਪਰ ਆ ਗਿਆ ਸੀ ਪਰ ਲਗਦਾ ਸੀ ਜਿਵੇਂ ਅਜੇ ਵੀ ਮੇਰੀ ਚੁੰਝ ਦੀ ਪਹੁੰਚ ਤੋਂ ਦੂਰ ਹੋਵੇ। ਫਿਰ ਵੀ ਮੈਂ ਸਿਰ ਘੜੇ 'ਚ ਵਾੜ ਕੇ, ਆਪਣੇ ਪੰਜਿਆਂ ਨਾਲ ਘੜੇ ਦਾ ਗਲ ਮਜ਼ਬੂਤੀ ਨਾਲ ਫੜ ਲਿਆ। ਸਿਰ ਪਾਣੀ ਦੀ ਸਤ੍ਤਾ ਤੋਂ ਥੋੜ੍ਹਾ ਜਿਹਾ ਉੱਚਾ ਸੀ। ਇਕ ਹੋਰ ਜੋਰਦਾਰ ਹੰਭਲਾ ਮਾਰਿਆ ਤਾਂ ਅੱਧੀ ਚੁੰਝ ਪਾਣੀ 'ਚ ਡੁੱਬ ਗਈ।

'ਹੇ ਮੇਰੇ ਰੱਬਾ! ਤੇਰਾ ਲੱਖ ਲੱਖ ਸ਼ੁਕਰ ਹੈ।'

ਮੈਂ ਜੀਅ ਭਰ ਕੇ ਪਾਣੀ ਪੀਤਾ ਤੇ ਆਪਣੀ ਤਰੇਹ ਬੁਝਾ ਲਈ।

(2)

ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਉਰਦੂ ਲਿਟਰੇਰੀ ਕਾਨਫਰੰਸ ਵਿਚ ਮੇਰੀ ਕਹਾਣੀ 'ਕਾਂ ਕਿਉਂ ਭੌਂਕਦਾ?' ਪਹਿਲੇ ਨੰਬਰ 'ਤੇ ਆਈ ਸੀ। ਪ੍ਰਧਾਨ ਸਾਹਿਬ ਸਟੇਜ 'ਤੇ ਆਏ। ਉਹਨਾਂ ਨੇ ਮੈਨੂੰ ਸੀਨੇ ਨਾਲ ਲਾ ਲਿਆ। ਮੇਰੀ ਛਾਤੀ 'ਤੇ 'ਪਹਿਲੇ ਇਨਾਮ' ਦਾ ਤਮਗਾ ਲਟਕਾ ਦਿੱਤਾ ਤੇ ਕਿਹਾ, "ਤੇਰਾ ਨਾਮ ਤਾਂ ਸ਼ਹਿਬਾਜ਼ ਹੈ ਪਰ ਤੇਰੀ ਕਹਾਣੀ ਵਿਚ ਕਾਂ ਦੇ ਸਾਰੇ ਗੁਣ ਮੌਜੂਦ ਨੇ।"

ਮੈਂ ਬਹੁਤ ਬੁਸ਼ਟ ਸਾਂ। ਮੈਂ ਹਮੇਸ਼ਾ ਕਾਂ ਵਾਂਗ ਹੀ ਸੋਚਦਾ ਸਾਂ। ਮੈਂ ਕਾਂ ਦੇ ਗੁਣਾਂ ਤੋਂ ਬਹੁਤ ਪ੍ਰਭਾਵਿਤ ਸਾਂ। ਉਡੀਕ ਕਰਦੇ ਮਹਿਬੂਬ ਦਾ ਸੁਨੇਹਾ ਕਾਂ ਹੀ ਲਿਆਉਂਦੇ ਸਨ। ਕਾਂ ਹੀ ਦੋ ਦਿਲਾਂ ਨੂੰ ਮਿਲਾਉਂਦੇ ਸਨ।

ਮੈਂ ਕਾਲਜ ਦੇ ਹਾਲ 'ਚੋਂ ਇਨਾਮ ਫੜੀ ਉਰਦੂ ਬਾਜ਼ਾਰ ਬਾਣੀ ਹੁੰਦਾ ਹੋਇਆ ਪੈਦਲ ਹੀ ਬੁਸ਼ੀ-ਬੁਸ਼ੀ ਘਰ ਜਾ ਰਿਹਾ ਸਾਂ। ਬਾਦਸ਼ਾਹ ਨੇ ਮਸੀਤ ਦੇ ਪਿਛਵਾੜੇ ਇਕ ਸਸਤਾ ਜਿਹਾ ਕਮਰਾ ਕਿਰਾਏ 'ਤੇ ਲਿਆ ਹੋਇਆ ਸੀ। ਦੂਰ ਤਾਂ ਸੀ ਪਰ ਕਾਲਜ ਦੇ ਨੇੜਲੇ ਕਿਰਾਏ ਦੇ ਕਮਰੇ ਬਹੁਤ ਮਹਿੰਗੇ ਸਨ।

ਮਸੀਤ ਦੇ ਨੇੜੇ ਪਹੁੰਚਿਆ ਤਾਂ ਖੜ੍ਹਾ ਹੋ ਕੇ ਮੈਂ ਦਿਲ 'ਚ ਦੁਆ ਮੰਗੀ, 'ਹੇ ਮੇਰੇ ਪਰਵਰਦਿਗਾਰ! ਤੂੰ ਮੈਨੂੰ ਏਨੀ ਵੱਡੀ ਕਾਮਯਾਬੀ ਬਖਸ਼ੀ ਹੈ, ਮੇਰੀ ਇਕ ਹੋਰ ਦਿਲੀ ਤਮਨਾ ਵੀ ਪੂਰੀ ਕਰਦੇ। ਮੈਂ ਹਮੇਸ਼ਾ ਆਪਣੇ-ਆਪ ਨੂੰ ਕਾਂ ਦੇ ਰੂਪ 'ਚ ਹੀ ਦੇਖਦਾ ਰਿਹਾ ਹਾਂ। ਮੈਨੂੰ ਜਿੰਨੀਆਂ ਵੀ ਸੂਰਤਾਂ ਤੇ ਨਮਾਜ਼ਾਂ ਯਾਦ ਸਨ, ਮੈਂ ਪੜ੍ਹਨੀਆਂ ਸ਼ੁਰੂ ਕਰ

ਦਿੱਤੀਆਂ ।

ਗਿੜਗਿੜਾ ਕੇ ਮਸੀਤ ਦੀ ਬਾਹਰਲੀ ਗਲੀ ਦੇ ਰੱਬ ਦੀ ਹਜ਼ੂਰੀ 'ਚ ਝੁਕ ਗਿਆ । ਸ਼ਾਇਦ ਇਹ ਅਰਦਾਸ ਪ੍ਰਵਾਨ ਹੋਣ ਦਾ ਹੀ ਵੇਲਾ ਸੀ । ਰੱਬ ਨੇ ਮੇਰੀ ਬੇਨਤੀ ਮੰਨ ਲਈ । ਮੇਰੇ 'ਚ ਤਬਦੀਲੀ ਆਉਣੀ ਸ਼ੁਰੂ ਹੋ ਗਈ । ਸਭ ਤੋਂ ਪਹਿਲਾਂ ਮੇਰਾ ਸਿਰ ਛੋਟਾ ਹੋਣਾ ਸ਼ੁਰੂ ਹੋਇਆ । ਮੇਰਾ ਨੱਕ ਤੇ ਮੂੰਹ ਆਪਸ ਵਿਚ ਮਿਲਣੇ ਸ਼ੁਰੂ ਹੋ ਗਏ । ਮੇਰਾ ਉਤਲਾ ਤੇ ਹੇਠਲਾ ਜਬਾੜਾ ਅੱਗੇ ਵੱਲ ਵਧਣ ਲੱਗ ਪਏ । ਮੇਰੀਆਂ ਅੱਖਾਂ ਸਾਹਮਣੇ ਦੀ ਬਜਾਏ ਸੱਜੇ-ਖੱਬੇ ਮੁੜਨ ਲੱਗ ਪਈਆਂ । ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਤਾਂ ਮੇਰਾ ਜਬਾੜਾ ਬਿਲਕੁਲ ਲੰਬੀ ਕਾਲੀ ਚੁੰਝ 'ਚ ਬਦਲ ਗਿਆ ਸੀ । ਮੇਰੀਆਂ ਬਾਹਾਂ ਮੇਰੇ ਸਰੀਰ ਨਾਲ ਲੱਗਣੀਆਂ ਸ਼ੁਰੂ ਹੋ ਗਈਆਂ । ਮੇਰੇ ਪੈਰ ਛੋਟੇ ਹੋਣ ਲੱਗ ਪਏ ਤੇ ਪੰਜਿਆਂ 'ਚ ਬਦਲਣ ਲੱਗ ਪਏ । ਮੇਰਾ ਪੂਰਾ ਸਰੀਰ ਕੱਪੜਿਆਂ ਦੀ ਥਾਂ ਕੁਦਰਤੀ ਲਿਬਾਸ ਦੇ ਕਾਲੇ ਖੰਭਾਂ 'ਚ ਲੁਕ ਗਿਆ ।

ਮੈਂ ਆਪਣੇ ਆਪ ਨੂੰ ਪੁੱਛਿਆ, “ਕੀ ਮੈਂ ਕਾਂ ਹਾਂ ?” ਮੈਨੂੰ ਮੇਰੀ ਆਪਣੀ ਆਵਾਜ਼ ਵੀ ‘ਕਾਂਏਂ ਕਾਂਏਂ ਕਾਂਏਂ ਕੂੰ’ ਸੁਣੀ ।

ਰੱਬ ਨੇ ਮੇਰੀ ਬੇਨਤੀ ਪ੍ਰਵਾਨ ਕਰ ਲਈ ਸੀ । ਮੈਂ ਬਹੁਤ ਖੁਸ਼ ਸਾਂ । ਮੈਂ ਹਵਾ 'ਚ ਉੱਡ ਸਕਦਾ ਸਾਂ । ਦੁਨੀਆ ਨੂੰ ਪੰਛੀਆਨਾ ਨਿਗਾਹ ਨਾਲ ਦੇਖ ਸਕਦਾ ਸਾਂ । ਮੇਰੇ ਵਿਚ ਪੈਗੰਬਰਾਂ ਵਾਲੀ ਸਿਫਤ ਤੇ ਸਿਆਣਪ ਆ ਗਈ ਸੀ । ਇਹ ਮੇਰੇ ਜੀਵਨ ਦਾ ਅਹਿਮ ਦਿਨ ਸੀ ।

ਮੇਰਾ ਦਿਲ ਕਹਿ ਰਿਹਾ ਸੀ, ‘ਚੱਲ ਆਪਣੇ ਦੇਸ ਪਰਤ ਚੱਲੀਏ, ਜਿੱਥੇ ਮੋਹ-ਮੁੱਹਬਤ ਐ । ਜਿੱਥੇ ਹੀਰਾਂ, ਰਾਂਝਿਆਂ ਨੂੰ ਉਡੀਕਦੀਆਂ ਨੇ । ਜਿੱਥੇ ਪਿਆਰ ਹੀ ਪਿਆਰ ਐ । ਜਿੱਥੇ ਧਰਮ, ਨਸਲ, ਸਿਆਸਤ ਦੇ ਨਾਂ ’ਤੇ ਗਲ ਨਹੀਂ ਵੱਚੇ ਜਾਂਦੇ ।’

ਮੈਂ ਗਾਉਂਦਾ-ਗਾਉਂਦਾ ਆਪਣੇ ਦੇਸ ਵੱਲ ਉੱਡਿਆ ਜਾ ਰਿਹਾ ਸਾਂ । ਕਾਲੀ ਸੜਕ ਨੂੰ ਆਪਣੇ ਦੇਸ ਦਾ ਸ਼ਾਹ-ਰਾਹ ਬਣਾਈ ਮੰਜ਼ਿਲ ਵੱਲ ਵਧ ਰਿਹਾ ਸਾਂ । ਸ਼ਾਹਕੌਟ ਰਾਹ 'ਚ ਪੈਂਦਾ ਸੀ ।

ਬੱਸਾਂ-ਟਰੱਕਾਂ ਦੇ ਸਟਾਪ 'ਤੇ ਰੁਕ ਕੇ ਮੈਂ ਸਾਹ ਲਿਆ । ਸੜਕ ਦੇ ਦੂਜੇ ਬੰਨੇ ਰੰਗ-ਬਰੰਗੇ ਕੁਝ ਟੈਂਟ ਦੇਖੇ । ਧੂੰਆਂ ਵੀ ਉੱਠਦਾ ਦਿਸਿਆ । ਸੋਚਿਆ, ‘ਚਲੋ ! ਕੁਝ ਖਾ-ਪੀ ਲਿਆ ਜਾਵੇ ।’

ਜਦ ਕੋਲ ਗਿਆ ਤਾਂ ਹਜ਼ਾਰਾਂ ਦਾ ਮਜਮਾ ਸੀ । ਲੋਕ ਦੋ ਗਰੁੱਪਾਂ 'ਚ ਵੰਡੇ ਹੋਏ ਬੈਠੇ ਸਨ ।

ਸਟੇਜ 'ਤੇ ਲੰਮੀਆਂ ਦਾੜ੍ਹੀਆਂ ਵਾਲੇ ਸਿਰ 'ਤੇ ਪੱਗਾਂ ਬੰਨੀ ਮੁਹਤਬਰ ਲੋਕ ਬੈਠੇ ਸਨ। ਮੇਜ਼ 'ਤੇ ਇਕ ਵੱਡੀ ਪਲੇਟ 'ਚ ਅੱਧ-ਕਟੀ ਧੌਣ, ਖੂਨ 'ਚ ਲੱਥ-ਪੱਥ ਕਾਂ ਪਿਆ ਸੀ। ਮੌਲਾਨਾ ਸਾਹਿਬ ਬੜੇ ਜ਼ੋਰ ਨਾਲ ਲਾਉਡ-ਸਪੀਕਰ 'ਤੇ ਦਲੀਲਾਂ ਦੇ ਰਹੇ ਸਨ, “ਅੱਜ ਅਸੀਂ ਸਾਰੇ ਇਸ ਲਈ ਇਕੱਠੇ ਹੋਏ ਹਾਂ ਕਿ ਅਸੀਂ ਇਸਲਾਮ ਨੂੰ ਸਹੀ ਤਰੀਕੇ ਨਾਲ ਲਾਗੂ ਕਰਨੈ। ਇਹ ਸਾਬਤ ਕਰਨੈ ਕਿ ਕਾਂ ਹਲਾਲ ਐ ਜਾਂ ਹਰਾਮ। ਜੇ ਇਹ ਹਰਾਮ ਐਂ ਤਾਂ ਅਸੀਂ ਹਰਾਮ ਖਾ ਲਿਆ ਹੈ। ਸਾਡੀ ਅੰਲਾਦ ਹਰਾਮੀ ਹੋਏਗੀ।”

ਮੈਂ ਜਦ ਗੌਰ ਨਾਲ ਦੇਖਿਆ ਤਾਂ ਮੋਹਰੀ ਮੌਲਾਣੇ ਪਛਾਣ ਲਏ।

ਇਕ ਮੌਲਾਣੇ ਦਾ ਸ਼ਾਹੂ ਦੀ ਗੜ੍ਹੀ 'ਚ ਮਿਰਚਾਂ ਦਾ ਕਾਰੋਬਾਰ ਸੀ। ਮੈਂ ਕਈ ਵਾਰ ਉਹਨੂੰ ਮਿਰਚਾਂ 'ਚ ਪੀਸੀਆਂ ਹੋਈਆਂ ਇੱਟਾਂ ਰਲਾਉਂਦੇ ਦੇਖਿਆ ਸੀ। ਹਾਂ! ਦੂਜੇ ਮੌਲਾਣੇ ਦਾ ਤਾਂ ਡੀਜ਼ਲ ਦਾ ਧੰਦਾ ਐ। ਕਈ ਵਾਰ ਮੈਂ ਉਹਨੂੰ ਡੀਜ਼ਲ 'ਚ ਮਿੱਟੀ ਦਾ ਤੇਲ ਮਿਲਾਉਂਦੇ ਦੇਖਿਐ। ਹਾਂ! ਆਂ ਮੌਲਾਣਾ ਤਾਂ ਦਵਾਈਆਂ ਦਾ ਵਿਉਪਾਰ ਕਰਦੇ। ਦਵਾ ਦੀ ਬਾਂ ਪਾਣੀ ਦੇ ਟੀਕੇ ਵੇਚਦੇ।

ਕੀ ਮਿਲਾਵਟ ਦੀ ਕਮਾਈ 'ਚੋਂ ਆਈ ਦੌਲਤ ਹਰਾਮ ਨਹੀਂ ਹੈ? ਕੀ ਇਸ ਕਮਾਈ ਨਾਲ ਉਹਨਾਂ ਦੇ ਹਰਾਮੀ ਬੱਚੇ ਪੈਦਾ ਨਹੀਂ ਹੁੰਦੇ?

ਕੁਝ ਚਿਰ ਮਗਰੋਂ ਝਗੜਾ ਸ਼ੁਰੂ ਹੋ ਗਿਆ। ਕਲਾਸਨੀਕੋਵਾਂ ਦੇ ਮੂੰਹ ਖੁੱਲ੍ਹੇ ਗਏ। ਕਈ ਬੇਗੁਨਾਹ ਮਾਰੇ ਗਏ।

ਮੈਂ ਜਾਨ ਬਚਾ ਕੇ ਓਥੋਂ ਉੱਡਿਆ। ਰਾਹ 'ਚ ਮੈਨੂੰ ਵਿਚਾਰ ਜਿਹੀ ਆਈ ਤਾਂ ਮੈਂ ਰੁੱਖ ਦੀ ਡਾਲ 'ਤੇ ਬੈਠ ਗਿਆ। ਸੋਚਣ ਲੱਗਾ, ‘ਕੀ ਮੈਂ ਹਲਾਲ ਆਂ ਜਾਂ ਹਰਾਮ?’

ਮੇਰੀਆਂ ਅੱਖਾਂ 'ਚੋਂ ਦੋ ਮੋਟੇ-ਮੋਟੇ ਹੰਝੂ ਟਪਕੇ। ਹੰਝੂ ਮੈਨੂੰ ਕਹਿ ਰਹੇ ਸਨ, “ਜੇ ਤੂੰ ਹਲਾਲ ਐਂ ਤਾਂ ਲੋਕ ਤੈਨੂੰ ਮਾਰ ਕੇ ਖਾ ਜਾਣਗੇ। ਜੇ ਤੂੰ ਹਰਾਮ ਐਂ ਤਾਂ ਸੁਰਗ ਦੇ ਬੂਹੇ ਤੇਰੇ ਲਈ ਬੰਦ ਨੇ।”

•••

## ਬੁਝੀ ਅੱਖ ਦਾ ਗਿਆਨ

ਰੌਸ਼ਨ ਨੇ ਆਪਣੀ ਡੰਗੋਰੀ ਅੰਦਰ ਲੁਕੀਆਂ ਹੋਈਆਂ ਤਿੰਨ ਤਹਿਆਂ ਖਿੱਚ ਕੇ ਲੰਬੀਆਂ ਕੀਤੀਆਂ। ਡੰਗੋਰੀ ਨੂੰ ਸੰਬੋਧਨ ਕੀਤਾ, “ਤੇਰੇ ਅੰਦਰ ਲੁਕੀ ਸ਼ਕਤੀ ਦਾ ਮੈਨੂੰ ਪਤੈ।” ਤੇ ਜੇਥੇ ’ਚੋਂ ਰੁਮਾਲ ਕੱਢ ਕੇ ਡੰਗੋਰੀ ਦੇ ਸਿਰੇ ’ਤੇ ਲੱਗੀ ਹੋਈ ਟੇਬਲ ਟੈਨਿਸ-ਨੁਮਾ ਗੋਲ ਗੇਂਦ ਸਾਫ਼ ਕੀਤੀ। ਉਸਨੂੰ ਏਦਾਂ ਲੱਗਿਆ ਜਿਵੇਂ ਉਹ ਨੀਂਦ ’ਚੋਂ ਉੱਠ ਕੇ ਅੱਖ ਦਾ ਡੇਲਾ ਮਲ ਰਿਹਾ ਹੋਵੇ।

ਰੌਸ਼ਨ ਸੋਚਣ ਲੱਗਾ, ‘ਕੀ ਮੈਨੂੰ ਨੀਂਦ ਆਉਂਦੀ ਵੀ ਐ? ਨੀਂਦ ... ਨੀਂਦ ਆਉਂਦੀ ਕਿੰਵੇਂ ਐ? ਅੱਖਾਂ ਮੀਟ ਲੈਣ ਨਾਲ ਕੀ ਨੀਂਦ ਆਉਂਦੀ ਐ? ਖੁੱਲ੍ਹੀਆਂ ਤੇ ਬੰਦ ਪਲਕਾਂ ਦੀ ਤਾਂ ਮੈਨੂੰ ਲੋੜ ਨਹੀਂ। ਜੀਵਨ ਤਾਂ ਬਸ ਇਕ ਸੁਫ਼ਨਾ ਐ। ਇਕ ਅਟੁੱਟ ਸੁਫ਼ਨਾ। ਇਕ ਅਨੰਤ ਸੁਫ਼ਨਾ। ਇਸ ਅੰਤਹੀਣ ਸੁਫ਼ਨੇ ਦਾ ਜੀਵਨ ਤਾਂ ਲਾਜਵਾਬ ਐ।’

ਡੰਗੋਰੀ ਦੇ ਸਿਰੇ ’ਤੇ ਲੱਗੇ ਡੇਲੇ ਨੂੰ ਫਿਰ ਸੰਬੋਧਨ ਕੀਤਾ, “ਮੇਰੀਆਂ ਅੱਖਾਂ ਦੀ ਲੋਆ। ਆਪਣੀ ਚਾਨਣੀ ਦੇ ਕਰਤਥ ਨਾਲ ਮੈਨੂੰ ਚੌਂਕਾ ਦੇ।”

ਤੇ ਡੰਗੋਰੀ ਖੱਬੇ-ਸੱਜੇ ਘੁਮਾਉਂਦਾ ਹੋਇਆ ਅਗਾਂਹ ਤੁਰ ਪਿਆ।

ਅਜੇ ਸੜਕ ਪਾਰ ਕਰ ਕੇ ਬਸ-ਸਟਾਪ ਵੱਲ ਜਾ ਹੀ ਰਿਹਾ ਸੀ ਕਿ ਕਿਸੇ ਅੰਰਤ ਦੀ ਆਵਾਜ਼ ਕੰਨੀਂ ਪਈ। ਉਹ ਕਿਸੇ ਨੂੰ ਪੁੱਛ ਰਹੀ ਸੀ, “ਭਲਾ ਦਵਾਈਆਂ ਦੀ ਦੁਕਾਨ ਕਿੱਧਰ ਐ?”

ਰੌਸ਼ਨ ਦੇ ਮੂੰਹੋਂ ਆਪ-ਮੁਹਾਰੇ ਹੀ ਨਿਕਲ ਗਿਆ, “ਬੀਬੀ ਤੂੰ ਦਵਾਈਆਂ ਦੀ ਦੁਕਾਨ ਦੇ ਐਨ ਸਾਹਮਣੇ ਖੜ੍ਹੀ ਐਂ।”

ਅੰਰਤ ਨੇ ਹੈਰਾਨ ਹੋ ਕੇ, ਰੌਸ਼ਨ ਨੂੰ ਇਜਕਦੇ ਹੋਏ ਪੁੱਛਿਆ, “ਤੈਨੂੰ ਦੀਹਦੈ ?”

ਰੌਸ਼ਨ ਨੇ ਡੰਗੋਰੀ ਦੇ ਸਿਰੇ ’ਤੇ ਲੱਗੀ ਗੋਂਦ ਹੱਥ ਨਾਲ ਟੋਹੀ ਤੇ ਜਵਾਬ ਦਿੱਤਾ, “ਬੀਬੀ ਮੈਂ ਤੈਨੂੰ ਦਵਾਈਆਂ ਦੀ ਦੁਕਾਨ ਦਾ ਪਤਾ ਦੱਸਿਐ। ਜੇ ਗਲਤ ਹੋਵੇ ਤਾਂ ਫੇਰ ਮੇਰੇ ਨਾਲ ਗਿਲਾ ਕਰੋ।”

ਅੰਰਤ ਸ਼ਰਮਿੰਦੀ ਹੋ ਕੇ ਦਵਾਈਆਂ ਦੀ ਦੁਕਾਨ ’ਚ ਵੜ ਗਈ।

ਰੌਸ਼ਨ ਹਲਕਾ ਜਿਹਾ ਮੁਸਕਰਾਉਂਦਾ ਬੱਸ ਸਟਾਪ ਵੱਲ ਤੁਰ ਪਿਆ। ਝੱਟ ਕੁ ਮਗਰੋਂ ਬੱਸ ਆ ਗਈ ਤੇ ਅਗਲੇ ਬੂਹੇ ਥਾਣੀਂ ਰੌਸ਼ਨ ਬੱਸੇ ਚੜ੍ਹ ਗਿਆ। ਉਸ ਨੇ ਝੱਟ ਡਰਾਈਵਰ ਨੂੰ ਸ਼ਿਕਾਇਤ ਕੀਤੀ, “ਖਾਨ ਸਾਹਿਬ ਅੱਜ ਤੁਸੀਂ ਪੂਰੇ ਪੰਦਰਾਂ ਮਿੰਟ ਲੇਟ ਓਂ।”

“ਹਾਂ ਰੌਸ਼ਨ, ਅੱਜ ਟ੍ਰੈਫਿਕ ਈ ਬਹੁਤ ਸੀ ਤੇ ਤੇਰੇ ਬੈਠਣ ਲਈ ਕੋਈ ਸੀਟ

ਵੀ ਭਾਲੀ ਨਹੀਂ ਐ ।”

ਰੌਸ਼ਨ ਨੇ ਪੋਲੀ ਜਿਹੀ ਮੁਸਕਰਾਹਟ ਨਾਲ ਜਵਾਬ ਦਿੱਤਾ, “ਕਿਤੇ ਮੈਨੂੰ ਆਪਣੀ ਸੀਟ ਹੀ ਨਾ ਦੇ ਦੇਣਾ! ਮੈਨੂੰ ਗੱਡੀ ਚਲਾਉਣੀ ਨਹੀਂ ਆਉਂਦੀ ।”

ਸਵਾਰੀਆਂ ਹੱਸਣ ਲੱਗ ਪਈਆਂ। ਤਿੰਨ ਸਵਾਰੀਆਂ ਨੇ ਖੜ੍ਹੀਆਂ ਹੋ ਕੇ ਆਪਣੀ ਸੀਟ ਪੇਸ਼ ਕੀਤੀ ਪਰ ਰੌਸ਼ਨ ਨੇ ਸਵੀਕਾਰ ਕਰਨ ਤੋਂ ‘ਨਾਂਹ’ ਕਰ ਦਿੱਤੀ। ਛੇਤੀ ਹੀ ਰੌਸ਼ਨ ਆਪਣੇ ਸਟਾਪ ’ਤੇ ਸਭ ਨੂੰ ‘ਮੁਦਾ ਹਾਫ਼ਜ਼’ ਕਹਿ ਕੇ ਉੱਤਰ ਗਿਆ।

ਰੌਸ਼ਨ ਅਜੇ ਕਮਾਲ ਦੇ ਘਰ ਦੇ ਵੱਡੇ ਸਾਰੇ ਬੂਰੇ ’ਤੇ ਲੱਗੀ ਘੰਟੀ ਵੱਲ ਉਂਗਲੀ ਵਧਾ ਹੀ ਰਿਹਾ ਸੀ ਕਿ ਕਮਾਲ ਨੇ ਉਸਨੂੰ “ਸ੍ਰੀਮਾਨ ਕਿਉਂ ਮੇਰੇ ਕੰਨ ਦੇ ਪਰਦੇ ਘੰਟੀਆਂ ਦੀ ਬੇਸੁਰੀ ਤੇ ਕੁਰਖਤ ਆਵਾਜ਼ ਨਾਲ ਪਾੜਦੇ ਓ” ਕਹਿੰਦਿਆਂ ਰੋਕ ਦਿੱਤਾ।

ਰੌਸ਼ਨ ਓਥੇ ਹੀ ਰੁਕ ਗਿਆ।

“ਤਾਂ ਮੀਆਂ ਘੰਟੀ ਬਦਲ ਲਵੇ। ਐਸੀ ਘੰਟੀ ਲਵਾਓ ਜਿਦੂ ਨਾਲ ਮੁਹੰਮਦ ਸ਼ਰੀਫ ਖਾਂ ਸਾਹਿਬ ਪੂਛ ਵਾਲੇ ਦੀ ਸਿਤਾਰ ਦੀ ਰਾਗਣੀ ਛਿੜੇ। ਅੱਖਾਂ ਵਾਲਿਓ! ਕੰਨਾਂ ਦੀ ਨਿਗਾਹ ਬੜੀ ਨਿਆਮਤ ਐ,” ਰੌਸ਼ਨ ਹੱਸਦਾ-ਹੱਸਦਾ ਕਮਾਲ ਦੇ ਨਾਲ ਹੀ ਅੰਦਰ ਵੜ ਗਿਆ।

ਸੋਫੇ ’ਤੇ ਬੈਠਣ ਤੋਂ ਪਹਿਲਾਂ ਕਮਾਲ ਨੇ ਪੁੱਛਿਆ, “ਚਾਹ ਤਾਂ ਨਈਂ ਪੀਣੀ ?”

ਰੌਸ਼ਨ ਸੋਫੇ ’ਤੇ ਬੈਠਦਾ-ਬੈਠਦਾ ਫਿਰ ਖੜ੍ਹਾ ਹੋ ਗਿਆ।

“ਤੂੰ ਚਾਹ ਨਾ ਪੀਣ ਲਈ ਪਹਿਲਾਂ ਹੀ ਕਹਿ ਦਿੱਤੈ। ਚਾਹ ਤਾਂ ਨਈਂ ਪੀਣੀ ?” ਰੌਸ਼ਨ ਨੇ ਕਮਾਲ ਦੇ ਹੀ ਸ਼ਬਦ ਦੁਹਰਾ ਕੇ ਕਿਹਾ। ਕਮਾਲ ਸ਼ਰਮਿੰਦਾ ਹੋ ਗਿਆ।

“ਮਾਫ਼ੀ ਚਾਹੁੰਨਾਂ ਹਜ਼ੂਰ। ਚਾਹ ਪੀਓਗੇ ? ਇਕ ਤਾਂ ਤੇਰੇ ਨਾਲ ਗੱਲ ਕਰਨ ਵੇਲੇ ਚੇਤੰਨ ਰਹਿਣਾ ਪੈਂਦੇ ।”

ਰੌਸ਼ਨ ਨੇ ਫਿਰ ਹਲਕਾ ਜਿਹਾ ਹੱਸ ਕੇ ਕਿਹਾ, “ਭਾਈ ਸਾਵਧਾਨੀ ਵਰਤੋਗੇ ਤਾਂ ਕਿੰਨੀਆਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਬਚ ਜਾਓਗੇ। ਅੱਖਾਂ ਵਾਲੇ ਚੇਤੰਨ ਨਹੀਂ ਹੁੰਦੇ ।”

ਕਮਾਲ ਨੇ ਝੁੰਜਲਾ ਕੇ ਕਿਹਾ, “ਛੱਡ। ਕੋਈ ਵਧੀਆ ਜਿਹੀ ਗੱਲ ਸੁਣਾ। ਅੱਜ ਕਿੰਨੇ ਬੱਚਿਆਂ ਨੂੰ ਤੂੰ ਠੀਕ ਟਾਈਮ ਦੱਸਿਐ ?”

ਰੌਸ਼ਨ ਨੇ ਹੱਥ 'ਚ ਫੜੀ ਡੰਗੋਗੀ ਛੂਹ ਕੇ ਕਿਹਾ, “ਹਾਂ! ਬੱਚੇ ਬਹੁਤ ਮੁਸ਼ਹੁੰਦੇ ਅੈ ਜਦੋਂ ਮੈਂ ਉਹਨਾਂ ਨੂੰ ਠੀਕ ਟਾਈਮ ਦੱਸਦਾਂ। ਫਿਰ ਉਹ ਆਪਣੀਆਂ ਘੜੀਆਂ, ਮੇਰੇ ਦੱਸੇ ਟਾਈਮ ਨਾਲ ਮਿਲਾ ਲੈਂਦੇ ਅੈ। ਕਮਾਲ ਅੱਜ ਤਾਂ ਬਸ ਕਮਾਲ ਈ ਹੋ ਗਈ। ਇਕ ਅੱਤ ਦਵਾਈਆਂ ਦੀ ਦੁਕਾਨ ਦੇ ਸਾਹਮਣੇ ਖੜ੍ਹੀ, ਦਵਾਈਆਂ ਦੀ ਦੁਕਾਨ ਪੁੱਛ ਰਹੀ ਸੀ। ਮੈਂ ਪਤਾ ਦੱਸਿਆ ਤਾਂ ਕੁਝ ਸ਼ਰਮਿੰਦੀ ਜਿਹੀ ਹੋ ਗਈ। ਕਹਿੰਦੀ ਹੋਵੇਗੀ, ਇਹ ਵੇਲਾ ਵੀ ਆਉਣਾ ਸੀ, ਅੰਨ੍ਹਾਂ ਨੇ ਅੱਖਾਂ ਵਾਲਿਆਂ ਨੂੰ ਰਾਹ ਦੱਸਣਾ ਸੀ!”

ਕਮਾਲ ਨੇ ਜਵਾਬ ਦਿੱਤਾ, “ਲੋਕ ਮੁਸ਼ਹੂ ਦੀ ਅੱਖ ਨਾਲ ਦਵਾਈਆਂ ਦੀ ਦੁਕਾਨ ਨਹੀਂ ਦੇਖਦੇ ਨਾ!”

ਰੌਸ਼ਨ ਨੇ ਕਿਹਾ, “ਹਾਂ, ਮੇਰੀਆਂ ਅੱਖਾਂ ਦੇ ਬੂਹੇ ਤਾਂ ਬੰਦ ਅੈ, ਪਰ ਨੱਕ ਦੀ ਸੁਰੰਗ-ਸਹਿਜਾਦੀ, ਹਰ ਸ਼ੈਅ ਦੀ ਮਹਿਕ ਸੁੰਘ ਕੇ, ਮੇਰੇ ਦਿਮਾਗ-ਮਹਿਲ ਦੇ ਤਖਤ 'ਤੇ ਬਿਠਾ ਦਿੰਦੀ ਅੈ। ਤੂੰ ਦੱਸ ਕਮਾਲ ਤੇਰੀ ਮੈਡੀਕਲ ਰਿਪੋਰਟ ਕੀ ਕਹਿੰਦੀ ਅੈ ?”

“ਰਿਪੋਰਟ ਤਾਂ ਬਹੁਤੀ ਚੰਗੀ ਨਈਂ,” ਕਮਾਲ ਨੇ ਜਵਾਬ ਦਿੱਤਾ, “ਪਰ ਮੈਂ ਜੀਵਨ ਦੇ ਡਲਸਫੇ ਬਾਰੇ ਤੇਰਾ ਲੈਕਚਰ ਨਹੀਂ ਸੁਣਨਾ। ਚੱਲ ਆਪਣਾ ਕੰਮ ਕਰੀਏ। ਨਾਵਲ ਦੋ ਤਿਹਾਈ ਨੂੰ ਆਣ ਪਹੁੰਚੈ। ਜਿੰਨੀ ਛੇਤੀ ਹੁੰਦਾ, ਇਹਨੂੰ ਪੂਰਾ ਕਰੀਏ। ਤੇਰਾ ਪਬਲਿਸ਼ਰ ਵਾਰ-ਵਾਰ ਕਾਲਾਂ ਕਰ ਰਿਹੈ।”

ਰੌਸ਼ਨ ਨੇ ਕਿਹਾ, “ਯਾਰ ਏਸ ਸ਼ਬਦਾਂ ਦੇ ਸ਼ਾਹੂਕਾਰ ਨੂੰ ਕਿਹ ਦੇ, ਸ਼ਬਦਾਂ ਦੇ ਕਾਰੋਬਾਰ 'ਚ ਵਿਆਜ ਸੱਚਾਅੁਚ ਹਰਾਮ ਅੈਂ। ਕਹਾਣੀਆਂ ਦੀ ਸੌਦਾਗਰੀ 'ਚ ਅੰਨ੍ਹਾ ਦਿਲ ਰੂਹ ਦੀ ਉੱਗਲੀ ਫੜ ਕੇ ਚਲਦੈ। ਉਹਨੂੰ ਹੌਲੀ-ਹੌਲੀ ਚੱਲਣ ਦਿਓ। ਚਲ! ਆਪਾਂ ਕੰਮ ਸ਼ੁਰੂ ਕਰੀਏ। ਸਾਡੀ ਅਸਲ ਪੂਜੀ ਤਾਂ ਇਹ ਨਾਵਲ ਅੈ, ਇਹਨੂੰ ਸੰਭਾਲ ਲੈਨੇਂ ਅਂ।”

ਕਮਾਲ ਨੇ ਕਾਗਜ਼ ਤੇ ਪੈਨ ਸੰਭਾਲੇ।

“ਲਿਖੋ....,” ਰੌਸ਼ਨ ਨੇ ਨਾਵਲ ਲਿਖਾਉਣਾ ਸ਼ੁਰੂ ਕੀਤਾ-

ਆਓ ਅੱਜ ਆਪਾਂ ਚੀਕੀਏ ਜਾਂ ਭੁੱਖ ਦਾ ਤਜਰਬਾ ਕਰੀਏ। ਗੁਸਲਖਾਨੇ 'ਚ ਲੱਗੀ ਪਾਣੀ ਦੀ ਟੂਟੀ 'ਚੋਂ ਡਿੱਗਦੇ ਤੁਪਕਿਆਂ ਦੀ ‘ਟਿਪ ਟਿਪ’ ਵਿੱਚੋਂ ਰਾਗਣੀਆਂ ਲੱਭੀਏ। ਸਮੁੰਦਰੀ ਲਹਿਰਾਂ ਗਿਣਨਾ ਸ਼ੁਰੂ ਕਰੀਏ। ਫੈਜ਼ ਦੀ ਰੂਹ ਨਾਲ ਸੰਵਾਦ ਰਚਾਈਏ। ਪੱਥਰ 'ਚ ਰੱਬ ਕੈਦ ਕਰਕੇ ਉਹਨੂੰ ਮਾਰਕਸ ਤੇ ਲੈਨਿਨ ਦੀਆਂ ਬਿਉਰੀਆਂ ਸੁਣਾਈਏ...।

ਕਮਾਲ ਨੇ ਕਿਹਾ, “ਤਾਰੇ ਕਿਉਂ ਨਾ ਗਿਣੀਏ? ”

ਰੌਸ਼ਨ ਨੇ ਸਿਰ ਝਟਕ ਕੇ ਛੱਤ ਵੱਲ ਦੇਖਦੇ ਹੋਏ ਤਾਰੇ ਗਿਣਨੇ ਸ਼ੁਰੂ ਕੀਤੇ, “ਤਾਰੇ ਗਿਣਨਾ ਤਾਂ ਮੁਹਾਵਰਾ ਹੈ, ਮੁਹਾਵਰਾ ਕਿਤੇ ਘੜਿਆ-ਘੜਾਇਆ ਕਿੱਸਾ ਕਮਜ਼ੋਰ ਨਾ ਕਰ ਦੇਵੇ। ਇਹ ਨਹੀਂ ਵਰਤਣਾ। ਹਾਂ! ਇਹ ਲਿਖ-ਕਲਾਸ਼ਨੀਕੋਵ ਤੋਂ ਪੁੱਛੀਏ, ਜਦ ਤੇਰੀ ਨਾਲੀ ’ਚੋਂ ਨਿਕਲੀ ਗੋਲੀ ਖੋਪਰੀ ਦੇ ਪਰਥਚੇ ਉਡਾਉਂਦੀ ਐ ਤਾਂ ਤੈਨੂੰ ਕਿੰਨਾ ਮਜ਼ਾ ਆਉਂਦੈ! ਆਓ! ਚਿੱਟੀ ਕੰਧ ’ਤੇ ਪਏ ਲਹੂ ਦੇ ਛਿੱਟਿਆਂ ਨੂੰ ਪੁੱਛੀਏ, ਤੁਹਾਡਾ ਰੰਗ ਕੀ ਹੈ?...।”

ਕਮਾਲ ਨੇ ਵਾਧਾ ਕੀਤਾ, “ਲਹੂ ਦਾ ਰੰਗ ਚਿੱਟਾ ਕਰੀਏ?”

ਰੌਸ਼ਨ ਨੇ ਫਿਰ ਕਿਹਾ, “ਲਹੂ ਚਿੱਟਾ ਹੋਣਾ ਮੁਹਾਵਰੈ। ਹਾਂ ਲਿਖ- ਲਹੂ ਨੂੰ ਰੰਗ-ਹੀਣ, ਮਹਿਕ-ਵਿਹੂਣਾ, ਸਵਾਦ-ਰਹਿਤ ਬਣਾ ਦੇਈਏ...।”

ਕਮਾਲ ਨੇ ਝੁੰਜਲਾ ਕੇ ਪੁੱਛਿਆ, “ਮੈਂ ਹਮੇਸ਼ਾ ਸੋਚਦਾਂ, ਤੂੰ ਰੰਗ ਤਾਂ ਕਦੇ ਦੇਖੋ ਨਹੀਂ! ਰੰਗਾਂ ’ਚ ਫਰਕ ਕਿਵੇਂ ਕਰ ਲੈਨਾਂ? ਰੰਗਾਂ ਦੀ ਤਸ਼ਬੀਹ ਵਰਤ ਕਿਵੇਂ ਲੈਨਾਂ?”

ਰੌਸ਼ਨ ਦੇ ਮੱਥੇ ’ਤੇ ਸੁੱਕੜੀਆਂ ਜਿਹੀਆਂ ਲਕੀਰਾਂ ਉਭਰਨ ਲੱਗੀਆਂ, “ਮੈਂ ਰੰਗ ਮਹਿਸੂਸ ਕਰਦਾਂ। ਸਿਰਫ ਰੱਬ ਹੀ ਸੈਂਸਾਂ ਦੀ ਪਕੜ ’ਚ ਨਹੀਂ ਐ।”

“ਤਾਂ ਅੱਜ ਤੂੰ ਮੁਕਸਤ ਨਦੀਮ<sup>1</sup> ਪੜ੍ਹ ਕੇ ਆਇਐ” ਕਮਾਲ ਨੇ ਜੇਤੂ ਅੰਦਾਜ਼ ’ਚ ਸ਼ਾਇਰੀ ਸੰਬੰਧੀ ਆਪਣਾ ਅਧਿਐਨ ਪ੍ਰਗਟ ਕੀਤਾ।

“ਨਹੀਂ। ਸੁਣ ਕੇ ਆਇਆਂ... ਮੈਂ ਪੜ੍ਹ ਕਿੱਥੇ ਸਕਨਾਂ!”

ਕਮਾਲ ਫਿਰ ਸ਼ਰਮਿੰਦਾ ਹੋ ਕੇ ਬੋਲਿਆ, “ਅੱਛਾ ਯਾਰ! ਇਹ ਪੜ੍ਹਨਾ- ਸੁਣਨਾ ਛੱਡ, ਅੱਗੇ ਲਿਖਾ।”

“ਇਸ ਸ਼ਰਤ ’ਤੇ ਕਿ ਤੂੰ ਮੇਰੇ ਖਿਆਲਾਂ ਦੇ ਸਮੁੰਦਰ ’ਚ ਮੇਰੀਆਂ ਸੋਚਾਂ ਦੇ ਤਰਦੇ ਜਾਂਦੇ ਜਹਾਜ਼ ਦੇ ਲੰਗਰ ਨਹੀਂ ਸੁੱਟੇਂਗਾ।”

ਕਮਾਲ ਨੇ ਕਿਹਾ, “ਨਹੀਂ ਸੁੱਟਦਾ,” ਤੇ ਗੁਣਗੁਣਾਉਣ ਲੱਗਾ, “ਯੇ ਵਾਅਦਾ ਰਹਾ ਯੇ ਵਾਅਦਾ ਰਹਾ...।”

ਅਜੇ ਰੌਸ਼ਨ ਆਪਣੇ ਖਿਆਲ ਜਮ੍ਹਾਂ ਕਰ ਹੀ ਰਿਹਾ ਸੀ ਕਿ ਕਮਾਲ ਦੇ ਪੇਟ ’ਚ ਸੂਲ ਉੱਠਿਆ। ਉਸਦੀ ਚੁੱਪ ਨੇ ਰੌਸ਼ਨ ਨੂੰ ਅਹਿਸਾਸ ਕਰਵਾਇਆ ਕਿ ਕਮਾਲ ਤਕਲੀਫ਼ ’ਚ ਸੀ। ਕਮਾਲ ਨੇ ਢਿੱਡ ਫੜ ਕੇ ਕਿਹਾ, “ਯਾਰ ਕੋਸ਼ਿਸ਼ ਤਾਂ ਬਹੁਤ ਕਰਦਾਂ ਬਈ ਇਸ ਕੰਬਖਤ ਕੈਂਸਰ ਦੇ ਛੋੜੇ ਦੀ ਪੀੜ ਮਹਿਬੂਬ ਦੇ ਵਿਛੋੜੇ ਦੇ ਦਰਦ ’ਚ ਬਦਲ ਦਿਆਂ ਪਰ ਕੰਬਖਤ ਵਿਛੋੜਾ ਤੇ ਮਿਲਾਪ ਸ਼ਾਇਰੀ ’ਚ ਈ ਚੰਗੇ ਲੱਗਦੇ ਐ। ਇਹ ਜਾਲਮ ਚਿੱਟੀ, ਸੁਨਹਿਰੀ ਵਾਲਾਂ ਵਾਲੀ ਫਰੰਗਣ ‘ਕਾਸਟ੍ਰਿਕ ਕਾਰਸਿਨੋਮਾ’ ਆਪਣੇ ਨਹੁੰਆਂ ਨਾਲ ਅੰਤੜੀਆਂ ਨੋਚਦੀ ਆ ਤਾਂ

ਬਰਦਾਸ਼ਤ ਤੋਂ ਬਾਹਰ ਹੋ ਜਾਂਦੈ ।”

ਦੋਹਾਂ ਨੇ ਕੰਮ ਏਥੇ ਹੀ ਠੱਪ ਦਿੱਤਾ। ਕਮਾਲ ਨੇ ਦਵਾਈਆਂ ਵਾਲੀ ਅਲਮਾਰੀ 'ਚੋਂ ਗੋਲੀਆਂ ਵਾਲੀ ਸ਼ੀਸ਼ੀ ਕੱਢੀ, ਚਾਰ ਗੋਲੀਆਂ ਖਾਧੀਆਂ ਤੇ ਫੇਰ ਮਿਲਣ ਦਾ ਵਾਅਦਾ ਕਰ ਕੇ ਜੁਦਾ ਹੋ ਗਏ ।

ਦੂਜੇ ਦਿਨ ਰੌਸ਼ਨ ਨੂੰ ਪਤਾ ਲੱਗਾ, ਕਮਾਲ ਐਮਰਜੈਂਸੀ 'ਚ ਜ਼ਿੰਦਗੀ ਦੀ ਜੰਗ ਕੈਂਸਰ ਦੇ ਸੱਪਾਂ ਨਾਲ ਲੜ ਰਿਹਾ ਸੀ ।

ਰੌਸ਼ਨ ਨੇ ਤਿੰਨੇ ਤਹਿਆਂ ਖਿੱਚ ਕੇ ਡੰਗੋਰੀ ਲੰਬੀ ਕੀਤੀ ਤੇ ਧਰਤੀ ਵੱਲ ਸੁੱਟੀ । ਉਹ ਡੰਗੋਰੀ ਨਾਲ ਗੱਲਾਂ ਕਰਨ ਲੱਗਾ, “ਤੂੰ ਤਾਂ ਮੂਸਾ ਦੀ ਲਾਠੀ<sup>2</sup> ਆਂ । ਕਮਾਲ ਦੀ ਬਿਮਾਰੀ ਦੇ ਫਿਰੌਨੀ ਤੂੜਾਨ 'ਚ ਪੁਲ ਬਣ ਕੇ ਜ਼ਿੰਦਗੀ ਦੀ ਯਾਤਰਾ ਪੂਰੀ ਕਰਨ ਦੇ । ਅਜਗਰ ਬਣ ਕੇ ਕਮਾਲ ਦੇ ਕੈਂਸਰ ਦਾ ਸੱਪ ਨਿਗਲ੍ਹ ਜਾ ।”

ਪਰ ਕੈਂਸਰ ਦਾ ਸੱਪ ਬਹੁਤਾ ਹੀ ਤਾਕਤਵਰ ਸੀ । ਉਸਦੀ ਵਿੱਸ ਕੰਮ ਕਰ ਚੁੱਕੀ ਸੀ ।

ਡਾਕਟਰਾਂ ਨੇ ਕਮਾਲ ਦੇ ਪੇਟ ਦਾ ਅਪ੍ਰੋਗਨ ਕਰਕੇ, ਪੇਟ ਖੋਲ੍ਹ ਕੇ ਦੁਬਾਰਾ ਬੰਦ ਕਰ ਦਿੱਤਾ । ਵਿੱਸ ਸਾਰੇ ਸਰੀਰ 'ਚ ਫੈਲ ਚੁੱਕੀ ਸੀ । ਕਮਾਲ ਕੁਝ ਦਿਨਾਂ ਦਾ ਪਾਹੁਣਾ ਸੀ ।

ਪਰ ਮਰਨ ਤੋਂ ਪਹਿਲਾਂ ਉਸਨੇ ਵਸੀਅਤ ਕੀਤੀ- ‘ਮੈਂ ਆਪਣੀਆਂ ਅੱਖਾਂ ਦੀ ਰੌਸ਼ਨੀ ਨਾਲ, ਰੌਸ਼ਨ ਦੀਆਂ ਅੱਖਾਂ ਦੇ ਦੀਵੇ, ਚਾਨਣ ਦੀ ਲਾਟ ਵਾਂਗ ਜਗਮਗਾ ਦਿਆਂਗਾ । ਮੇਰੀਆਂ ਅੱਖਾਂ ਰੌਸ਼ਨ ਨੂੰ ਦੇ ਦਿਉ ।’

ਰੌਸ਼ਨ ਦੀਆਂ ਅੱਖਾਂ ਲਈ ਰੌਸ਼ਨੀ ਦਾ ਦਾਨ ਆਪਣੇ ਪਿਆਰੇ ਬੇਲੀ ਦੀ ਮੌਤ ਦੇ ਦੁੱਖ ਦੀ ਭਰਪਾਈ ਤਾਂ ਨਹੀਂ ਸੀ ਪਰ ਮੌਤ ਦੇ ਜ਼ਾਲਮ ਪੰਜਿਆਂ ਅੱਗੇ ਜੀਵਨ ਦੀ ਘੁੱਗੀ ਬੇਵੱਸ ਸੀ ।

ਕਮਾਲ ਨੇ ਮਰਨ ਵੇਲੇ ਕਿਹਾ, “ਮੈਂ ਆਪਣੀ ਦੋਸਤੀ 'ਚ ਸਵਾਰਬੀ ਹਾਂ । ਮੈਂ ਕਿਸੇ ਹੋਰ ਕਮਾਲ ਨੂੰ ਤੇਰੇ ਬਾ-ਕਮਾਲ ਮਿੱਤਰ ਦੀ ਜਗ੍ਹਾ ਨਹੀਂ ਲੈਣ ਦਿਆਂਗਾ । ਤੂੰ ਆਪਣੀਆਂ ਕਹਾਣੀਆਂ ਆਪ ਹੀ ਲਿਖੇਂਗਾ । ਬਾਕੀ ਦਾ ਨਾਵਲ ਵੀ ਆਪ ਹੀ ਪੂਰਾ ਕਰੇਂਗਾ । ਮੇਰੀਆਂ ਅੱਖਾਂ ਕਮਾਲ ਬਣ ਕੇ ਤੇਰੇ ਖਿਆਲ ਕਾਗਜ਼ 'ਤੇ ਢਾਲਦੀਆਂ ਰਹਿਣਗੀਆਂ ।”

ਕਮਾਲ ਦੀ ਮੌਤ ਦਾ ਰੌਸ਼ਨ ਨੂੰ ਬਹੁਤ ਦੁੱਖ ਹੋਇਆ ।

\*\*\*

ਆਖਿਰ ਰੌਸ਼ਨ ਦੀਆਂ ਅੱਖਾਂ ਦਾ ਅਪੇਸ਼ਨ ਸਫਲ ਰਿਹਾ। ਉਹ ਦਿਨ ਵੀ ਆ ਪਹੁੰਚਾ ਜਦ ਰੌਸ਼ਨ ਦੀਆਂ ਅੱਖਾਂ ਦੀ ਪੱਟੀ ਖੁੱਲ੍ਹਣੀ ਸੀ। ਉਹ ਸਭ ਤੋਂ ਪਹਿਲਾਂ ਕਮਾਲ ਨੂੰ ਦੇਖਣਾ ਚਾਹੁੰਦਾ ਸੀ। ਕਮਾਲ ਤਾਂ ਇਸ ਜਹਾਨ 'ਚ ਸੀ ਨਹੀਂ ਪਰ ਉਸਦੀ ਇੱਛਾ ਮੁਤਾਬਕ ਕਮਾਲ ਦੀ ਬਹੁਤ ਵੱਡੀ ਤਸਵੀਰ ਉਸਦੇ ਮੰਜੇ ਦੇ ਸਾਹਮਣੇ ਰੱਖ ਦਿੱਤੀ ਗਈ ਸੀ। ਡਾਕਟਰ ਨੇ ਹੌਲੀ-ਹੌਲੀ ਪੱਟੀ ਦੀਆਂ ਤਹਿਆਂ ਖੋਲ੍ਹ ਕੇ ਲਪੇਟਣੀਆਂ ਸ਼ੁਰੂ ਕਰ ਦਿੱਤੀਆਂ। ਰੌਸ਼ਨ ਦੀਆਂ ਅੱਖਾਂ 'ਤੇ ਨੂੰ ਦੋ ਫੈਹੇ ਹੀ ਰਹਿ ਗਏ, ਜਿਨ੍ਹਾਂ ਨੂੰ ਡਾਕਟਰ ਨੇ ਹੌਲੀ ਜਿਹੀ ਚੁੱਕਦੇ ਕਿਹਾ, “ਉਦੋਂ ਤੱਕ ਅੱਖਾਂ ਨਾ ਖੋਲ੍ਹਣਾ ਜਦ ਤੱਕ ਮੈਂ ਕਹਾਂ ਨਾ। ਪਲਕਾਂ ਹੌਲੀ-ਹੌਲੀ ਖੋਲ੍ਹਣਾ। ਤੇਜ਼ ਚਾਨਣ ਤਕਲੀਫ਼-ਦੇਹ ਹੋਏਗਾ।”

ਡਾਕਟਰ ਦੇ ਕਹਿਣ ਮੁਤਾਬਕ ਰੌਸ਼ਨ ਨੇ ਹੌਲੀ-ਹੌਲੀ ਅੱਖਾਂ ਖੋਲ੍ਹਣੀਆਂ ਸ਼ੁਰੂ ਕੀਤੀਆਂ। ਅੱਖਾਂ ਖੋਲ੍ਹੀਆਂ ਤਾਂ ਸਾਰਾ ਕੁਝ ਧੁੰਦਲਾ ਸੀ। ਸਾਹਮਣੇ ਕਮਾਲ ਦੀ ਤਸਵੀਰ ਬਿਲਕੁਲ ਧੁੰਦਲੀ। ਉਹ ਕੁਝ ਨਾ ਦੇਖ ਸਕਿਆ। ਇਕਦਮ ਅੱਖਾਂ ਬੰਦ ਕਰ ਲਈਆਂ। ਦਿਮਾਗ ਦੇ ਪਰਦੇ 'ਤੇ ਕਮਾਲ ਦੀ ਪੁਰਾਣੀ ਤਸਵੀਰ, ਜਿਹੜੀ ਉਸਨੇ ਕਲਪਨਾ ਵਿਚ ਉਸਦੀ ਮਹਿਕ, ਉਸਦੀ ਆਵਾਜ਼ ਅਤੇ ਉਸਨੂੰ ਮਹਿਸੂਸ ਕਰਕੇ ਬਣਾਈ ਸੀ, ਉਜਾਗਰ ਕੀਤੀ। ਉਹੀ ਹੱਸਦਾ-ਮੁਸਕਰਾਉਂਦਾ ਕਮਾਲ.. ਬਹਿਸ ਕਰਦਾ ਛਬੀਲਾ ਸਾਥੀ ਕਮਾਲ।

ਡਾਕਟਰ ਦੀ ਆਵਾਜ਼ ਉਸਨੂੰ ਫਿਰ ਖਿਆਲਾਂ ਦੀ ਦੁਨੀਆ ਵਿੱਚੋਂ ਅਸਲੀ ਦੁਨੀਆ 'ਚ ਵਾਪਸ ਲੈ ਆਈ, ਜੋ ਕਹਿ ਰਿਹਾ ਸੀ, “ਰੌਸ਼ਨ ਹੌਲੀ-ਹੌਲੀ ਅੱਖਾਂ ਖੋਲ੍ਹੋ।”

ਰੌਸ਼ਨ ਨੇ ਫਿਰ ਪਲਕਾਂ 'ਤੇ ਜ਼ੋਰ ਪਾਇਆ। ਪਲਕਾਂ ਦੇ ਰੌਸ਼ਨਦਾਨਾਂ ਦੇ ਖਿੜਕ ਉੱਪਰ ਚੁੱਕਣੇ ਸ਼ੁਰੂ ਕੀਤੇ। ਰੌਸ਼ਨ ਬਿਲਕੁਲ ਦੇਖ ਸਕਦਾ ਸੀ ਪਰ ਕਮਾਲ ਦੀ ਤਸਵੀਰ ਦੇਖ ਕੇ ਉਸਦੀ ਲੇਰ ਨਿਕਲ ਗਈ। ਉਸਦੀ ਕਲਪਨਾ ਦਾ ਕਮਾਲ ਬਿਲਕੁਲ ਵੱਖਰਾ ਸੀ। ਸਗੋਂ ਹਰ ਸੈਅ ਹਸਪਤਾਲ ਦਾ ਕਮਰਾ, ਉਸਦਾ ਬਿਸਤਰਾ, ਮੇਜ਼, ਕੰਧ 'ਤੇ ਟੰਗਿਆ ਕਲਾਕ। ਸਭ ਆਪਣੀ-ਆਪਣੀ ਜਗ੍ਹਾ 'ਤੇ ਆਪਣੇ ਭੌਤਿਕੀ ਵਜੂਦ 'ਚ ਮੌਜੂਦ ਸਨ।

ਰੌਸ਼ਨ ਨੂੰ ਪਤਾ ਸੀ, ਸਭ ਚੀਜ਼ਾਂ ਅੱਖ ਦੇ ਕੋਰਨੀਆ 'ਤੇ ਆਪਣਾ ਅਕਸ ਉਲਟਾ ਪਾਉਂਦੀਆਂ ਹਨ। ਉਹ ਉਲਟ ਅਕਸ ਦਿਮਾਗ ਦੇ ਪਰਦੇ 'ਤੇ ਸਿੱਧੀ ਤਸਵੀਰ ਖਿੱਚਦਾ ਹੈ। ਉਸਨੂੰ ਪੁੱਠੀਆਂ ਤੇ ਸਿੱਧੀਆਂ ਚੀਜ਼ਾਂ ਧੋਖਾ ਲੱਗੀਆਂ। ਉਸਨੂੰ ਡਾਕਟਰਾਂ ਦੀ ਜੇਤੂ ਮੁਸਕਰਾਹਟ ਵੀ ਧੋਖਾ ਲੱਗੀ। ਅੱਖਾਂ ਦੇ ਡੇਲਿਆਂ ਵਿਚ ਦੀ ਲੰਘਦੀਆਂ ਛਬੀਆਂ ਇਕ ਧੋਖਾ ਸਨ ਪਰ ਜੋ ਚੀਜ਼ਾਂ ਉਹ ਆਪਣੀ

ਕਲਪਨਾ ਵਿਚ ਬਣਾਉਂਦਾ ਸੀ, ਉਹ ਹਕੀਕਤ ਸਨ। ਦਿਲ-ਦਿਮਾਗ ਦੇ ਨੇੜੇ ਸਨ।

‘ਮੁਬਾਰਕਬਾਦ’ ਦੀਆਂ ਆਵਾਜ਼ਾਂ, ਕਮਰੇ ਦੀ ਲਿਸ਼ਕ ਅਤੇ ਚਾਨਣ ਦੀ ਚਕਾਚੰਧ ਉਸਨੂੰ ਪ੍ਰੇਸ਼ਾਨ ਕਰਨ ਲੱਗੇ।

ਰੌਸ਼ਨ ਸਾਰਾ ਕੁਝ ਦੇਖ ਸਕਦਾ ਸੀ ਪਰ ਭੁਸ਼ ਨਹੀਂ ਸੀ। ਸਾਰਾ ਕੁਝ ਦੇਖਦੇ ਹੋਏ ਉਸਨੂੰ ਲੱਗ ਰਿਹਾ ਸੀ ਕਿ ਅਸਲ ’ਚ ਹੁਣ ਉਹ ਅੰਨ੍ਹਾ ਹੋ ਚੁੱਕਾ ਸੀ।

ਡਾਕਟਰ ਉਸਦੀ ਪ੍ਰੇਸ਼ਾਨੀ ਸਮਝ ਗਏ ਤੇ ਕਿਹਾ, “ਐਡਜਸਟ ਹੋਣ ਨੂੰ ਟਾਈਮ ਲੱਗਣਾ।”

ਅੰਨ੍ਹੇਪਨ ਵਿਚ ਜੀਵਨ ਦੀਆਂ ਚਾਲੀ ਬਹਾਰਾਂ ਮਹਿਸੂਸ ਕਰ ਚੁੱਕਾ ਸੀ। ਹੁਣ ਰੌਸ਼ਨ ਨੂੰ ਜਿੰਦਗੀ ਵੱਖਰੀ ਜਿਹੀ ਲੱਗ ਰਹੀ ਸੀ।

ਮਨੋਵਿਗਿਆਨਕਾਂ ਨੇ ਬੈਰੇਪੀ ਦੇਣੀ ਸ਼ੁਰੂ ਕਰ ਦਿੱਤੀ।

ਹੌਲੀ-ਹੌਲੀ ਉਹ ਸਹਿਜ ਹੋਣ ਦੀ ਕੋਸ਼ਿਸ਼ ਕਰਨ ਲੱਗਾ।

ਰੌਸ਼ਨ ਨੂੰ ਲੱਗ ਰਿਹਾ ਸੀ, ਅੰਨ੍ਹੇਪਨ ’ਚ ਜੀਵਨ ਬਹੁਤ ਸੌਖਾ ਸੀ। ਲੋਕਾਂ ਦੀ ਜੁਬਾਨ ਕੁਝ ਕਹਿੰਦੀ ਤੇ ਅੱਖਾਂ ਕੁਝ ਹੋਰ। ਹੱਸਦੇ ਤੇ ਮਜ਼ਾਕ ਉਡਾਉਂਦੇ ਚਿਹਰੇ ਦੁੱਖ ਦਿੰਦੇ। ਅੰਨ੍ਹੇਪਨ ’ਚ ਉਹ ਹਰ ਕਿਸੇ ਨੂੰ ਸੋਹਣਾ-ਸੋਹਣਾ ਦੇਖਦਾ ਸੀ।

ਬੈਰੇਪੀਆਂ ਦੇ ਨਾਲ-ਨਾਲ ਲਿਖਣ-ਪੜ੍ਹਨ ਦੀਆਂ ਕਲਾਸਾਂ ਵੀ ਲੈਣੀਆਂ ਸ਼ੁਰੂ ਕਰ ਦਿੱਤੀਆਂ ਤੇ ਬੜੀ ਛੇਤੀ ਲਿਖਣ ’ਚ ਰਵਾਨੀ ਆ ਗਈ।

ਜਦ ਉਹ ਆਪਣੇ-ਆਪ ਕੁਝ ਸੰਭਲਿਆ ਤਾਂ ਨਾਵਲ ਦਾ ਖਰੜਾ ਪੂਰਾ ਕਰਨ ਦੀ ਠਾਣੀ।

ਲਿਖਣ ਬੈਠਾ ਤਾਂ ਕੁਝ ਲਿਖ ਹੀ ਨਾ ਸਕਿਆ। ਜਿਵੇਂ ਉਸਦੀ ਸੋਚ-ਉਡਾਰੀ ਦੇ ਬੂਹੇ ਬੰਦ ਹੋ ਚੁੱਕੇ ਹੋਣ। ਉਸਦੀਆਂ ਸੋਚਾਂ ਦੇ ਆਲੂਣੇ ਨੂੰ ਜਿਵੇਂ ਜਿੰਦਾ ਲੱਗ ਗਿਆ ਹੋਵੇ। ਸੋਚ ’ਤੇ ਬਸ ਇਕ ਬੰਨ੍ਹ ਜਿਹਾ ਬਣ ਗਿਆ ਸੀ।

ਚਿਹਰੇ ’ਤੇ ਲੱਗੀਆਂ ਦੋ ਰੌਸ਼ਨ ਅੱਖਾਂ ਨੇ ਦਿਲ ਤੇ ਰੂਹ ਦੀਆਂ ਅੱਖਾਂ ਥੋਹ ਲਈਆਂ ਸਨ। ਜਿੰਦਾ ਰਹਿਣ ਦਾ ਮਕਸਦ ਤਾਂ ਲਿਖਣਾ ਹੀ ਸੀ। ਉਸਨੂੰ ਲੱਗਾ ਜਿਵੇਂ ਜੀਵਨ ਉਦੇਸ਼-ਹੀਣ ਹੋ ਗਿਆ ਹੋਵੇ। ਅੱਖਾਂ ਦੇ ਦੋ ਮੋਤੀਆਂ ਬਦਲੇ ਖਿਆਲਾਂ ਦੇ ਖਜ਼ਾਨੇ ਦਾ ਸੌਦਾ ਮਹਿੰਗਾ ਪੈ ਗਿਆ ਸੀ।

ਉਹ ਬਹੁਤ ਪ੍ਰੇਸ਼ਾਨ ਹੋਇਆ। ਪ੍ਰੇਸ਼ਾਨੀ ’ਚ ਘਰੋਂ ਬਾਹਰ ਨਿਕਲਿਆ। ਬਾਹਰ ਕੁਝ ਬੱਚੇ ਬੰਟੇ ਖੇਡ ਰਹੇ ਸਨ। ਰੌਸ਼ਨ ਰੀਝ ਭਰੀਆਂ ਨਿਗਾਹਾਂ ਨਾਲ ਬੰਟੇ ਦੇਖਣ ਲੱਗਾ—‘ਜਦ ਮੇਰੀਆਂ ਅੱਖਾਂ ਦੇ ਬੰਟੇ ਬਾਹਰੀ ਦੁਨੀਆ ਦੇਖ ਨਹੀਂ ਸਕਦੇ ਸਨ,

ਮੇਰੇ ਮਨ ਤੇ ਦਿਮਾਗ ਦੀ ਦੁਨੀਆ ਮੇਰੇ ਕਾਬੂ 'ਚ ਸੀ। ਹੁਣ ਅੰਦਰਲੀ ਦੁਨੀਆ ਬੰਟਿਆ ਵਾਂਗ ਮੇਰੀਆਂ ਉਂਗਲੀਆਂ 'ਚੋਂ ਖਿਸਕ ਗਈ ਐ।' ਉਂਗਲੀਆਂ 'ਚ ਬੰਟੇ ਫਸਾ ਕੇ ਨਿਸ਼ਾਨਾ ਲਾਉਣ ਤੇ ਦੂਸਰੇ ਬੰਟੇ 'ਤੇ ਲੱਗਣ ਦਾ ਅਮਲ ਉਸਨੂੰ ਅਨੰਦ ਦੇਣ ਲੱਗਾ ਅਤੇ ਉਹ ਵੀ ਦੂਸਰੇ ਬੱਚਿਆਂ ਨਾਲ ਬੰਟੇ ਖੇਡਣ ਲੱਗਾ। ਖੇਡ ਮੁੱਕਣ ਤੱਕ ਰੌਸ਼ਨ ਦੋ ਬੰਟੇ ਜਿੱਤ ਚੁਕਿਆ ਸੀ। ਉਸਨੂੰ ਦੋਵੇਂ ਬੰਟੇ ਇੰਝ ਲੱਗ ਰਹੇ ਸਨ ਜਿਵੇਂ ਉਸਦੀਆਂ ਅੱਖਾਂ ਦੇ ਡੇਲੇ ਹੋਣ। ਬੰਟੇ ਅੱਖਾਂ ਤੇ ਸੂਰਜ ਵਿਚਕਾਰ ਰੱਖ ਕੇ ਦੇਖੇ ਤਾਂ ਉਹਨਾਂ 'ਚੋਂ ਨਿਕਲਦਾ ਚਾਨਣ ਅੱਖਾਂ ਨੂੰ ਦੁੱਖ ਦੇਣ ਲੱਗਾ। ਸਿਰਫ ਦੋ ਬੰਟੇ ਲੈ ਕੇ ਘੁੰਮਦਾ ਰਹਿੰਦਾ ਤੇ ਬੰਟੇ ਉਂਗਲੀਆਂ ਵਿਚ ਘੁਮਾਉਂਦਾ ਰਹਿੰਦਾ।

ਇਕ ਦਿਨ ਇੰਝ ਹੀ ਘੁੰਮਦਾ-ਘੁਮਾਉਂਦਾ ਸਿਨੇਮਾਘਰ ਲਾਗਿਓਂ ਦੀ ਲੰਘ ਰਿਹਾ ਸੀ। ਉਸਨੇ ਦੇਖਿਆ, ਪੁਰਾਣੇ ਸਿਨੇਮਾਘਰ ਦੀਆਂ ਬਾਰੀਆਂ ਤੇ ਬੂਹੇ ਮੁੰਬਤ ਹੋਣ ਵਾਲੇ ਸਨ। ਚਲਦੀ ਫਿਲਮ ਦੀ ਆਵਾਜ਼ ਸਾਫ਼ ਸੁਣ ਰਹੀ ਸੀ। ਸਿਨੇਮਾਘਰ ਦੇ ਬਾਹਰ ਇਕ ਅੰਨ੍ਹਾ ਛਕੀਰ ਖੜ੍ਹਾ ਸੀ, ਆਪਣੇ ਕੱਦ ਬਰਾਬਰ ਢੰਡਾ ਫੜੀ, ਜਿਸ ਦੇ ਉਪਰਲੇ ਸਿਰੇ 'ਤੇ ਘੁੰਗਰੂ ਬੰਨ੍ਹੇ ਹੋਏ ਸਨ। ਜਦ ਉਸਨੂੰ ਫਿਲਮ ਦੇ ਵਾਰਤਾਲਾਪ ਚੰਗੇ ਲੱਗਦੇ ਤਾਂ ਘੁੰਗਰੂ ਜ਼ੋਰ ਨਾਲ ਛਣਕਾਉਂਦਾ। ਲਗਦਾ ਸੀ ਜਿਵੇਂ ਫਿਲਮ ਦੀ ਕਹਾਣੀ ਉਸਨੂੰ ਬਹੁਤ ਅਨੰਦ ਦੇ ਰਹੀ ਹੋਵੇ। ਦੂਸਰੇ ਹੱਥ ਦੀ ਤਲੀ ਕਾਸਾ ਬਣੀ, ਬੈਰ ਪੈਣ ਦੀ ਉਡੀਕ ਕਰ ਰਹੀ ਸੀ।

ਰੌਸ਼ਨ ਨੇ ਦੋਵੇਂ ਬੰਟੇ ਉਸਦੀ ਕਾਸਾ-ਨੁਮਾ ਤਲੀ 'ਤੇ ਰੱਖ ਦਿੱਤੇ।

ਅੰਨ੍ਹੇ ਛਕੀਰ ਨੇ ਬੰਟੇ ਹੱਥ ਨਾਲ ਮਹਿਸੂਸ ਕੀਤੇ ਤੇ ਉਂਗਲਾਂ 'ਚ ਘੁਮਾਉਣ ਲੱਗਾ।

ਰੌਸ਼ਨ ਨੇ ਪੁੱਛਿਆ, “ਬਲੌਰੀ ਡੇਲਿਆਂ 'ਚੋਂ ਕੁਝ ਦਿਸਦੈ ?”

ਛਕੀਰ ਬੋਲਿਆ, “ਹਾਂ ! ਪੂਰੀ ਦੁਨੀਆ ਦੀ ਫਿਲਮ।”

“ਤਾਂ ਕਹਾਣੀ ਸੁਣਾ।”

ਛਕੀਰ ਕਹਾਣੀ ਸੁਣਾਉਣ ਲੱਗਾ, “ਆਖਿਰੀ ਸੱਚ ਤਾਂ ਚਾਨਣ ਹੈ। ਚਾਨਣ ਤੋਂ ਬਿਨਾ ਕੋਈ ਹੋਂਦ ਨਈਂ। ਕਾਗਜ਼ ਦੀ ਬੇੜੀ ਐ। ਉਹਦਾ ਮਲਾਹ ਕਬੂਤਰ। ਜਹਾਨ ਤਾਂ ਫਨਾਹ ਦੀ ਝੋਕ ਐ। ਇਹ ਜੱਗ ਨੇ ਫਨਾਹ ਹੋਣੈ। ਫਨਾਹ ਤੇ ਨਿਰਵਾਣ ਦੀ ਤਲਾਸ਼ 'ਚ ਨਿਕਲ। ਲੱਭ ਆਪਣੇ ਆਪ ਨੂੰ। ਗਿਆਨ ਦਾ ਰਾਹ ਭਾਲੀ।”

ਰੌਸ਼ਨ ਖੁਸ਼ ਹੋ ਕੇ ਜੋਸ਼ 'ਚ ਬੋਲਿਆ, “ਬਸ ! ਮੈਨੂੰ ਮਿਲ ਗਿਆਂ। ਮੇਰਾ

ਗਵਾਚਾ ਹੋਇਆ ਬਾ-ਕਮਾਲ ਦੋਸਤ | ਆਪਾਂ ਨਾਂ ਬਦਲ ਲੈਂਦੇ ਆਂ | ਤੂੰ ਕਹਾਣੀ  
ਸੁਣਾਏਂਗਾ ਤੇ ਮੈਂ ਕਹਾਣੀ ਲਿਖਾਂਗਾ | ਅੱਜ ਤੋਂ ਤੇਰਾ ਨਾਂ ਰੌਸ਼ਨ ਹੈ ਤੇ ਮੇਰਾ ਨਾਂ  
ਕਮਾਲ...।”

•••

1. ਉਨਦੂ ਦਾ ਪ੍ਰਸਿੱਧ ਸ਼ਾਇਰ

2. ਹਜ਼ਰਤ ਮੁਸਾ ਦੀ ਲਾਠੀ, ਜਿਸ ਨੇ ਫਰਹੌਨ ਦੇ ਬਣਾਏ ਸੱਪ ਅਜਗਰ ਬਣ  
ਕੇ ਖਾ ਲਏ ਸਨ ਤੇ ਦਰਿਆ ਪਾਰ ਕਰਨ ਵੇਲੇ ਜਦੋਂ ਹਜ਼ਰਤ ਮੁਸਾ ਨੇ  
ਲਾਠੀ ਦਰਿਆ 'ਚ ਮਾਰੀ ਸੀ ਤਾਂ ਲੰਘਣ ਲਈ ਰਾਹ ਬਣ ਗਿਆ ਸੀ।

## ਰੱਬ ਦੀ ਵਹੁਟੀ

ਜੀਨਤ, ਲੰਬਾ ਘੁੰਡ ਕੱਢੀ, ਦੁਲਹਨ ਬਣੀ, ਬਿਸਤਰੇ 'ਤੇ ਏਸ ਉਡੀਕ 'ਚ ਬੈਠੀ ਸੀ ਕਿ ਹਸ਼ਮਤ ਖਾਨ ਆ ਕੇ ਉਸਦਾ ਘੁੰਡ ਚੁੱਕੇਗਾ।

ਅੱਜ ਤੋਂ ਦੋ ਸਾਲ ਪਹਿਲਾਂ ਏਸੇ ਬਿਸਤਰੇ 'ਤੇ ਏਸੇ ਤਰ੍ਹਾਂ ਜੀਨਤ ਦੁਲਹਨ ਬਣੀ ਬੈਠੀ ਸੀ, ਜਦੋਂ ਹਸ਼ਮਤ ਦੇ ਵੱਡੇ ਭਰਾ ਹਾਕਿਮ ਖਾਨ ਨੇ ਜੀਨਤ ਦਾ ਘੁੰਡ ਚੁੱਕਿਆ ਸੀ। ਪਰ ਹਾਕਿਮ ਖਾਨ ਦੀ ਮੌਤ ਮਗਰੋਂ ਖਾਨਦਾਨ ਬਹੁਤ ਪ੍ਰੇਸ਼ਾਨ ਸੀ। ਜੇ ਜੀਨਤ ਨੇ ਆਪਣੀ ਜਵਾਨੀ ਖਾਨਦਾਨ ਤੋਂ ਬਾਹਰ ਕਿਸੇ ਹੋਰ ਮਰਦ ਦੇ ਨਾਲ ਲਾ ਦਿੱਤੀ ਤਾਂ ਹਾਕਿਮ ਖਾਨ ਦੀ ਜਾਇਦਾਦ ਦਾ ਸੋਲਵਾਂ ਹਿੱਸਾ ਉਸ ਦੇ ਨਾਲ ਹੀ ਚਲਾ ਜਾਣਾ ਸੀ ਤੇ ਖਾਨਦਾਨ ਨੂੰ ਇਹ ਮਨਜ਼ੂਰ ਨਹੀਂ ਸੀ।

ਖਾਨਾਂ ਦੇ ਖਾਨਦਾਨ 'ਚ ਹਰ ਮਰਦ ਅੰਬਰ ਵਾਂਗ ਉੱਚਾ ਸੀ, ਜਿਸ ਨੂੰ ਸਾਰੀਆਂ ਅੰਰਤਾਂ ਮੂੰਹ ਚੁੱਕੀ ਦੇਖਦੀਆਂ ਰਹਿੰਦੀਆਂ ਕਿ ਕਦੋਂ ਉਹ ਆਪਣੀ ਰਹਿਮਤ ਦਾ ਮੀਂਹ ਉਹਨਾਂ ਦੇ ਮੁੱਖੜੇ 'ਤੇ ਬਰਸਾਏਗਾ। ਭਾਵੇਂ ਇਹ ਉਸਦੀ ਮਰਦਾਨਗੀ, ਸੁਟਿਆ ਹੋਇਆ ਗੁਸੇ ਦਾ ਬੁੱਕ ਹੀ ਕਿਉਂ ਨਾ ਹੋਵੇ! ਜਿਸ ਨੂੰ ਉਹ ਨੇਅਮਤ ਸਮਝ ਕੇ ਸਵੀਕਾਰ ਕਰ ਲੈਂਦੀਆਂ।

ਬਰਾਦਰੀ ਦੇ ਛੈਸਲੇ ਮੁਤਾਬਕ ਅੰਤਿਮ ਰਸਮਾਂ ਮੁੱਕਣ 'ਤੇ ਉਸਦਾ ਨਿਕਾਹ ਹਸ਼ਮਤ ਖਾਨ ਨਾਲ ਹੋ ਗਿਆ।

ਜੀਨਤ ਸੋਚਣ ਲੱਗੀ, 'ਉਸ ਤੋਂ ਘੱਟ ਉਮਰ ਦੇ ਮਰਦ ਦਾ ਹੱਥ ਅੱਜ ਰਾਤ ਉਸਦੇ ਨਿਰਵਸਤਰ ਤਨ ਨੂੰ ਛੂਹੇਗਾ।'

ਇਸ ਖ਼ਿਆਲ ਨਾਲ ਉਸਦੀਆਂ ਛਾਤੀਆਂ 'ਚ ਤਣਾਅ ਆ ਗਿਆ। ਲਾਲ ਕਮੀਜ਼ ਦੇ ਹੇਠਾਂ ਪਾਈ ਅੰਗੀ ਪਾਟੀ ਤਾਂ ਨਾ ਪਰ ਭਿੱਜ ਜ਼ਰੂਰ ਗਈ। ਭਿੱਜੀ ਹੋਈ ਅੰਗੀ ਕਾਮ-ਚੇਸ਼ਟਾ ਦੀ ਰਾਲ ਨਹੀਂ ਸੀ। ਉਸਦੀ ਨਿਗਾਹ ਪਲੰਘ ਕੋਲ ਪਏ ਪੰਘੂੜੇ 'ਚ ਸੁੱਤੇ ਹੋਏ ਡੇਢ ਸਾਲ ਦੇ ਬੱਚੇ 'ਤੇ ਪਈ। ਉਸਦੇ ਬੁੱਲ੍ਹ ਇਸ ਤਰ੍ਹਾਂ ਅੱਗੇ-ਪਿੱਛੇ ਹੋ ਰਹੇ ਸਨ, ਜਿਵੇਂ ਉਹ ਜੀਨਤ ਦੀ ਛਾਤੀ ਦਾ ਦੁੱਧ ਚੁੰਘ ਰਿਹਾ ਹੋਵੇ।

ਜੀਨਤ ਦੇ ਅੰਦਰੋਂ ਟਨ-ਟਨ ਦੀਆਂ ਆਵਾਜ਼ਾਂ ਆਉਣ ਲੱਗੀਆਂ, ਜਿਵੇਂ ਕੋਈ ਤਾਰਕੋਲ ਤੋਂ ਨਿੱਖੜੀ ਬੱਜਗੀ ਦੀਆਂ ਬੱਟੀਆਂ ਨਾਲ ਉਸ ਦੇ ਅੰਦਰ ਲੱਗੇ ਖੰਭੇ 'ਤੇ ਚੋਟਾਂ ਮਾਰ ਰਿਹਾ ਹੋਵੇ।

ਜੀਨਤ ਸਮਝ ਗਈ, 'ਇਹ ਟਕੋਰਾਂ ਪਲੰਘ ਕੋਲ ਪੰਘੂੜੇ 'ਚ ਪਿਆ ਮੇਰਾ ਬੇਟਾ ਮਾਰ ਰਿਹਾ ਹੈ ਜਾਂ ਮੇਰੇ ਮਰਹੂਮ ਪਤੀ ਦਾ ਛੋਟਾ ਭਰਾ, ਜਿਹੜਾ ਹੁਣ ਮੇਰਾ

ਪਤੀ ਹੈ, ਜਿਸ ਨੂੰ ਮੈਂ ਆਪਣਾ ਬੇਟਾ ਵੀ ਸਮਝਦੀ ਰਹੀ ਹਾਂ? ਅੰਰਤ ਦਾ ਕੀ ਹੈ, ਉਸਦਾ ਮੂੰਹ ਤਾਂ ਅੰਬਰ ਵੱਲ ਹੀ ਉੱਠਦਾ ਹੈ। ਅੰਬਰ ਜਿਹੜਾ ਮਰਦ ਹੈ, ਭਾਵੇਂ ਉਹ ਮਰਦ ਉਹਦੇ ਵਿੱਚੋਂ ਹੀ ਨਿਕਲਦਾ ਹੈ ਤੇ ਉਸੇ ਵਿਚ ਹੀ ਵੜਦਾ ਹੈ।

ਸਵੇਰੇ ਸੂਰਜ ਜਦੋਂ ਆਪਣੀ ਜਵਾਨੀ ਦਾ ਜੋਸ਼ ਦਿਖਾਉਂਦਾ ਹੋਇਆ ਨਿਰਵਸਤਰ ਹੋਇਆ ਤਾਂ ਚੰਦ-ਤਾਰੇ ਸ਼ਰਮ ਦੇ ਮਾਰੇ ਪਰਦਾ ਖਿੱਚ ਕੇ ਲੁਕ ਗਏ। ਨਾ ਤਾਂ ਹਸ਼ਮਤ ਖਾਨ ਆਇਆ ਤੇ ਨਾ ਹੀ ਉਸਨੇ ਜੀਨਤ ਦਾ ਘੁੰਡ ਚੁਕਿਆ। ਦੁਪਹਿਰ ਵੇਲੇ ਪਤਾ ਲੱਗਾ, ਹਸ਼ਮਤ ਖਾਨ ਸਾਰਾ ਕੁਝ ਛੱਡ-ਛਡਾਅ ਕੇ ਚਲਾ ਗਿਆ ਸੀ।

ਵਕਤ ਦਰਜੀ ਦੇ ਗੜ ਵਾਂਗੂੰ ਜੀਵਨ ਦਾ ਲੱਠਾ ਲਪੇਟਦਾ ਹੋਇਆ, ਬੀਤਦਾ ਗਿਆ। ਜਦ ਲੱਠਾ ਖੁੱਲ੍ਹਿਆ ਤਾਂ ਹਾਤਿਮ ਖਾਨ ਛੇ ਹੱਥ ਲੰਮਾ, ਆਪਣੇ ਬਾਪ ਵਾਂਗੂੰ ਜਵਾਨ ਖੜ੍ਹਾ ਸੀ। ਐਨ ਓਸ ਵਾਂਗ ਹੱਥ ਮਾਰ ਕੇ ਤੁਰਦਾ, ਉਹੀ ਖੜ੍ਹੇ ਹੋਣ ਦਾ ਢੰਗ, ਤੁਖਮ ਤੋਂ ਪੈਦਾ ਹੋਇਆ ਬੱਚਾ ਆਪਣੇ ਅਸਲੇ ਨਾਲ ਕਿੰਨੀ ਸਮਾਨਤਾ ਰੱਖਦਾ ਹੈ! ਹਾਤਿਮ ਖਾਨ ਹੈਰਾਨੀ ਨਾਲ ਆਪਣੀ ਮਾਂ ਦੀ ਤਸਵੀਰ ਦੋ ਮੁਰਦਿਆਂ ਦੀਆਂ ਤਸਵੀਰਾਂ ਵਿਚਾਲੇ ਟਿਕਾ ਕੇ ਦੇਖਦਾ ਸੀ।

ਦੋਵੇਂ ਭਰਾ ਉਸਦੇ ਬਾਪ ਸਨ। ਇਕ ਬਾਪ ਦੁਨੀਆ ਛੱਡ ਗਿਆ, ਦੂਸਰਾ ਉਸਦੀ ਮਾਂ ਨੂੰ! ਜਦੋਂ ਵੀ ਉਸਨੂੰ ਇਹ ਖਿਆਲ ਸਤਾਉਂਦਾ ਤਾਂ ਉਹ ਸੜਕੇ-ਸੜਕ ਤੁਰ ਪੈਂਦਾ। ਤਾਰਕੋਲ ਨਾਲੋਂ ਨਿੱਖੜੀ ਬੱਜਗੀ ਦੀਆਂ ਬੱਟੀਆਂ ਚੁੱਕਦਾ ਤੇ ਖੰਭੇ 'ਤੇ ਮਾਰਨ ਲੱਗ ਪੈਂਦਾ। ਟਨ-ਟਨ ਦੀ ਆਵਾਜ਼ ਵਿੱਚੋਂ ਆਪਣੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦਾ।

ਰੌਸ਼ਨ ਭਵਿੱਖ ਲਈ ਯਤਨ ਕੀਤਾ ਤਾਂ ਕਿਸਮਤ ਦਾ ਤਾਰਾ ਓਹਾਇਓ ਸਟੇਟ ਯੂਨੀਵਰਸਿਟੀ ਦੇ ਫਾਈਨੈਂਸ ਡਿਪਾਰਟਮੈਂਟ 'ਤੇ ਜਾ ਕੇ ਟੁੱਟਿਆ।

ਮਾਂ ਤੋਂ ਜਾਣ ਦੀ ਆਗਿਆ ਮੰਗੀ ਤਾਂ ਗਲੇੜੂ ਭਰ ਕੇ ਕਹਿ ਦਿੱਤਾ, “ਮੈਂ ਕੌਣ ਹੁੰਨੀਂ ਆਂ ਤੈਨੂੰ ਰੋਕਣ ਵਾਲੀ? ਮੇਰੇ ਜੀਵਨ ਵਿਚ ਤਿੰਨ ਮਰਦ ਆਏ। ਇਕ ਤਾਂ ਮਾਸ ਦਾ ਜੀਂਦਾ ਜਾਗਦਾ ਟੁਕੜਾ ਫੜਾ ਕੇ ਆਪ ਤਾਰਿਆਂ 'ਚ ਗਵਾਚ ਗਿਆ। ਦੂਜਾ, ਇਹ ਟੁਕੜਾ ਪਾਲਣ ਤੋਂ ਡਰਦਾ ਭੱਜ ਗਿਆ। ਤੀਜਾ, ਜਦੋਂ ਵੱਡਾ ਹੋਇਆ, ਆਪਣੀ ਰੱਥ ਦੇ ਪਾਇਦਾਨ 'ਤੇ ਪੈਰ ਟਿਕਾਅ ਕੇ ਭਵਿੱਖ ਦੀ ਲਗਾਮ ਆਪਣੇ ਹੱਥਾਂ ਨਾਲ ਖਿੱਚਣ ਲੱਗ ਪਿਆ।”

ਹਾਤਿਮ ਨੇ ਆਪਣੀ ਮਾਂ ਗਲ ਨਾਲ ਲਾ ਲਈ ਤੇ ਕਿਹਾ, “ਮਾਂ ਏਸ ਮਾਸ ਦੇ ਟੁਕੜੇ 'ਚ ਰੂਹ ਤਾਂ ਤੇਰੀ ਈ ਐ। ਮੈਂ ਅੱਖਾਂ ਤੋਂ ਦੂਰ ਜਾ ਰਿਹਾਂ, ਦਿਲ ਤੋਂ ਨਹੀਂ। ਪੜ੍ਹਾਈ ਪੂਰੀ ਕਰ ਕੇ ਤੇਰੇ ਕੋਲ ਈ ਆਉਂਗਾ।”

ਮਾਂ ਦੀਆਂ ਅਸੀਸਾਂ ਦਿਲ ਨਾਲ ਲਾ ਕੇ ਹਾਤਿਮ ਖਾਨ ਦਿਲ ਲਾ ਕੇ ਪੜ੍ਹਨ ਲੱਗਾ। ਦਿਲ ਨੇ ਜਦੋਂ ਹਾਰਮੋਨਜ਼ ਦੀਆਂ ਐਨਕਾਂ ਦੇ ਸ਼ੀਸ਼ੇ ਬਦਲੇ ਤਾਂ ਲਾਇਬ੍ਰੇਰੀ ਦੇ ਕਾਊਂਟਰ 'ਤੇ ਬੈਠੀ ਕਾਰਮਨ, ਥੀ ਭੀ ਫਿਲਮ ਵਾਂਗੂੰ ਹੀਰੇ ਵਾਂਗ ਸਾਫ਼, ਏਨੀ ਨੇੜੇ ਦਿਸਣ ਲੱਗੀ ਕਿ ਹਾਤਿਮ ਖਾਨ ਦਾ ਦਿਲ ਉਸਨੂੰ ਕਲੇਜੇ ਨਾਲ ਲਾਉਣ ਲਈ ਮਚਲ ਉੱਠਿਆ। ਏਨੀ ਸੋਹਣੀ ਸੀ ਕਿ ਉਸਨੂੰ ਲਗਦਾ ਜਿਵੇਂ ਮੌਮ ਦੇ ਅਜਾਇਬ ਘਰ 'ਚ ਮਰਲਿਨ ਮੁਨਰੋ ਦਾ ਮੌਮੀ ਬੁੱਤ, ਜਿਹੜਾ ਹਵਾ ਦੇ ਬੁੱਲੇ ਨਾਲ ਉੱਡਦੇ ਆਪਣੇ ਲਿਬਾਸ 'ਚ, ਆਪਣੇ ਲੱਕ ਹੇਠਲਾ ਹਿੱਸਾ ਛੁਪਾਉਣ ਜਾਂ ਦਿਖਾਉਣ ਦਾ ਅਸਫਲ ਯਤਨ ਕਰ ਰਿਹਾ ਹੋਵੇ। ਮਰਲਿਨ ਮੁਨਰੋ ਵਾਂਗ ਗੱਲ੍ਹੂ 'ਤੇ ਤਿਣ। ਉਸਨੂੰ ਜਿਵੇਂ ਕੋਈ ਵਿਸ਼ਾ ਮਿਲ ਗਿਆ। ਕੋਸ਼ਿਸ਼ ਕੀਤੀ ਤਾਂ ਉਰਦੂ ਦਾ ਘਸਿਆ-ਪਿਟਿਆ ਸ਼ਿਅਰ ਛੁਰਿਆ:

ਦੌਲਤੇ-ਹੁਸਨ ਪੇ ਦਰਬਾਨ ਬਿਠਾ ਰੱਖਾ ਹੈ...

ਹਾਤਿਮ ਨੇ ਸ਼ਿਅਰ ਦਾ ਅੰਗਰੇਜ਼ੀ ਅਨੁਵਾਦ ਕਰ ਕੇ ਰੱਟਾ ਲਾ ਲਿਆ।

ਹਰ ਰੋਜ਼ ਕਿਤਾਬ ਲੈਣ ਜਾਂ ਦੇਣ ਬਹਾਨੇ ਉਸ ਨਾਲ ਗੱਲਾਂ ਕਰਦਾ। ਇਕ ਦਿਨ ਤਾਂ ਉਸਨੇ ਕਾਰਮਨ ਨੂੰ ਬਹੁਤ ਹਸਾਇਆ, “ਅੱਜ ਮੈਂ ਮਰਸਡੀਜ਼ ਗੱਡੀ ਦਾ ਇਸ਼ਤਿਹਾਰ ਦੇਖਿਆ। ਇਸ਼ਤਿਹਾਰ ਵਿਚ ਮਰਲਿਨ ਮੁਨਰੋ ਦਾ ਮੁਸਕਰਾਉਂਦਾ ਹੋਇਆ ‘ਕਲੋਜ਼ ਅਪ ਪੋਟਰੋਟ’ ਸੀ। ਚਿਹਰੇ 'ਤੇ ਤਿਣ ਦੀ ਜਗ੍ਹਾ ਮਰਸਡੀਜ਼ ਦਾ ਤਾਰੇ ਵਾਲਾ ਲੋਗੋ। ਉਸ ਦੇ ਨਾਲ ਲਿਖਿਆ ਸੀ ‘ਗਲੈਮਰ’।”

ਕਾਰਮਨ ਹੱਸਦੀ-ਹੱਸਦੀ ਬੇਹਾਲ ਹੋ ਗਈ।

ਹਾਤਿਮ ਨੇ ਦੁਪਹਿਰ ਦੇ ਖਾਣੇ 'ਤੇ ਬੁਲਾਇਆ ਤਾਂ ਕਾਰਮਨ ਝੱਟ ਰਾਜੀ ਹੋ ਗਈ। ਹਾਤਿਮ ਨੇ ਤਿਣ ਵਾਲੇ ਸ਼ਿਅਰ ਦਾ ਏਨਾ ਘਟੀਆ ਅਨੁਵਾਦ ਕਰ ਕੇ ਸੁਣਾਇਆ ਕਿ ਉਸਨੂੰ ਪੂਰੀ ਤਰ੍ਹਾਂ ਸਮਝ ਤਾਂ ਨਾ ਆਇਆ ਪਰ ਉਹ ਹੱਸੀ ਬਹੁਤ।

ਦੋਵੇਂ ਜਵਾਨ ਵੀ ਸਨ ਤੇ ਸੁੰਦਰ ਵੀ। ਕੁਦਰਤੀ ਖਿੱਚ ਨੇ ਸਾਰੀਆਂ ਦੂਰੀਆਂ ਮਿਟਾ ਦਿੱਤੀਆਂ।

ਪਹਿਲੀ ਖਾਸ ਮੁਲਾਕਾਤ ਵੇਲੇ ਕਾਰਮਨ, ਮਰਲਿਨ ਮੁਨਰੋ ਵਰਗੀ ਸਫੈਦ ਛਰਾਕ ਪਾ ਕੇ ਹਾਤਿਮ ਖਾਨ ਦੇ ਕਮਰੇ 'ਚ ਗਈ ਤੇ ਹਾਤਿਮ ਨੂੰ ਕਾਰਮਨ ਦੀ ਚਿੱਟੀ ਛਰਾਕ ਉਡਾਉਣ ਲਈ ਹਵਾ ਦੇ ਬੁੱਲੇ ਦੀ ਲੋੜ ਨਾ ਪਈ। ਦੋਵੇਂ ਇਸ ਤਰ੍ਹਾਂ ਘੁਲ-ਮਿਲ ਗਏ ਸਨ ਕਿ ਇਕ-ਦੂਜੇ ਬਿਨਾ ਪਲ ਨਾ ਬੀਤਦਾ।

ਕਾਰਮਨ ਹਾਤਿਮ ਨੂੰ ਕਹਿੰਦੀ, “ਮੈਨੂੰ ਲਗਦੈ, ਮੈਂ ਤੈਨੂੰ ਚਿਰਾਂ ਦੀ ਜਾਣਦੀ ਹਾਂ। ਤੇਰੀ ਸ਼ਕਲ ਜਾਣੀ-ਪਛਾਣੀ ਹੈ। ਤੇਰੇ ਉੱਠਣ-ਬੈਠਣ ਦੇ ਤੌਰ-ਤਰੀਕਿਆਂ

ਤੋਂ ਲੱਗਦੈ, ਜਿਵੇਂ ਇਹਨਾਂ ਦੀ ਪੁਰਾਣੀ ਵਾਕਫ਼ ਹੋਵਾਂ।”

ਕਾਰਮਨ ਵੀ ਯੂਨੀਵਰਸਿਟੀ 'ਚ ਪੜ੍ਹਦੀ ਸੀ। ਆਪਣੇ ਬਾਰੇ ਉਹ ਇਹੀ ਦੱਸਦੀ, “ਮੇਰੀ ਮਾਂ ਕੱਟੜ ਧਾਰਮਿਕ ਹੈ। ਐਤਵਾਰ ਚਰਚ ਜਾਣ ਦਾ ਨਾਗਾ ਨਹੀਂ ਪਾਊਂਦੀ।”

ਹਾਤਿਮ ਧਰਮ ਦੇ ਮਾਮਲੇ ਵਿਚ ‘ਛਿੱਲਾ’ ਹੀ ਸੀ। ਉਸਨੇ ਕਦੇ ਮਸੀਤ ਵੱਲ ਮੂੰਹ ਵੀ ਨਹੀਂ ਸੀ ਕੀਤਾ। ਜੁੰਮੇ ਦੀ ਨਮਾਜ਼ ਤਾਂ ਕੀ, ਈਦ ਦੀ ਨਮਾਜ਼ ਵੀ ਕਦੇ-ਕਦੇ ਹੀ ਪੜ੍ਹਦਾ ਸੀ।

ਪਰ ਹਾਤਿਮ ਤੇ ਕਾਰਮਨ ਦਾ ਪੱਕਾ ਵਿਸ਼ਵਾਸ ਸੀ ਕਿ ਮੁਹੱਬਤ ਹੀ ਸਭ ਤੋਂ ਵੱਡਾ ‘ਧਰਮ’ ਹੈ।

ਦੋਵੇਂ ਮੁਹੱਬਤ ਦੀ ਉਸ ਮੰਜ਼ਿਲ 'ਤੇ ਪਹੁੰਚ ਗਏ, ਜਿਥੋਂ ਵਾਪਸੀ ਮੁਸ਼ਕਲ ਸੀ।

ਕਾਰਮਨ ਅਕਸਰ ਘਰੋਂ ਗਾਇਬ ਰਹਿਣ ਲੱਗ ਪਈ।

ਦੋਵੇਂ ਪਤੀ-ਪਤਨੀ ਵਾਂਗ ਰਹਿਣ ਲੱਗ ਪਏ ਸਨ।

ਘਰ ਵਾਲਿਆਂ ਨੂੰ ਪਤਾ ਲੱਗਾ।

ਕਾਰਮਨ ਦੀ ਮਾਂ ਸਮਝ ਗਈ ਤੇ ਕਿਹਾ, “ਜੇ ਤੂੰ ਕਿਸੇ ਨੂੰ ਪਸੰਦ ਕਰਦੀ ਐਂ ਤਾਂ ਬੇਸ਼ੱਕ ਘਰ ਲੈ ਆ। ਮੈਂ ਤੇ ਤੇਰਾ ਪਿਤਾ ਤੈਨੂੰ ਸ਼ਾਨੋ-ਸ਼ੌਕਤ ਨਾਲ ਵਿਦਾ ਕਰਾਂਗੇ।”

ਕਾਰਮਨ ਨੇ ਜਦੋਂ ਇਹ ਖਬਰ ਹਾਤਿਮ ਨੂੰ ਸੁਣਾਈ ਤਾਂ ਉਹ ਬਹੁਤ ਮੁਸ਼ ਹੋਇਆ। ਸੁਪਨੇ ਪੂਰੇ ਹੁੰਦੇ ਦਿਸੇ। ਪੜ੍ਹਾਈ ਦੇ ਆਖਰੀ ਸਾਲ ਉਸਨੂੰ ਕਈ ਨੌਕਰੀਆਂ ਦੀ ਪੇਸ਼ਕਸ਼ ਆਈ।

ਸ਼ਨਿਚਰਵਾਰ ਦੀ ਰਾਤ ਨੂੰ ਕਾਰਮਨ ਦੇ ਮਾਪਿਆਂ ਨੇ ਖਾਣੇ ਦੀ ਦਾਅਵਤ ਰੱਖੀ।

ਹਾਤਿਮ ਵੀ ਮਰਦਾਨਾ ਸੁੰਦਰਤਾ ਦੀ ਮਿਸਾਲ ਸੀ।

ਜੇ ਕਾਰਮਨ ਮਰਲਿਨ ਮੁਨਰੋ ਵਾਂਗ ਚੰਚਲ ਸੀ ਤਾਂ ਹਾਤਿਮ ਦੇ ਵਾਲ ਵੀ ਡਲਾਈਨ<sup>1</sup> ਵਾਂਗ ਮੱਥੇ 'ਤੇ ਕੁੰਡਲ ਬਣਾਉਂਦੇ ਸਨ।

ਹਾਤਿਮ ਸਹੀ ਸਮੇਂ 'ਤੇ ਕਾਰਮਨ ਦੇ ਘਰ ਪਹੁੰਚ ਗਿਆ। ਕਾਰਮਨ ਦੀ ਮਾਂ ਤੇ ਹਾਤਿਮ ਕਮਰੇ ਵਿਚ ਬੈਠੇ, ਕਾਫ਼ੀ ਦੇਰ ਗੱਲਾਂ ਕਰਦੇ ਰਹੇ। ਕਾਰਮਨ ਦੇ ਪਿਤਾ ਦਾ ਕਾਰੋਬਾਰ ਸੀ ਤੇ ਉਹ ਦੇਰ ਰਾਤ ਤੱਕ ਕੰਮ ਕਰਦਾ ਸੀ। ਏਸੇ ਕਰਕੇ ਉਸਨੇ ਕਹਿ ਦਿੱਤਾ ਸੀ, “ਮੈਂ ਖਾਣੇ ਦੀ ਮੇਜ਼ 'ਤੇ ਹੀ ਮੁਲਾਕਾਤ ਕਰਾਂਗਾ।”

ਸਾਰੇ ਖਾਣੇ ਦੀ ਮੇਜ਼ 'ਤੇ ਇਕੱਠੇ ਹੋਏ। ਖਾਣਾ ਅਜੇ ਮੇਜ਼ 'ਤੇ ਸਜਿਆ ਹੀ

ਸੀ ਕਿ ਕਾਰਮਨ ਦਾ ਪਿਤਾ ਕਮਰੇ 'ਚ ਦਾਖਲ ਹੋਇਆ। ਜਿਉਂ ਹੀ ਹਾਤਿਮ ਨੇ ਕਾਰਮਨ ਦੇ ਪਿਉ ਨੂੰ ਦੇਖਿਆ, ਉਸਨੂੰ ਪਛਾਣਨ 'ਚ ਭੋਰਾ ਚਿਰ ਨਾ ਲੱਗਾ। ਇਹ ਤਾਂ ਓਸੇ ਬੰਦੇ ਦੀ ਤਸਵੀਰ ਸੀ, ਜਿਸ ਨੂੰ ਉਹ ਬਚਪਨ 'ਚ ਡਰਾਈਂਗ ਰੂਮ ਦੇ ਕਾਰਨਸ 'ਤੇ ਦੇਖਦਾ-ਦੇਖਦਾ ਜਵਾਨ ਹੋਇਆ ਸੀ।

ਹਾਤਿਮ ਖਾਨ ਨੂੰ ਚੁੱਪ ਲੱਗ ਗਈ। ਕਾਰਮਨ ਦੇ ਪਿਤਾ ਨੇ ਆਪਣਾ ਪਰੀਚੈ ਦਿੱਤਾ, “ਹਸ਼ਮਤ ਖਾਨ ਨਾਂ ਏ ਮੇਰਾ।”

ਹਾਤਿਮ ਦੀ ਜਿਵੇਂ ਸੰਘੀ ਨੱਪੀ ਗਈ। ਰੰਗ ਬੱਗਾ ਹੋ ਗਿਆ। ਜੀਭ ਸੁੱਕ ਗਈ। ਮਾਂ-ਬੇਟੀ ਨੇ ਸਮਝਿਆ, ਲੜਕਾ ਸ਼ਰਮੀਲਾ ਹੈ। ਚੰਗੇ ਸੰਸਕਾਰਾਂ ਵਾਲੇ ਲੜਕੇ ਏਦਾਂ ਦੇ ਮੌਕਿਆਂ 'ਤੇ ਇੰਵੇਂ ਹੀ ਰਤਾ ਕੁ ਘਬਰਾ ਜਾਂਦੇ ਨੇ ਤੇ ਆਪਣੇ-ਆਪ 'ਤੇ ਕਾਬੂ ਨਹੀਂ ਪਾ ਸਕਦੇ।

ਖਾਣਾ ਸ਼ੁਰੂ ਹੋਇਆ ਤਾਂ ਹਾਤਿਮ ਖਾਨ ਤੇ ਹਸ਼ਮਤ ਖਾਨ ਨੇ ਖੱਬੇ ਹੱਥ ਨਾਲ ਚਮਚਾ ਚੁੱਕਿਆ। ਕਾਰਮਨ ਇਕਦਮ ਚਹਿਕ ਪਈ, “ਮੈਂ ਕਹਿੰਦੀ ਸੀ ਨਾ, ਮੈਂ ਤੈਨੂੰ ਪਹਿਲਾਂ ਤੋਂ ਹੀ ਜਾਣਦੀ ਹਾਂ। ਮੈਨੂੰ ਤੇਰੇ ਵਿੱਚੋਂ ਪਾਪਾ ਦੀਹਦੇ ਸਨ। ਹਰ ਲੜਕੀ ਆਪਣੇ ਪਤੀ ਵਿੱਚੋਂ ਆਪਣਾ ਪਿਤਾ ਤਲਾਸ਼ਦੀ ਹੈ।”

ਕਾਰਮਨ ਦੀ ਮਾਂ ਕਿਉਂਕਿ ਧਾਰਮਿਕ ਅੰਰਤ ਸੀ, ਇਕਦਮ ਬੋਲ ਪਈ, “ਸਾਡਾ ਸਾਰਿਆਂ ਦਾ ਰੂਹਾਨੀ ਪਿਤਾ ਤਾਂ ਲਾਰਡ ਕਰਾਈਸਟ ਹੀ ਹੈ।”

ਹਾਤਿਮ ਬੜੀ ਮੁਸ਼ਕਲ ਨਾਲ ਆਪਣੇ ਆਪ 'ਤੇ ਕਾਬੂ ਪਾ ਰਿਹਾ ਸੀ। ਵਕਤ ਕਿਸ ਮੌਜੂ 'ਤੇ ਲੈ ਆਵੇਗਾ? ਕਾਰਮਨ ਉਸਦੀ ਭੈਣ ਸੀ!

ਹਾਤਿਮ ਖਾਣੇ ਦੀ ਮੌਜੂ ਤੋਂ ਮੁਆਫੀ ਮੰਗ ਕੇ ਉੱਠ ਪਿਆ। ਬਹਾਨਾ ਬਣਾਇਆ ਕਿ ਤਬੀਅਤ ਅਚਾਨਕ ਖਰਾਬ ਹੋ ਗਈ ਸੀ।

ਕਾਰਮਨ ਨੇ ਨਾਲ ਚੱਲਣ ਲਈ ਕਿਹਾ ਤਾਂ ਉਸਨੇ ਬਹੁਤ ਹੀ ਨਿਮਰਤਾ ਨਾਲ ਮਨ੍ਹਾ ਕਰ ਦਿੱਤਾ, “ਮੈਨੂੰ ਇਕੱਲੇ ਨੂੰ ਹੀ ਜਾਣ ਦਿਓ। ਤੁਸੀਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਓ।”

ਜਿਉਂ ਹੀ ਹਾਤਿਮ ਘਰੋਂ ਨਿਕਲਿਆ, ਉਸਦੀ ਪ੍ਰੇਸ਼ਾਨੀ ਏਨੀ ਵਧ ਗਈ ਕਿ ਉਸਨੇ ਆਤਮ-ਹੱਤਿਆ ਕਰਨ ਦਾ ਫੈਸਲਾ ਕਰ ਲਿਆ। ਤਰੀਕਾ ਲੱਭਣ ਲੱਗਾ। ਗੁਨਾਹ ਦੇ ਅਹਿਸਾਸ ਨਾਲ ਜਿਉਂਦਾ ਰਹਿਣਾ ਬਹੁਤ ਮੁਸ਼ਕਲ ਸੀ। ਉਹ ਗੁਨਾਹ ਦੇ ਅਹਿਸਾਸ ਬਾਰੇ ਵਿਚਾਰ ਕਰਨ ਲੱਗਾ। ਗੁਨਾਹ ਤਾਂ ਅਣਜਾਣੇ 'ਚ ਹੋਇਆ ਸੀ। ਇਸਦਾ ਕੱਢਾਰਾ<sup>2</sup> ਕੀ ਹੈ? ਹਾਤਿਮ ਨੂੰ ਜਾਪਿਆ ਕਿ ਕੱਢਾਰਾ ਅਦਾ ਕਰਨ ਮਗਰੋਂ ਉਸਦੇ ਬੇਚੈਨ ਅਹਿਸਾਸ ਨੂੰ ਚੈਨ ਆ ਜਾਏਗੀ ਤੇ ਉਹ ਆਰਾਮ ਨਾਲ ਮਰ ਸਕੇਗਾ।

ਬਹੁਤ ਸੋਚਿਆ ਕਿ ਮਸਜਿਦ ਦੇ ਮੌਲਵੀ ਨਾਲ ਸਲਾਹ-ਮਸ਼ਵਰਾ ਕਰ ਲਵੇ। ਉਸ ਨੇ ਇਹ ਖਿਆਲ ਛੱਡ ਦਿੱਤਾ। ਅਨਪੜ੍ਹ ਮੌਲਵੀ ਦੇ ਗਲਤ ਮਸ਼ਵਰੇ ਨਾਲ ਕਿਤੇ ਹੋਰ ਕਿਸੇ ਗੁਨਾਹ ਦੀ ਦਲਦਲ ਵਿਚ ਨਾ ਫਸ ਜਾਵੇ।

ਯੂਨੀਵਰਸਿਟੀ ਦੇ ਇਸਲਾਮੀਅਤ ਵਿਭਾਗ ਦੇ ਮੁਖੀ ਕੋਲ ਗਿਆ। ਮੁੱਦਾ ਦੱਸਿਆ, “ਮੇਰਾ ਪਿਉ ਮਰਨ ਮਗਰੋਂ ਮੇਰੀ ਮਾਂ ਦਾ ਨਿਕਾਹ ਪਿਉ ਦੇ ਛੋਟੇ ਭਰਾ ਨਾਲ ਕਰ ਦਿੱਤਾ ਗਿਆ ਸੀ। ਕੀ ਮੇਰੇ ਪਿਉ ਦੇ ਛੋਟੇ ਭਰਾ ਦੀ ਦੂਜੀ ਸ਼ਾਦੀ ‘ਚੋਂ ਪੈਦਾ ਹੋਈ ਅੰਲਾਦ ਨਾਲ ਮੇਰਾ ਰਿਸ਼ਤਾ ਜਾਇਜ਼ ਹੈ?”

ਇਸਲਾਮੀ ਵਿਦਵਾਨ ਨੇ ਬੜੇ ਤਹੱਮਲ ਨਾਲ ਸਮਝਾਇਆ, “ਨਾ ਤਾਂ ਲੜਕੀ ਦਾ ਪਿਉ ਤੇਰਾ ਸਕਾ ਪਿਉ ਐ ਤੇ ਨਾ ਈਂ ਲੜਕੀ ਦੀ ਮਾਂ ਤੇਰੀ ਸਕੀ ਮਾਂ ਹੈ। ਇਸਲਾਮ ਜਿੰਨਾ ਹੋ ਸਕੇ ਕੁਦਰਤ ਦੇ ਨੇੜੇ ਰਹਿ ਕੇ ਜੀਵਨ ਜਿਊਣ ਦੇ ਹੱਕ ’ਚ ਐ। ਤੁਹਾਡੀ ਦੋਵਾਂ ਦੀ ਸ਼ਾਦੀ ਜਾਇਜ਼ ਐ।”

ਹਾਤਿਮ ਦੇ ਸਿਰ ਤੋਂ ਜਿਵੇਂ ਪਹਾੜ ਜਿੰਨਾ ਜਾਨਲੇਵਾ ਬੋਝ ਲੱਥ ਗਿਆ।

ਇਸਲਾਮੀ ਸਕੂਲ ਤੋਂ ਛਤਵੇਂ ਦੀ ਅੰਗਰੇਜ਼ੀ ਨਕਲ ਲੈ ਕੇ ਬੜੇ ਵਿਸ਼ਵਾਸ ਤੇ ਮੁਸ਼ਟੀ ਨਾਲ ਉਹ ਕਾਰਮਨ ਨੂੰ ਮਿਲਿਆ। ਪਹਿਲਾਂ ਤਾਂ ਕਾਰਮਨ ਨੂੰ ਕੁਦਰਤ ਦੇ ਇਸ ਸੰਗੀਨ ਮਜ਼ਾਕ ’ਤੇ ਯਕੀਨ ਹੀ ਨਾ ਆਇਆ। ਜਦ ਉਸਨੇ ਧਰਮ ਦਾ ਆਗਿਆ-ਪੱਤਰ ਆਪਣੀਆਂ ਅੱਖਾਂ ਨਾਲ ਪੜ੍ਹਿਆ ਤਾਂ ਉਸਦਾ ਦਿਲ ਧਰਮ ਦੇ ਆਗਿਆ-ਪੱਤਰ ਨੂੰ ਇਨਸਾਨੀਅਤ ਦੇ ਅਸੂਲਾਂ ਅਨੁਸਾਰ ਪਰਖਣ ਲੱਗ ਪਿਆ। ਉਹ ਆਪਣੇ ਬਾਪ ਤੇ ਹਾਤਿਮ ਵਿਚ ਤੁਲਨਾ ਕਰਨ ਲੱਗੀ।

ਉਸਦਾ ਬਾਪ ਹਾਤਿਮ ਦਾ ਮਤਰੇਆ ਪਿਉ ਸੀ ਤੇ ਹਾਤਿਮ ਉਸਦਾ ਮਤਰੇਆ ਭਰਾ। ਧਰਮ ਦਾ ਆਗਿਆ-ਪੱਤਰ ਤਾਂ ਠੀਕ, ਕੀ ਉਸਦਾ ਦਿਲ ਇਹ ਰਿਸ਼ਤਾ ਪ੍ਰਵਾਨ ਕਰਨ ਲਈ ਤਿਆਰ ਸੀ? ਕੀ ਹਾਤਿਮ ਦੀ ਮਾਂ ਆਪਣੇ ਪਤੀ ਦੇ ਭਰਾ, ਜਿਸ ਨੂੰ ਉਹ ਆਪਣਾ ਬੇਟਾ ਵੀ ਸਮਝਦੀ ਹੋਵੇ, ਪਤੀ ਕਬੂਲ ਕਰਨ ਲਈ ਤਿਆਰ ਸੀ? ਚਾਹੇ ਧਰਮ, ਸਮਾਜ, ਖਾਨਦਾਨ ਹਰ ਕੋਈ ਆਗਿਆ ਦੇ ਰਿਹਾ ਹੋਵੇ! ਉਹ ਇਕ ਅਜੀਬ ਦੁਬਿਧਾ ਵਿਚ ਸੀ। ਉਸਦੀ ਰੂਹ ਹਾਤਿਮ ਨੂੰ ਮਿਲਣ ਨੂੰ ਤਿਆਰ ਸੀ ਪਰ ਸਰੀਰ ਹਾਤਿਮ ਦੇ ਹਵਾਲੇ ਹੋਣ ਦਾ ਸੋਚ ਕੇ ਬਰ-ਬਰ ਕੰਬਣ ਲੱਗਦਾ।

ਉਹ ਹਾਤਿਮ ਨੂੰ ਦੇਖਦੀ ਤਾਂ ਆਪਣੇ-ਆਪ ’ਤੇ ਕਾਬੂ ਨਾ ਪਾ ਸਕਦੀ। ਕਾਰਮਨ ਨੇ ਛੈਸਲਾ ਕੀਤਾ ਕਿ ਉਹ ਸ਼ਹਿਰ ਛੱਡ ਦੇਵੇਗੀ।

ਉਹ ਕਿਤੇ ਹੋਰ ਚਲੀ ਗਈ।

ਹਾਤਿਮ ਲੱਭਦਾ ਰਿਹਾ।

ਉਸਨੇ ਹਰ ਸੰਭਵ ਤਰੀਕੇ ਨਾਲ ਭਾਲ ਕੀਤੀ। ਕੰਪਿਊਟਰੀ-ਯੁੱਗ ਦੇ ਤੱਕੀ-ਯਾਫ਼ਤਾ ਸਮਿਆਂ 'ਚ 'ਸੋਸ਼ਲ ਨੈੱਟ-ਵਰਕ' ਦੀ ਹਰ ਵੈੱਬਸਾਈਟ 'ਤੇ ਲੱਭਿਆ। ਹਾਤਿਮ ਕਾਰਮਨ ਨੂੰ ਦਿਲ-ਜਾਨ ਨਾਲ ਚਾਹੁੰਦਾ ਸੀ। ਉਸਦੀ ਹਾਲਤ ਪਾਗਲਾਂ ਵਰਗੀ ਹੋ ਗਈ ਸੀ। ਉਸਨੂੰ ਹਰ ਚੀਜ਼ ਵਿੱਚੋਂ ਕਾਰਮਨ ਹੀ ਦਿਖਾਈ ਦਿੰਦੀ ਸੀ।

ਕਾਰਮਨ ਨੇ ਵੀ ਬਹੁਤ ਕੋਸ਼ਿਸ਼ ਕੀਤੀ ਕਿ ਆਪਣੇ-ਆਪ ਨੂੰ ਹਾਤਿਮ ਤੋਂ ਦੂਰ ਰੱਖ ਸਕੇ ਪਰ ਸ਼ਾਇਦ ਉਸਦੇ ਵੱਸ ਵਿਚ ਨਹੀਂ ਸੀ।

ਸ਼ਾਂਤੀ ਲਈ ਉਸਨੇ ਚਰਚ ਜਾਣਾ ਸ਼ੁਰੂ ਕਰ ਦਿੱਤਾ।

ਆਖਿਰ ਕਾਰਮਨ ਨੇ ਹਾਤਿਮ ਨੂੰ ਮਿਲਣ ਦਾ ਇਗਾਦਾ ਕਰ ਹੀ ਲਿਆ।

ਇਕ ਦਿਨ ਕਾਰਮਨ ਨੇ ਹਾਤਿਮ ਨੂੰ ਛੋਨ ਕੀਤਾ, "ਮੈਂ ਤੈਨੂੰ ਮਿਲਣ ਲਈ ਤਿਆਰ ਹਾਂ। ਮੈਂ ਤੈਨੂੰ ਸੈਂਟ ਜੌਹਨ ਕੈਬੀਡਰਲ ਵਾਲੀ ਗਲੀ ਵਿਚ ਦੁਲਹਨ ਬਣੀ ਮਿਲਾਂਗੀ।"

ਹਾਤਿਮ ਖੁਸ਼ੀ 'ਚ ਪਾਗਲ ਹੋ ਰਿਹਾ ਸੀ। ਉਸਦਾ ਪਿਆਰ ਸੱਚਾ ਸੀ। ਸੱਚਾ ਪਿਆਰ ਹੀ ਰੱਬ ਦੇ ਰੂਪ 'ਚ ਮਿਲਦਾ ਹੈ।

ਉਡੀਕ ਦੀਆਂ ਘੜੀਆਂ ਬੀਤ ਨਹੀਂ ਸਨ ਰਹੀਆਂ।

ਠੀਕ ਸਮੇਂ 'ਤੇ ਉਹ ਦੱਸੇ ਹੋਏ ਸਿਰਨਾਵੇਂ 'ਤੇ ਪਹੁੰਚਾ।

ਸਾਹਮਣੇ ਕਾਰਮਨ ਨੰਨ ਦੇ ਬਾਣੇ 'ਚ ਖੁਦਾਵੰਦ ਮਸੀਹ ਦੀ ਦੁਲਹਨ ਬਣੀ ਖੜ੍ਹੀ ਸੀ...!

•••

1. 1940ਵਿਆਂ ਦਾ ਹਾਲੀਵੁੱਡ ਦਾ ਪ੍ਰਸਿੱਧ ਐਕਟਰ
2. ਗੁਨਾਰ ਮਿਟਾਉਣ ਲਈ ਦਿੱਤਾ ਦਾਨ

# ਗਲੇ 'ਚ ਗੰਢ, ਕੰਨ ਵਿਚ ਤੇਲ

ਆਖਦੇ ਨੇ, ਮੈਨਹਾਟਨ ਅਜਿਹਾ ਟਾਪੂ ਐ, ਜਿਸ 'ਤੇ ਦੁਨੀਆ ਦੇ ਹਰ ਕੋਨੇ ਦਾ ਆਦਮੀ ਤੁਹਾਨੂੰ ਮਿਲ ਜਾਂਦੇ। ਇਹ ਛੋਟਾ ਜਿਹਾ ਟਾਪੂ ਪੁਲਾਂ ਤੇ ਸੁਰੰਗਾਂ ਨੇ ਸੂਬੇ ਦੇ ਬਾਕੀ ਸ਼ਹਿਰਾਂ ਨਾਲ ਜੋੜਿਆ ਹੋਇਐ।

ਸਵੇਰ ਵੇਲੇ ਤਾਂ ਟਾਪੂ ਦੀਆਂ ਸੜਕਾਂ 'ਤੇ ਪੀਲੀਆਂ ਗੱਡੀਆਂ ਦੀਆਂ ਕਤਾਰਾਂ ਏਦਾਂ ਲੱਗੀਆਂ ਹੁੰਦੀਆਂ, ਜਿਵੇਂ ਪੀਲੇ ਰੰਗ ਦੀਆਂ ਕੀੜੀਆਂ ਆਪਣੇ ਖਾਣ ਦੇ ਬੰਦੋਬਸਤ ਵਿਚ ਇਕ ਥਾਂ ਤੋਂ ਸ਼ਾਮਾਨ ਚੁੱਕ ਕੇ ਦੂਜੀ ਥਾਂ ਲਾਹ ਰਹੀਆਂ ਹੋਣ। ਸੜਕਾਂ ਦੇ ਕਿਨਾਰੇ ਛੋਟੇ-ਛੋਟੇ ਚਾਹ-ਕੌੜੀ ਦੇ ਕਨੱਸਰੀ-ਨੁਮਾ ਝੋੜਪੜਿਆਂ 'ਤੇ ਲੱਗੀਆਂ ਲੰਬੀਆਂ ਕਤਾਰਾਂ। ਲੋਕ ਆਪਣੇ ਨਾਸ਼ਤੇ ਦੇ ਪ੍ਰਾਕੀ ਲਿਫਾਡੇ ਝਪਟਣ 'ਚ ਇੰਝ ਫੁਰਤੀ ਦਿਖਾਉਂਦੇ ਨੇ ਕਿ ਜਾਂ ਤਾਂ ਉਹਨਾਂ ਦੀ ਗੱਡੀ ਨਿਕਲਣ ਵਾਲੀ ਐ ਜਾਂ ਰਾਤੀਂ ਵਿਚਾਰਿਆਂ ਨੇ ਖਾਣਾ ਨਹੀਂ ਖਾਧਾ।

ਹਰ ਜਗ੍ਹਾ ਕੋਈ ਨਾ ਕੋਈ ਲੱਗੀ ਕਤਾਰ ਦਿਸ ਪਏਗੀ। ਟਰੇਨ-ਸਟੇਸ਼ਨਾਂ 'ਤੇ ਟਿਕਟ ਖਰੀਦਣ ਵਾਲਿਆਂ ਦੀ ਕਤਾਰ, ਬੱਸਾਂ 'ਚ ਸਵਾਰ ਹੋਣ ਵਾਲਿਆਂ ਦੀ ਕਤਾਰ, ਸਿਨੇਮਾਂ-ਘਰਾਂ ਤੇ ਬਿਏਟਰ ਕੰਪਨੀਆਂ ਦੇ ਬਾਹਰ ਕਤਾਰਾਂ।

ਇਸ ਤਰ੍ਹਾਂ ਟਾਪੂ 'ਤੇ ਵਿਛੇ ਸੜਕਾਂ ਦੇ ਜਾਲਾਂ ਦੀਆਂ ਕਤਾਰਾਂ ਤੋਂ ਇੰਝ ਲਗਦਾ ਹੈ ਜਿਵੇਂ ਕੋਈ ਜੁਲਾਹਾ ਖੱਡੀ 'ਤੇ ਬੈਠਾ ਮਨੁੱਖੀ ਧਾਰਿਆਂ ਦੀਆਂ ਤਾਰਾਂ, ਦੂਜੀਆਂ ਕਤਾਰਾਂ 'ਚ ਜੋੜੀ ਜਾਂਦਾ ਹੋਵੇ। ਜਦ ਉਹ ਖੱਡੀ 'ਤੇ ਲੱਗਾ ਹੈਂਡਲ ਬੱਲੇ ਨੂੰ ਖਿੱਚਦਾ ਹੈ ਤਾਂ ਤਾਰਾਂ ਦੀਆਂ ਕਤਾਰਾਂ 'ਚ ਹਰ ਬੰਦਾ ਕਿਸੇ ਸ਼ਟਲ ਵਾਂਗ 'ਖਟ ਨਲੀ ਖਟ ਤਾਰ' ਦੀ ਆਵਾਜ਼ ਨਾਲ ਇਕ ਪਾਸੇ ਤੋਂ ਦੂਜੇ ਪਾਸੇ ਵੱਲ ਦੰੜਦਾ, ਜੀਵਨ ਦੀ ਚਾਦਰ ਬੁਣ ਦੇ ਯਤਨ 'ਚ ਜੁਟਿਆ ਹੋਇਆ ਹੈ।

ਬਸ ਇਕ ਜਗ੍ਹਾ ਅਜਿਹੀ ਹੈ, ਜਿੱਥੇ ਬਾ-ਕਤਾਰ ਰੇਂਗਦੀਆਂ ਕੀੜੀਆਂ ਵਾਲਾ ਇਹ ਕਾਨੂੰਨ ਪਾਗਲ ਮੱਖੀਆਂ ਦੇ ਝੁੰਡ 'ਚ ਬਦਲ ਜਾਂਦਾ ਹੈ, ਉਹ ਹੈ ਰੇਲ-ਗੱਡੀ ਦਾ ਬੂਹਾ। ਜਦ ਇਹ ਬੂਹਾ 'ਟੁੰ...ਨ ਬੜੰਕ' ਦੀ ਆਵਾਜ਼ ਨਾਲ ਖੁੱਲ੍ਹਦਾ ਹੈ ਤਾਂ ਇਹ ਮਾਨਵੀ ਮੱਖੀਆਂ ਦਾ ਝੁੰਡ ਬੂਹੇ 'ਤੇ ਇੰਝ ਝਪਟਦਾ ਹੈ, ਜਿਵੇਂ ਹਲਵਾਈ ਨੇ ਗੁਲਾਬ ਜਾਮਣ ਸ਼ੀਰੇ 'ਚ ਭੁਬੋ ਕੇ ਕੱਢੀ ਹੋਵੇ। ਟਰੇਨ 'ਚੋਂ ਬਾਹਰ ਆਉਣ ਵਾਲੇ ਮੁਸਾਫਿਰਾਂ ਦੀ ਹਾਲਤ ਇਹ ਹੁੰਦੀ ਹੈ, ਜਿਵੇਂ ਵਿਆਹ 'ਚ ਲੋਕ ਮੁਰਗੇ ਦੀ ਲੱਤ ਨੂੰ ਲੱਗਾ ਮਾਸ ਚਰੂੰਡਣ ਮਗਰੋਂ ਹੱਡੀ ਪਰ੍ਹ੍ਹਾਂ ਵਗ੍ਗਾ ਮਾਰਦੇ ਨੇ।

ਉਸ ਦਿਨ ਏਸੇ ਤਰ੍ਹਾਂ ਦੀ ਧੱਕੇ-ਮੁੱਕੀ 'ਚ ਦੋ ਦੇਸੀ ਇੰਝ ਟਰੇਨ ਦੇ ਬੂਹੇ 'ਚੋਂ ਬਾਹਰ ਡਿੱਗੇ, ਜਿਵੇਂ ਉਨ੍ਹਾਂ ਦੇ ਪਿੱਛੇ, ਸਣੇ ਜੁੱਤੀ ਕਿਸੇ ਨੇ ਜ਼ੋਰ ਦੀ ਠੁੱਡ ਮਾਰਿਆ ਹੋਵੇ ਜਾਂ ਮੋਟਾ ਸੇਠ ਕਿਸੇ ਗਰੀਬ ਨੂੰ ਨੌਕਰੀ ਤੋਂ ਕੱਢ ਕੇ ਬਾਹਰ ਮਾਰਦਾ ਹੈ।

ਇਨ੍ਹਾਂ ਵਿਚ ਇਕ ਵੱਡੀ ਉਮਰ ਦਾ ਬੰਦਾ ਸੀ, ਜਿਸਦੇ ਕੰਨਾਂ 'ਚ ਉੱਚਾ ਸੁਣਨ ਵਾਲੀ ਦਕੀਆਨੂੰਸੀ ਮਸ਼ੀਨ ਸੀ, ਜਿਸਦੀ ਤਾਰ ਉਸਦੀ ਜੈਕਟ ਅੰਦਰ ਕਮੀਜ਼ ਤੇ ਬੁਨੈਣ ਦਰਮਿਆਨ ਪਹਿਨੀ ਕੁੜਤੀ ਦੀ ਸੱਜੀ ਜੇਬ 'ਚ ਰੱਖੀ ਛੋਟੀ ਜਿਹੀ ਬੈਟਰੀ ਵਾਲੀ ਡੱਬੀ ਨਾਲ ਜੁੜੀ ਹੋਈ ਸੀ। ਉਹ ਬਜ਼ੁਰਗ ਡਿੱਗਿਆ। ਕੁਝ ਗਜ਼ ਪਰ੍ਹਾਂ ਉਸਦੀ ਦਕਿਆਨੂੰਸੀ ਮਸ਼ੀਨ ਜਾਂ ਡਿੱਗੀ। ਉਸ ਦੇ ਬਰਾਬਰ ਇਕ ਦੇਸੀ ਜਵਾਨ, ਪਿੱਠ ਦੇ ਭਾਰ ਏਦਾਂ ਡਿੱਗਿਆ, ਜਿੱਦਾਂ ਆਰਾਮ ਨਾਲ ਹੈਲੀਕਾਪਟਰ 'ਲੈਂਡ' ਕਰਦਾ ਹੈ।

ਬਜ਼ੁਰਗ ਨੇ ਮੁੰਡੇ ਵੱਲ ਗੁੱਸੇ ਨਾਲ ਘੂਰ ਕੇ ਉੱਚੀ ਆਵਾਜ਼ 'ਚ ਇੰਝ ਕਿਹਾ ਜਿਵੇਂ ਉਸ ਵਾਂਗ ਮੁੰਡਾ ਵੀ ਉੱਚਾ ਜਾਂ ਬਿਲਕੁਲ ਹੀ ਨਾ ਸੁਣਦਾ ਹੋਵੇ। ਆਪਣੀਆਂ ਅੱਖਾਂ ਵੱਲ ਦੋ ਉਂਗਲੀਆਂ ਦਾ ਇਸ਼ਾਰਾ ਕਰਦਾ ਉਹ ਚੀਕਿਆ, “ਦੂੰਦਾ ਨਈਂ ... ?”

ਮੁੰਡੇ ਨੇ ਜਵਾਬ ਦੇਣ ਦੀ ਥਾਂ ‘ਨਾਂਹ’ 'ਚ ਸਿਰ ਮਾਰਿਆ।

ਬੁੱਢਾ ਹੋਰ ਖਿਝ ਗਿਆ, “ਬੜਾ ਢੀਠ ਐਂ।”

ਬਜ਼ੁਰਗ ਨੇ ਮਸ਼ੀਨ ਸੰਭਾਲੀ। ਮੁੰਡੇ ਨੇ ਹੱਥ ਅਗਾਂਹ ਕੀਤਾ। ਬਜ਼ੁਰਗ ਨੇ ਸਮਝਿਆ ਮੁੰਡਾ ਉਸ ਨੂੰ ਉਠਾਲਣ ਲਈ ਮਦਦ ਕਰਨੀ ਚਾਹੁੰਦਾ ਹੈ ਜਾਂ ਹੱਥ ਮਿਲਾਉਣਾ ਚਾਹੁੰਦਾ ਹੈ। ਬਜ਼ੁਰਗ ਦੇ ਰੌਂਅ ਵਿਚਲੀ ਤਲਕੀ ਕੁਝ ਘਟ ਗਈ, ‘ਬੋੜੀ ਬਹੁਤ ਸ਼ਰਮ-ਹਯਾ ਤਾਂ ਹੈ ਇਹਦੇ 'ਚ। ਦੇਸੀ ਲਗਦੈ।’

ਉਸਨੇ ਵੀ ਮਿਲਾਉਣ ਲਈ ਹੱਥ ਅੱਗੇ ਵਧਾ ਦਿੱਤਾ। ਮੁੰਡੇ ਨੇ ਬਜਾਏ ਹੱਥ ਮਿਲਾਉਣ ਦੇ, ਉਸਦੀ ਬਾਂਹ ਫੜ ਲਈ। ਕਮੀਜ਼ ਦਾ ਕਢ ਲਪੇਟ ਕੇ ਬਾਂਹ ਨੰਗੀ ਕੀਤੀ ਤੇ ਆਪਣੀ ਉਂਗਲੀ ਨਾਲ ਬਾਂਹ 'ਤੇ ਹੌਲੀ-ਹੌਲੀ ਲਿਖਣ ਦਾ ਯਤਨ ਕੀਤਾ— ਛੂ ਯੂ ਨੋ ਇੰਗਲਿਸ ?

ਬਜ਼ੁਰਗ ਨੇ ਟੁੱਟੀ-ਛੁੱਟੀ ਅੰਗਰੇਜ਼ੀ 'ਚ ਕਿਹਾ, “ਬੋੜੀ-ਬੋੜੀ। ... ਪਰ ਉਰਦੂ-ਪੰਜਾਬੀ ਆਉਂਦੀ ਐ।”

ਮੁੰਡੇ ਨੇ ਫਿਰ ਬਾਂਹ 'ਤੇ ਲਿਖਿਆ— ਸੈਨੂੰ ਵੀ ਬੋੜੀ-ਬੋੜੀ ਉਰਦੂ ਆਉਂਦੀ ਐ।

ਬਜ਼ੁਰਗ ਖੁਸ਼ ਹੋ ਗਿਆ। ਬਾਂਹ ਛੁਡਾ ਕੇ ਗਰਮਜੋਸ਼ੀ ਨਾਲ ਹੱਥ ਮਿਲਾਇਆ

ਤੇ ਕਿਹਾ, “ਮੈਂ ਇੰਡੀਆ ਤੋਂ ਆਂ। ਉਰਦੂ-ਪੰਜਾਬੀ ਲਿਖ ਵੀ ਲੈਨਾਂ ਤੇ ਬੋਲ ਵੀ ਲੈਨਾਂ।”

ਜਵਾਨ ਨੇ ਫਿਰ ਉਸਦੀ ਬਾਂਹ 'ਤੇ ਲਿਖਿਆ— ਮੈਂ ਬੰਗਲਾ ਦੇਸ ਤੋਂ ਆਂ।

ਬਜ਼ੁਰਗ ਨੇ ਆਪਣੀ ਬਾਂਹ 'ਤੇ ਖਾਜ ਕੀਤੀ ਤੇ ਝੁਣਝੁਣੀ ਲਈ। ਉਸਨੂੰ ਕੁਤਕੁਤਾਰੀਆਂ ਨਿਕਲੀਆਂ ਸਨ। ਬੰਗਾਲੀ ਨੇ ਮੁਸਕਰਾ ਕੇ ਬਾਂਹ 'ਤੇ ਲਿਖਿਆ— ਮੈਂ ਬੋਲ ਨਹੀਂ ਸਕਦਾ।

ਬਜ਼ੁਰਗ ਮੁੰਡੇ ਦਾ ਮੂੰਹ ਦੇਖਣ ਲੱਗਾ। ਬੰਗਾਲੀ ਨੇ ਆਪਣੇ ਬੁੱਲ੍ਹਾਂ 'ਤੇ ਉੰਗਲਾਂ ਰੱਖੀਆਂ ਤੇ ਹੱਥ ਡੁਗ-ਡੁਗੀ ਬਣਾ ਕੇ ਘੁਮਾਇਆ। ਬਜ਼ੁਰਗ ਬੁੜਬੜਾਇਆ, “ਹਾਏ ! ਕਿੰਨਾ ਸੋਹਣਾ ਗੱਭਰੂ ਐ ਪਰ ਵਿਚਾਰਾ ਹੈ ਗੂੰਗਾ।”

ਬੰਗਾਲੀ ਮੁੰਡਾ ਉਸੇ ਜਜ਼ਬੇ ਨਾਲ ਬਜ਼ੁਰਗ ਨੂੰ ਦੇਖਣ ਲੱਗ ਪਿਆ, ਬੁਢਾਪੇ ਨੇ ਉਸ ਤੋਂ ਸੁਣਨ-ਸ਼ਕਤੀ ਖੋਹ ਲਈ ਐ।

ਦੋਹਾਂ ਦੇ ਦਿਲਾਂ 'ਚ ਇਕ ਦੂਜੇ ਲਈ ਹਮਦਰਦੀ ਪੈਦਾ ਹੋ ਗਈ। ਦੋਵੇਂ ਕੁਝ ਪਲ ਇਕ ਦੂਜੇ ਵੱਲ ਦੇਖਦੇ ਰਹੇ। ਬਜ਼ੁਰਗ ਨੂੰ ਖਿਆਲ ਹੀ ਨਾ ਰਿਹਾ ਕਿ ਉਸਨੇ ਕੰਨ 'ਚ ਮਸ਼ੀਨ ਲਾਉਣੀ ਹੈ। ਸਗੋਂ ਬੈਟਰੀ ਦਾ ਬਟਨ ਬੰਦ ਕਰ ਕੇ ਉਸ ਨੇ ਮਸ਼ੀਨ ਜੇਬ 'ਚ ਪਾ ਲਈ ਤੇ ਸੋਚਣ ਲੱਗਾ, ‘ਇਹ ਕਿਹੋ ਜਿਹਾ ਮਿਲਾਪ ਐ ? ਇਹ ਬੋਲ ਨਹੀਂ ਸਕਦਾ, ਮੈਂ ਸੁਣ ਨਹੀਂ ਸਕਦਾ।’

ਦੋਹਾਂ ਨੇ ਹੀਣ-ਅਹਿਸਾਸ ਦੇ ਬੂਹੇ ਬੰਦ ਕਰ ਲਏ। ਦੋਵੇਂ ਬੇਪਰਵਾਹ ਹੋ ਕੇ ਹੱਸਣ ਲੱਗ ਪਏ। ਹੱਸਦੇ ਹੋਏ ਨੇ ਮੁੰਡੇ ਨੇ 'ਸਲੋ ਮੋਸ਼ਨ' 'ਚ ਫਿਰ ਡਿੱਗਣ ਦੀ ਨਕਲ ਕੀਤੀ।

ਦੋਵੇਂ ਟਰੇਨ-ਸਟੇਸ਼ਨ 'ਚੋਂ ਨਿਕਲੇ। ਡਾਊਨ-ਟਾਊਨ ਦੇ ‘ਫਾਈਨੈਸ਼ਲ ਡਿਸਟ੍ਰਿਕਟ’ ਦੇ ਇਕ ਬੜੀਚੇ 'ਚ ਬੈਠ ਕੇ ‘ਗੱਲੀਂ ਜੁੱਟ’ ਗਏ। ਜਿਵੇਂ ਦੋਵੇਂ ਇਕ-ਦੂਜੇ ਦੀਆਂ ਭਾਵੂਕ ਤੇ ਮਾਨਸਿਕ ਲੋੜਾਂ ਪੂਰੀਆਂ ਕਰ ਰਹੇ ਹੋਣ। ਦੋਹਾਂ ਨੇ ਆਪਣੀ-ਆਪਣੀ ਜਾਣ-ਪਛਾਣ ਕਰਵਾਈ।

ਬਜ਼ੁਰਗ ਦਾ ਨਾਂ ਜਰਨੈਲ ਸਿੰਘ ਸੀ। ਉਹ ਹਿੰਦੇਸਤਾਨ ਦੇ ਲੁਧਿਆਣੇ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਦਾ ਕਿਸਾਨ ਸੀ। ਉਸਦੀ ਘਰਵਾਲੀ ਮਰ ਚੁੱਕੀ ਸੀ। ਉਹ ਆਪਣੇ ਪੁੱਤਰ ਤੇ ਨੂੰਹ ਨਾਲ ਇਕ ਬੈਡਰੂਮ ਦੇ ਅਪਾਰਟਮੈਂਟ ਵਿਚ ਬਰੁਕਲਿਨ ਰਹਿੰਦਾ ਸੀ।

ਨੂੰਹ-ਬੇਟਾ ਜੌਬ ਕਰਦੇ ਸਨ। ਜਰਨੈਲ ਸਿੰਘ ਸਾਰਾ ਦਿਨ ਇਕੱਲਾ ਰਹਿੰਦਾ ਸੀ। ਇਸੇ ਕਰਕੇ ਉਸਦਾ ਦਿਲ ਮਨੁੱਖਾਂ ਦੇ ਜੰਗਲ 'ਚ ਨਹੀਂ ਸੀ ਲਗਦਾ। ਉਹ ਆਪਣਾ ਪਿੰਡ ਯਾਦ ਕਰਦਾ। ਪਿੰਡ ਦੀਆਂ ਪੈਲੀਆਂ, ਲਹਿ-ਲਹਿ ਕਰਦੇ ਖੇਤ-

ਖਲਿਆਣ ਰੌਣਕੀਲੇ ਲੱਗਦੇ ਸਨ। ਬੰਦਿਆਂ ਨਾਲੁ ਭਰਿਆ ਇਹ ਸ਼ਹਿਰ ਵੀਰਾਨ ਜੰਗਲੁ ਲਗਦਾ ਸੀ। ਦਿਲ-ਪਰਚਾਵੇ ਲਈ ਛੋਟੇ-ਮੋਟੇ ਕੰਮ ਦੀ ਭਾਲੁ 'ਚ ਉਹ ਘਰੋਂ ਨਿਕਲਿਆ ਸੀ।

ਬੰਗਾਲੀ ਮੁੰਡੇ ਦਾ ਨਾਂ ਨਜ਼ਰੁਲ ਇਸਲਾਮ ਸੀ। ਉਹ ਸਿਲਟ ਦੇ ਪਿੰਡ ਤੋਂ ਸੀ। ਇਸ ਛੋਟੇ ਜਿਹੇ ਪਿੰਡ 'ਚ ਸਕੂਲ ਤਾਂ ਸੀ ਪਰ ਕੋਈ ਅਜਿਹਾ ਅਦਾਰਾ ਨਹੀਂ ਸੀ, ਜਿੱਥੇ ਉਹ 'ਇਸ਼ਾਰਿਆਂ ਦੀ ਬੋਲੀ' ਸਿੱਖ ਸਕਦਾ। ਸੁਣ ਤਾਂ ਲੈਂਦਾ ਸੀ ਪਰ ਬੋਲ ਨਹੀਂ ਸੀ ਸਕਦਾ। ਲਿਖਣ-ਪੜ੍ਹਨ 'ਚ ਬਹੁਤ ਹੁਸ਼ਿਆਰ ਸੀ। ਉਹ ਵੀ ਕੰਮ ਲੱਭਣ ਲਈ ਹੀ ਘਰੋਂ ਨਿਕਲਿਆ ਸੀ।

ਪੀਲੀ ਟੈਕਸੀ ਚਲਾਉਣ ਦੀ ਨਜ਼ਰੁਲ ਇਸਲਾਮ ਦੀ ਬਹੁਤ ਤਮੰਨਾ ਸੀ ਕਿਉਂਕਿ ਉਸਦੇ ਸਾਰੇ ਵਾਕਫ਼ ਟੈਕਸੀ ਚਲਾ ਕੇ ਵਧੀਆ ਗੁਜ਼ਾਰਾ ਕਰ ਰਹੇ ਸਨ। ਉਸ ਨੇ ਕਈ ਸਟੋਰਾਂ 'ਤੇ ਕੰਮ ਕੀਤਾ ਪਰ ਗੂੰਗੇਪਨ ਕਾਰਨ ਛੇਤੀ ਹੀ ਨੌਕਰੀ ਤੋਂ ਵਿਹਲਾ ਹੋ ਜਾਂਦਾ। ਉਹ ਦਾ ਵਿਚਾਰ ਫਲਾਂ ਦੀ ਰੇੜ੍ਹੀ ਲਾਉਣ ਦਾ ਸੀ ਪਰ ਸਿਟੀ ਦੇ ਹੈਲਥ ਡਿਪਾਰਟਮੈਂਟ ਤੇ ਮੈਂਟਲ ਹਾਈਜਿਨ ਤੋਂ ਫਲਾਂ ਦੀ ਰੇੜ੍ਹੀ ਦਾ ਲਾਈਸੈਂਸ ਮਿਲਣ ਦੀਆਂ ਸ਼ਰਤਾਂ ਦੇ ਰਾਹ 'ਚ ਨਕਾਰਾ ਜੀਭ ਰੋੜਾ ਬਣ ਰਹੀ ਸੀ।

ਜਰਨੈਲ ਸਿੰਘ ਨੇ ਸਲਾਹ ਦਿੱਤੀ, “ਜੀਭ 'ਤੇ ਜੋਕਾਂ ਲਵਾ ਲੈ। ਜੀਭ 'ਚ ਜਿਹੜਾ ਭੈੜੇ ਬੋਲਾਂ ਦਾ ਮਾੜਾ ਲਹੂ ਐ, ਜੋਕਾਂ ਚੂਸ ਲੈਣਗੀਆਂ ਤੇ ਤੂੰ ਠੀਕ ਹੋ ਜਾਏਂਗਾ।”

ਨਜ਼ਰੁਲ ਇਸਲਾਮ ਨੇ ਵੀ ਬਾਂਹ 'ਤੇ ਲਿਖ ਕੇ ਮਸਵਰਾ ਦਿੱਤਾ- ਕੰਨਾਂ ਕੋਲ੍ਹ ਸੋਨੇ ਦੇ ਢੋਲ ਵਜਵਾ। ਕੰਨਾਂ 'ਚ ਜਿਹੜਾ ਕੰਨ-ਖੜ੍ਹਰਾ ਵੜਿਆ ਹੋਇਐ, ਬਾਹਰ ਨਿਕਲ ਆਉਗਾ ਤੇ ਤੈਨੂੰ ਸੁਣਨ ਲੱਗ ਪਉਗਾ।

ਦੋਵੇਂ ਪਾਗਲਾਂ ਵਾਂਗ ਹੱਸਦੇ-ਹੱਸਦੇ ਬੇਹਾਲ ਹੋ ਗਏ।

ਨਜ਼ਰੁਲ ਇਸਲਾਮ ਨੇ ਸਲਾਹ ਦਿੱਤੀ- ਨਾ ਤਾਂ ਏਥੇ ਜੋਕਾਂ ਲਾਉਣ ਵਾਲੇ ਵਸਦੇ ਐ, ਨਾ ਹੀ ਸੋਨੇ ਦਾ ਢੋਲ ਘੜਨ ਵਾਲੇ ਸੁਨਿਆਰੇ। ਇੰਝ ਕਰਦੇ ਆਂ ਦੋਵੇਂ ਮਿਲ ਕੇ ਕੋਹਲੂ ਖਰੀਦਦੇ ਆਂ।

ਜਰਨੈਲ ਸਿੰਘ ਨੇ ਪੁੱਛਿਆ, “ਕੋਹਲੂ ? ਤੇਲ ਕੱਢਣ ਵਾਲਾ ?” ਕੁਝ ਸੋਚ ਕੇ ਉਸ ਨੇ ਫਿਰ ਪੁੱਛਿਆ, “ਕੋਹਲੂ ਨਾਲੁ ਮੇਰੇ ਕੰਨਾਂ 'ਚ ਤੇਲ ਪਾਏਂਗਾ ?”

ਨਜ਼ਰੁਲ ਇਸਲਾਮ ਨੇ ਫਿਰ ਲਿਖਿਆ- ਨਹੀਂ! ਨੌ ਮਣ ਤੇਲ ਇਕੱਠਾ ਕਰਾਂਗਾ।

ਜਰਨੈਲ ਸਿੰਘ ਹੱਸ-ਹੱਸ ਕੇ ਲੋਟ-ਪੋਟ ਹੋ ਗਿਆ, “ਤਾਂ ਆਪਾਂ ਰਾਧਾ ਦਾ

ਨਾਚ ਦੇਖਾਂਗੇ ।”

ਹੱਸਦਾ-ਹੱਸਦਾ ਜਰਨੈਲ ਸਿੰਘ ਇਕਦਮ ਚੁੱਪ ਹੋ ਗਿਆ। ਫਿਰ ਬੋਲਿਆ, “ਰਾਧਾ ਦੇ ਨਾਚ ਲਈ ਨੌਂ ਮਣ ਤੇਲ ਅਤੇ ਤੇਲ ਲਈ ਕੋਹਲੂ ।” ਕੁਝ ਚਿਰ ਚੁੱਪ ਰਹਿ ਕੇ ਫਿਰ ਬੋਲਿਆ, “ਕੋਹਲੂ! ਗੱਲ ਤਾਂ ਪਤੇ ਦੀ ਐ। ਮੈਂ ਕੋਹਲੂ ਅੱਗੇ ਜੋਤਿਆ ਹੋਇਆ ਬਲਦ, ਤੂੰ ਮੇਰੇ ਪਿੱਛੇ ਬਲਦ ਹਿੱਕਣ ਵਾਲਾ ।”

ਨਜ਼ਰੁਲ ਇਸਲਾਮ ਦੇ ਚਿਹਰੇ ’ਤੇ ਹੈਰਾਨੀ ਦੇ ਭਾਵ ਉੱਭਰੇ। ਉਸ ਦਾ ਜਵਾਬ ਜਰਨੈਲ ਸਿੰਘ ਨੇ ਦੇ ਦਿੱਤਾ ਤੇ ਸਮਝਾਇਆ, “ਜਦੋਂ ਆਪਾਂ ਰੇੜ੍ਹੀ ਲਾਉਣ ਵਾਲੀ ਅਰਜ਼ੀ ਲਈ ਜਾਵਾਂਗੇ, ਤੂੰ ਮੇਰੇ ਪਿੱਛੇ ਖੜਾ ਹੋ ਜਾਵੀਂ। ਆਪਣੇ ਹੱਥ ਮੇਰੀ ਕਮੀਜ਼ ਅੰਦਰ। ਮੇਰੀ ਪਿੱਠ ਨੂੰ ਬਲਦ ਦੀ ਪਿੱਠ ਸਮਝ ਲੈਣਾ। ਆਪਣੀ ਉੱਗਲੀ ਨੂੰ ਪਰੈਣੀ ਬਣਾ ਕੇ ਜੋ ਕੁਝ ਸੁਣੋਂ ਲਿਖੀ ਜਾਈਂ। ਮੈਂ ਜਵਾਬ ਦੇਣੀ ਜਾਉਂਗਾ ।”

ਨਜ਼ਰੁਲ ਇਸਲਾਮ ਨੇ ਐਤਕੀਂ ਬਾਂਹ ਦੀ ਥਾਂ ਜਰਨੈਲ ਸਿੰਘ ਦੇ ਲੱਕ ਕੋਲੋਂ ਕਮੀਜ਼ ਦੇ ਅੰਦਰ ਹੱਥ ਪਾ ਕੇ ਲਿਖਿਆ— ਤੇਰੇ ਕੋਲ ਜਿਹੜੀ ਕੰਨ ਦੀ ਮਸ਼ੀਨ ਐ, ਉਸ ਨਾਲ ਤੂੰ ਥੋੜ੍ਹਾ-ਬਹੁਤਾ ਸੁਣ ਤਾਂ ਸਕਦੈਂ!

ਜਰਨੈਲ ਸਿੰਘ ਹੱਸਣ ਲੱਗ ਪਿਆ, “ਭਾਈ ਇਹ ਮਸ਼ੀਨ ਤਾਂ ਮੈਂ ਇਸ ਲਈ ਲਾਉਂਨਾਂ ਬਈ ਕੰਨਾਂ ’ਤੇ ਪਏ ਢੱਕਣ ’ਤੇ ਇਹ ਲਟਕਦੀ ਤਾਰ ਦੇਖ ਕੇ ਲੋਕ ਇਹ ਸਮਝਣ ਜਾਂ ਤਾਂ ਬੁੱਢਾ ਗਾਣੇ ਸੁਣ ਰਿਹੈ ਜਾਂ ਇਹ ਸਮਝਣ ਕਿ ਇਹਨੂੰ ਸੁਣਦਾ ਨਈਂ। ਤਦੇ ਉਹ ਮੈਨੂੰ ਕੁਝ ਨਹੀਂ ਕਹਿੰਦੇ। ਭਾਈ ਮੈਨੂੰ ਬਿਲਕੁਲ ਨਈਂ ਸੁਣਦਾ ।”

ਨਜ਼ਰੁਲ ਇਸਲਾਮ ਨੇ ਕੁਝ ਇਸ਼ਾਰਿਆਂ ਨਾਲ ਤੇ ਕੁਝ ਬਾਂਹ ’ਤੇ ਲਿਖ ਕੇ ਕਿਹਾ— ਚਲੋ! ਪਹਿਲਾਂ ਲਾਈਸੈਂਸ ਲੈਂਦੇ ਅਤੇ।

ਦੋਵਾਂ ਨੇ ਆਸ ਭਰੀਆਂ ਨਿਗਾਹਾਂ ਨਾਲ ਇਕ-ਦੂਜੇ ਵੱਲ ਦੇਖਿਆ। ਨਾ ਜਰਨੈਲ ਸਿੰਘ ਦੇ ਬੁੱਲ੍ਹ ਹਿੱਲੇ, ਨਾ ਹੀ ਨਜ਼ਰੁਲ ਇਸਲਾਮ ਦੀਆਂ ਉੱਗਲਾਂ ਨੇ ਹਰਕਤ ਕੀਤੀ ਪਰ ਦੋਹਾਂ ਦੀਆਂ ਅੱਖਾਂ ’ਚ ਠਾਠਾਂ ਮਾਰਦੇ ਹੰਝੂ ਕਹਿ ਰਹੇ ਸਨ, ‘ਮੈਂ ਤੈਨੂੰ ਇਕ ਦਿਨ ਡਾਕਟਰ ਕੋਲ ਇਲਾਜ ਲਈ ਜ਼ਰੂਰ ਲੈ ਕੇ ਜਾਉਂਗਾ ।’

ਦੋਹਾਂ ਦੀਆਂ ਲੋੜਾਂ ਨੇ ਉਹ ਮਾਂ ਲੱਭ ਹੀ ਲਈ, ਜਿਸ ਨੇ ਫਲਾਂ ਦੀ ਰੇੜ੍ਹੀ ਦਾ ਲਾਇਸੈਂਸ ਹਾਸਲ ਕਰਨ ਦੀ ਅਜੀਬੋ-ਗਰੀਬ ਤਰੀਕਾ ਲੱਭਿਆ ਸੀ। ਦੋਹਾਂ ਨੇ ਲਾਇਸੈਂਸ ਹਾਸਲ ਕਰ ਲਿਆ ਤੇ ਜਿੰਦਗੀ ਦੀ ਕਤਾਰ ’ਚ ਉਹ ਵੀ ਖੜ੍ਹੇ ਹੋ ਗਏ। ਜਰਨੈਲ ਸਿੰਘ ਦੀ ਚਾਲ ’ਚ ਵੱਕਾਰ ਆ ਗਿਆ। ਜਦੋਂ ਵੀ ਉਹ ਆਪਣੀ

ਜਾਣ-ਪਛਾਣ ਕਰਵਾਉਂਦਾ, ਆਖਦਾ, “ਜਰਨੈਲ ਸਿੰਘ ਫਰੌਮ ਲੁਧਿਆਣਾ। ਲਾਇਸੈਂਸ ਹੋਲਡਰ ਬਿਜ਼ਨਸਮੈਨ ।”

ਉਸਨੇ ‘ਗੁੱਡ ਮੌਰਨਿੰਗ ... ਹੌਅ ਆਰ ਜੂ ... ਮੇਅ ਆਈ ਹੈਲਪ ਜੂ’ ਵਰਗੇ ਡਿਕਰੇ ਸਿੱਖ ਲਏ। ਹਿੰਦੇਸਤਾਨ ਤੋਂ ਆਪਣੇ ਗਵਾਂਢੀ ਰਾਮੀ ਦਰਜੀ ਦੇ ਹੱਥਾਂ ਦਾ ਸੀਤਾ ਹੋਇਆ ਸੂਟ ਵੀ ਆਉਂਦੇ ਜਾਂਦੇ ਤੋਂ ਮੰਗਵਾ ਲਿਆ।

ਦੋਵੇਂ ਏਨੀ ਮਿਹਨਤ ਤੇ ਲਗਨ ਨਾਲ ਕੰਮ ’ਤੇ ਜੁੱਟ ਗਏ ਕਿ ਇਕ ਦਿਨ ਵੀ ਨਾਗਾ ਨਾ ਪਾਉਂਦੇ। ਰੇੜ੍ਹੀ ’ਤੇ ਪਈਆਂ ਨਾਰੰਗੀਆਂ, ਸੇਬ, ਸੰਤਰੇ ਏਦਾਂ ਚਮਕਾਉਂਦੇ ਕਿ ਲੰਘ ਰਹੇ ਲੋਕਾਂ ਨੂੰ ਸ਼ੱਕ ਪੈਂਦੀ ਕਿ ਸੱਚਮੁਚ ਫਲ ਐ ਕਿ ਸੋਨੇ-ਚਾਂਦੀ ਦੇ ਗਹਿਣੇ ਰੇੜ੍ਹੀ ’ਤੇ ਵਿਕ ਰਹੇ ਐ। ਜਰਨੈਲ ਸਿੰਘ ਸੂਟ-ਟਾਈ ਪਹਿਨੀ ਅੱਗੇ ਜੁਟਿਆ ਬਲਦ ਤੇ ਨਜ਼ਰੁਲ ਇਸਲਾਮ ਉਸਦੇ ਲੱਕ ਨਾਲ ਚਿੰਬੜਿਆ ਬਲਦ ਹਿੱਕਣ ਵਾਲਾ ਤੇਲੀ। ਜੀਵਨ ਦੇ ਕੋਹਲੂ ’ਤੇ ਇਸ ਤਰ੍ਹਾਂ ਜੁੱਟ ਗਏ ਜਿਵੇਂ ਨੌਂ ਮਣ ਤੇਲ ਨਾਲ ਰਾਧਾ ਦਾ ਨਾਚ। ਜਿਸ ਤਰ੍ਹਾਂ ਕੰਮ ਹੀ ਉਹਨਾਂ ਦੇ ਕੰਨ ਤੇ ਗਲ ਦਾ ਇਲਾਜ ਹੋਵੇ।

ਦੋਵੇਂ ਦੀ ਰੇੜ੍ਹੀ ਡਾਈਨੈਸ਼ਲ ਡਿਸਟ੍ਰਿਕਟ ਵਿਚ ਏਨੀ ਹਰਮਨ-ਪਿਆਰੀ ਹੋ ਗਈ ਕਿ ਸਾਰੇ ਉਹਨਾਂ ਕੋਲੋਂ ਹੀ ਫਲ ਪੁਰੀਦਾਦੇ ਪਰ ਜਰਨੈਲ ਸਿੰਘ ਦੇ ਅੰਗਰੇਜ਼ੀ ਸ਼ਬਦਾਂ ਦਾ ਪੜਾਨਾ ਸਿਰਫ਼ ‘ਹੌਅ ਆਰ ਜੂ ... ਮੇਅ ਆਈ ਹੈਲਪ ਜੂ ... ਐਪਲ ਬਨ ਡਾਲਰ ਈਚ ... ਅੰਰੋਜ਼ ਨਾਈਨਟੀ ਨਾਈਨ ਸੈਂਟ ਦੇ ਟੂ’ ਹੀ ਰਿਹਾ।

ਇਕ ਦਿਨ ਅੱਧ-ਖੜ੍ਹ ਉਮਰ ਦੀ ਅੰਰਤ ਰੇੜ੍ਹੀ ਕੋਲ ਦੀ ਲੰਘੀ। ਫਲਾਂ ’ਤੇ ਨਿਗਾਹ ਪਈ ਤਾਂ ਰੁਕ ਗਈ। ਅੰਰਤ ਨੇ ਸੰਤਰਿਆਂ ਦੀ ਕੀਮਤ ਅੰਗਰੇਜ਼ੀ ’ਚ ਪੁੱਛੀ। ਜਰਨੈਲ ਸਿੰਘ ਦੇ ਮੂੰਹ ’ਚੋਂ ‘ਡਾਲਰ’ ਦੀ ਬਜਾਏ ‘ਇਕ ਰੁਪਏ ਦੇ ਦੋ’ ਨਿਕਲਿਆ ਤਾਂ ਅੰਰਤ ਦਾ ਹਾਸਾ ਨਿਕਲ ਗਿਆ। ਉਸਨੇ ਉਰਦੂ ’ਚ ਜਰਨੈਲ ਸਿੰਘ ਨਾਲ ਗੱਲਬਾਤ ਸ਼ੁਰੂ ਕਰ ਲਈ। ਜਰਨੈਲ ਸਿੰਘ ਉਰਦੂ-ਪੰਜਾਬੀ ਦੇ ਮਿਲਗੋਭੇ ਨਾਲ ਗੱਲਬਾਤ ’ਚ ਫਲਾਂ ਦੇ ਰੰਗ ਤੇ ਮਿਠਾਸ ਘੋਲਣ ਲੱਗ ਪਿਆ।

ਅੱਧ-ਖੜ੍ਹ ਉਮਰ ਦੀ ਅੰਰਤ ਪਾਕਿਸਤਾਨ ਤੋਂ ਸੀ। ਉਸਦਾ ਨਾਂ ਜਾਹਿਦਾ ਸੀ। ਨੇੜੇ ਹੀ ਚਰਚ ਸਟਰੀਟ ’ਤੇ ਨਹੁੰ ਸੰਵਾਰਨ ਦੀ ਦੁਕਾਨ ’ਤੇ ਕੰਮ ਕਰਦੀ ਸੀ। ਉਸ ਇਕਲੋਂਤੇ ਪੁੱਤਰ ਦੀ ਮਾਂ, ਜਿਸ ਨੇ ਕੁਝ ਹੀ ਮਹੀਨੇ ਪਹਿਲਾਂ ਨਿਊਯਾਰਕ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ ਤੇ ‘ਵਰਲਡ ਟਰੇਡ ਸੈਂਟਰ’ ਦੀ ਇਕ ਇਮਾਰਤ ’ਚ ਨੌਕਰੀ ਲੱਭ ਲਈ ਸੀ।

ਜਾਹਿਦਾ ਦਾ ਹਰ ਪਲ ਆਪਣੇ ਬੇਟੇ ਦੀ ਜ਼ਿੰਦਗੀ ਵਾਸਤੇ ਹੀ ਸੀ। ਹਰ ਇਕ ਨਾਲ ਗੱਲਬਾਤ ’ਚ ਉਸਦਾ ਬੇਟਾ ਜਹਾਂਗੀਰ ਹਾਜ਼ਰ ਹੁੰਦਾ, “ਮੇਰਾ

ਹੈਂਡਸਮ ਜਹਾਂਗੀਰ।”

ਉਹ ਹਰ ਰੋਜ਼ ਜਰਨੈਲ ਸਿੰਘ ਨਾਲ ਆਪਣੇ ਪੁੱਤਰ ਬਾਰੇ ਗੱਲਾਂ ਕਰਦੀ।

ਆਪਣੇ ਲਈ ਇਕ ਕੇਲਾ, ਇਕ ਸੰਤਰਾ ਅਤੇ ਕੁਝ ਅੰਗੂਹ ਖਰੀਦਣਾ, ਬਸ ਰੋਜ਼ ਦੀ ਗੱਲਬਾਤ ਦਾ ਬਹਾਨਾ। ਜਰਨੈਲ ਸਿੰਘ, ਜੇ ਨਜ਼ਰੁਲ ਇਸਲਾਮ ਪਿੱਛੇ ਖੜ੍ਹਾ ਹੁੰਦਾ ਤਾਂ ਸਿੱਧੇ ਜਵਾਬ ਦਿੰਦਾ। ਜੇ ਕਦੇ ਨਜ਼ਰੁਲ ਇਸਲਾਮ ਏਧਰ ਓਧਰ ਗਿਆ ਹੁੰਦਾ ਤਾਂ ਪੁੱਠੇ-ਸਿੱਧੇ ਜਵਾਬਾਂ ਨਾਲ ਜਾਹਿਦਾ ਨੂੰ ਹਸਾਉਂਦਾ।

ਫਲਾਂ ਦੀ ਇਹ ਰੇੜ੍ਹੀ ਟਵਿਨ ਟਾਵਰਾਂ ਤੋਂ ਦੂਰ ਤਾਂ ਸੀ ਪਰ ਰੇੜ੍ਹੀ ਤੋਂ ਇਹ ਚੰਗੀ ਤਰ੍ਹਾਂ ਦੀਹਦੇ ਸਨ। ਜਾਹਿਦਾ ਜਦ ਵੀ ਆਪਣੇ ਬੇਟੇ ਦਾ ਜ਼ਿਕਰ ਕਰਦੀ, ਮੂੰਹ ਉਸ ਇਮਾਰਤ ਵੱਲ ਹੁੰਦਾ, ਜਿਸ 'ਚ ਉਸਦਾ ਪੁੱਤਰ ਜਹਾਂਗੀਰ ਕੰਮ ਕਰਦਾ ਸੀ।

ਨਜ਼ਰੁਲ ਇਸਲਾਮ ਤੇ ਜਰਨੈਲ ਸਿੰਘ ਵੀ ਕਾਰੋਬਾਰ ਤੋਂ ਵਾਹਵਾ ਸੁਖੀ ਹੁੰਦੇ ਜਾ ਰਹੇ ਸਨ। ਦੋਵੇਂ ਬੱਚਤ ਅੱਧੀ-ਅੱਧੀ ਵੰਡ ਲੈਂਦੇ। ਦੋਵਾਂ ਨੇ ਫੈਸਲਾ ਕੀਤਾ, ਕਿਉਂ ਨਾ ਆਪਣਾ ਇਲਾਜ ਕਰਵਾ ਲਿਆ ਜਾਏ। ਦੋਹਾਂ ਦੇ ਇਲਾਜ ਦੀ ਜਗ੍ਹਾ ਇਕ ਹੀ ਸੀ। ਗਲ ਤੇ ਕੰਨਾਂ ਦੀ ਕਲੀਨਿਕ। ਦੋਹਾਂ ਨੇ ਵਾਗੀ-ਵਾਗੀ ਅੱਧੀ ਛੁੱਟੀ ਲੈ ਕੇ ਕਲੀਨਿਕ ਤੋਂ ਆਪਣੇ-ਆਪਣੇ ਐਕਸਰੇ ਤੇ ਜਾਂਚ-ਪੜਤਾਲ ਦੇ ਕਾਗਜ਼-ਪੱਤਰ ਲੈ ਆਂਦੇ। ਦੋਹਾਂ ਨੂੰ ‘ਅਵੈਲਿਯੂਏਸ਼ਨ’ ਲਈ ਦਿਮਾਗੀ ਭਾਕਟਰਾਂ ਕੋਲ ਜਾਣ ਲਈ ਕਿਹਾ ਗਿਆ।

ਜਦ ਦੋਵੇਂ ਵਾਪਸ ਆਏ ਤਾਂ ਦੋਹਾਂ ਦੀਆਂ ਅੱਖਾਂ 'ਚ ਹੰਝੂ ਸਨ। ਜਰਨੈਲ ਸਿੰਘ ਦੇ ਬਿਰਕਦੇ ਹੋਏ ਬੁੱਲ੍ਹੇ ਨਜ਼ਰੁਲ ਇਸਲਾਮ ਨੂੰ ਪੁੱਛ ਰਹੇ ਸਨ, ‘ਕੀ ਮੇਰੇ ਵਾਂਗੂੰ ਤੇਰੀ ਵੀ ਦਿਮਾਗੀ ਸਦਮਾ ਪਹੁੰਚਣ ਨਾਲ ਬੋਲਣ-ਸ਼ਕਤੀ ਜਾਂਦੀ ਰਹੀ ਐ।’

ਨਜ਼ਰੁਲ ਇਸਲਾਮ ਨੇ ਜਦੋਂ ਰਿਪੋਰਟ ਪੜ੍ਹੀ ਤਾਂ ਸਮਝ ਗਿਆ ਕਿ ‘ਕੌਂਡਲਿਨ ਨਰਵ’ ਉਹ ਸਿਗਨਲ ਫੜਦੇ ਹਨ, ਜਿਹੜੇ ਦਿਮਾਗ ਤੋਂ ਕੰਨ ਦੇ ਅੰਦਰੂਨੀ ਹਿੱਸੇ ਤੱਕ ਪਹੁੰਚਦੇ ਹਨ। ਤੰਤੂਆਂ ਨੂੰ ਅਚਾਨਕ ਲੱਗਣ ਵਾਲਾ ਝਟਕਾ, ਜਿਸ ਨੂੰ ਦਿਮਾਗ ਝੱਲ ਨਾ ਕਰ ਸਕੇ, ਸਰੀਰ ਦਾ ਕੋਈ ਨਾ ਕੋਈ ਅੰਗ ਨਕਾਰਾ ਕਰ ਦਿੰਦਾ ਹੈ। ਨਜ਼ਰੁਲ ਇਸਲਾਮ ਦੇ ਗੂੰਗੇਪਨ ਦੀ ਵੀ ਇਹੀ ਵਜ਼ਾ ਸੀ। ਨਜ਼ਰੁਲ ਇਸਲਾਮ ਨੇ ਜਰਨੈਲ ਸਿੰਘ ਦੀ ਬਾਂਹ ਨੰਗੀ ਕਰ ਕੇ ਲਿਖ ਕੇ ਪੁੱਛਿਆ- ਕੀ ਹੋਇਆ ਸੀ?

ਜਰਨੈਲ ਸਿੰਘ ਨੂੰ ਜਿਵੇਂ ਹਿਚਕੀ ਲੱਗ ਗਈ, “ਮੈਂ ਨਿੱਕਾ ਜਿਹਾ ਸੀ। ਮੈਨੂੰ ਤਾਂ ਉਮਰ ਵੀ ਯਾਦ ਨਹੀਂ ਕਿ ਮੈਂ ਕਿੱਡਾ ਸੀ। ਉਦੋਂ ਹਿੰਦੋਸਤਾਨ ਦੀ ਵੰਡ ਹੋ

ਰਹੀ ਸੀ। ਮੇਰਾ ਖਾਨਦਾਨ ਸਿਆਲਕੋਟ ਦੇ ਨੇੜੇ ਪਿੰਡ 'ਚ ਸਦੀਆਂ ਤੋਂ ਰਹਿ ਰਿਹਾ ਸੀ। ਅੰਗਰੇਜ਼ਾਂ ਨੇ ਹਿੰਦੇਸਤਾਨ ਤਾਂ ਛੱਡ ਦਿੱਤਾ ਪਰ ਉਸਦੀ ਅਜਿਹੀ ਸਜ਼ਾ ਮਿਲੀ ਕਿ ਅੱਜ ਤੱਕ ਅਸੀਂ ਭੁਗਤ ਰਹੇ ਅਂ। ਮੇਰਾ ਪਿਉ ਪਿੰਡ ਨਹੀਂ ਸੀ ਛੱਡਣਾ ਚਾਹੁੰਦਾ।”

“ਜਦ ਮੁਸਲਮਾਨ ਲਾਸ਼ਾਂ ਦੀ ਭਰੀ ਗੱਡੀ ਪਾਕਿਸਤਾਨ ਪਹੁੰਚੀ ਤਾਂ ਮੁਸਲਮਾਨਾਂ ਨੇ ਸਾਡੇ ਘਰ ਨੂੰ ਅੱਗ ਲਾ ਦਿੱਤੀ। ਬਾਹਰ ਵੱਡੇ ਬੂਹੇ ਨੂੰ ਜਿੰਦਾ ਲਾ ਦਿੱਤਾ। ਮੈਂ ਛੋਟਾ ਜਿਹਾ ਸੀ। ਮੇਰੇ ਪਿਉ ਨੇ ਮੈਨੂੰ ਖਿੜਕੀ ਬਾਣੀਂ ਬਾਹਰ ਸਿੱਟ ਦਿੱਤਾ। ਮੈਂ ਆਪਣੇ ਮਾਂ-ਪਿਓ ਮੌਮ ਵਾਂਗ ਪਿਘਲਦੇ ਦੇਖੇ ਪਰ ਉਹਨਾਂ ਦੀਆਂ ਚੀਕਾਂ ਸੁਣ ਨਾ ਸਕਿਆ। ਉਹ ਦਿਨ ਤੇ ਅੱਜ ਦਾ ਦਿਨ, ਜਦੋਂ ਕਿਸੇ ਦੇ ਬੁੱਲ੍ਹ ਹਿਲਦੇ ਆ ਤਾਂ ਮੂੰਹ ਖੁੱਲ੍ਹਦਾ ਦੀਹਦਾ ਪਰ ਹਿਲਦੇ ਬੁੱਲ੍ਹਾਂ 'ਚੋਂ ਆਵਾਜ਼ ਨਹੀਂ ਸੁਣਦੀ।”

ਨਜ਼ਰੁਲ ਇਸਲਾਮ ਵੀ ਆਪਣੀ ਰਿਪੋਰਟ ਦੇਖਣ ਲੱਗ ਪਿਆ। ਰਿਪੋਰਟ 'ਤੇ ਨਜ਼ਰੁਲ ਇਸਲਾਮ ਦੇ ਦੋ ਹੰਝੂ ਛਿੱਗੇ। ਜਰਨੈਲ ਸਿੰਘ ਹੰਝੂਆਂ ਦੀ ਟਿੱਪ-ਟਿੱਪ ਤਾਂ ਨਾ ਸੁਣ ਸਕਿਆ ਪਰ ਹੰਝੂਆਂ ਹੇਠਾਂ ਲਿਖੀ ਇਬਾਰਤ ਪੜ੍ਹ ਗਿਆ। ਦੋ ਸਤਰਾਂ ਸਨ- ਆਵਾਜ਼ ਪੈਦਾ ਕਰਨ ਵਾਲੇ ਤੰਤੂਆਂ ਦੀ ਕੰਪਨ ਦਾ ਮੁਰਦਾਪਨ ਆਵਾਜ਼ ਬੰਦ ਹੋਣ ਦਾ ਕਾਰਨ ਬਣਦਾ ਹੈ। ਕਈ ਵਾਰੀ ਦਿਲ 'ਚ ਕੋਈ ਦਹਿਲ/ਭਰ ਬਹਿ ਜਾਣ ਨਾਲ ਵੀ ਇਹ ਅਫੋਨੀਆ ਬਿਮਾਰੀ ਹੋ ਜਾਂਦੀ ਹੈ।

ਜਰਨੈਲ ਸਿੰਘ ਦੀਆਂ ਅੱਖਾਂ ਨਜ਼ਰੁਲ ਇਸਲਾਮ ਨੂੰ ਪੁੱਛ ਰਹੀਆਂ ਸਨ। ਨਜ਼ਰੁਲ ਇਸਲਾਮ ਨੇ ਜਰਨੈਲ ਸਿੰਘ ਦੀ ਬਾਂਹ 'ਤੇ ਆਪਣੀ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ-

ਸੰਨ 1971 'ਚ, ਜਦ ਪੂਰਬੀ ਪਾਕਿਸਤਾਨ ਦੇ ਬੰਗਲਾ ਦੇਸ ਬਣਨ ਦੀ ਲਹਿਰ ਸਿਖਰ 'ਤੇ ਪਹੁੰਚੀ ਤਾਂ ਭਰਾ ਨੇ ਭਰਾ ਵੱਢਣਾ ਸ਼ੁਰੂ ਕਰ ਦਿੱਤਾ। ਇਸ ਬਗਾਵਤ ਵਿਚ ਮੇਰਾ ਖਾਨਦਾਨ ਤਾਂ ਸ਼ਾਮਲ ਨਹੀਂ ਸੀ ਪਰ ਮੇਰਾ ਮਾਮਾ 'ਮੁਕਤੀ ਵਾਹਿਨੀ' ਦਾ ਮੈਂਬਰ ਸੀ। ਪੱਛਮੀ ਪਾਕਿਸਤਾਨ ਦੀ ਫੌਜ ਨੂੰ ਕਿਸੇ ਇਕ ਬੰਦੇ 'ਤੇ ਸ਼ੱਕ ਹੁੰਦਾ ਤਾਂ ਉਹ ਪੂਰੇ ਪਿੰਡ ਨੂੰ ਅੱਗ ਲਾ ਦਿੰਦੇ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਮੇਰੇ ਮਾਮੇ ਨੇ ਮੈਨੂੰ ਇਕ ਗੱਠੜੀ ਦਿੱਤੀ ਤੇ ਆਪ ਭੱਜ ਗਿਆ। ਮੁਖਬਰ ਨੇ ਪਾਕਿਸਤਾਨੀ ਫੌਜੀ ਮੇਰੇ ਮਾਂ-ਬਾਪ ਨੂੰ ਮੇਰੇ ਸਾਹਮਣੇ ਬੰਨ੍ਹ ਕੇ ਮੈਨੂੰ ਪੁੱਛਣ ਲੱਗੇ। ਸਭ ਤੋਂ ਪਹਿਲਾਂ ਮੇਰੇ ਬਾਪ ਵੱਲ ਬੰਦੂਕ ਤਾਣੀ। ਮੈਂ ਦੱਸਣਾ ਚਾਹੁੰਦਾ ਸਾਂ ਪਰ ਮੇਰੇ ਗਲੇ 'ਚੋਂ ਆਵਾਜ਼ ਨਹੀਂ ਨਿਕਲ ਰਹੀ ਸੀ। ਮੇਰੇ ਬਾਪ ਦੇ ਗੋਲੀ

ਮਾਰਨ ਮਗਰੋਂ ਮੇਰੀ ਮਾਂ ਤੇ ਮੇਰੇ ਭਰਾ ਗੋਲੀਆਂ ਨਾਲ ਭੁੰਨ ਦਿੱਤੇ। ਉਸ ਦਿਨ ਤੋਂ ਮੇਰੀ ਆਵਾਜ਼ ਅਜਿਹੀ ਬੰਦ ਹੋਈ, ਸੈਂ ਮੁੜ ਬੋਲ ਨਹੀਂ ਸਕਿਆ।

ਦਿਨ ਲੰਘਦੇ ਗਏ ਪਰ ਦੋਹਾਂ ਦੇ ਪਿਆਰ 'ਚ ਫਰਕ ਨਾ ਆਇਆ। ਓਹੀ ਆਮ ਵਰਗੇ ਦਿਨ।

ਓਹੀ ਜਾਹਿਦਾ ਬੇਗਮ ਤੇ ਉਸਦੇ ਜਹਾਂਗੀਰ ਦੀਆਂ ਗੱਲਾਂ।

ਦੋਵੇਂ ਸੱਤੇ ਦਿਨ ਕੰਮ ਕਰਦੇ। ਰੋਜ਼-ਮੱਗ ਦੇ ਰੁਝੇਵਿਆਂ ਨੇ ਉਹਨਾਂ ਦੀਆਂ ਸਾਰੀਆਂ ਤਲਖੀਆਂ ਭੁਲਾ ਦਿੱਤੀਆਂ ਸਨ। ਦੋਵੇਂ ਇਕ-ਦੂਜੇ ਦੀ ਲੋੜ ਦਾ ਮਜ਼ਾ ਲੈਣ ਲੱਗੇ। ਸਗੋਂ ਸੁਣਨ ਤੇ ਬੋਲਣ ਦੀ ਕਮੀ, ਇਕ-ਦੂਜੇ ਨੂੰ ਮਿਲਣ ਦੀ ਤਮੰਨਾ, ਚੰਗਿਆਈ ਬਣ ਕੇ ਮੋਹਣ ਲੱਗ ਪਈ। ਜਾਹਿਦਾ ਬੇਗਮ ਉਹਨਾਂ ਨਾਲ ਘੁਲ-ਮਿਲ ਗਈ।

ਨਜ਼ਰੁਲ ਇਸਲਾਮ ਤੇ ਜਰਨੈਲ ਸਿੰਘ ਨੇ ਤੈਅ ਕੀਤਾ- ਅੱਜ ਆਪਾਂ ਛੇਤੀ ਰੇੜ੍ਹੀ ਬੰਨ੍ਹ ਕੇ ਸਿੱਧੇ ਜਾਹਿਦਾ ਦੇ ਘਰ ਪਹੁੰਚਾਂਗੇ। ਰਾਤ ਦੀ ਰੋਟੀ ਓਥੇ ਹੀ ਖਾਵਾਂਗੇ। ਦੁਪਹਿਰ ਨੂੰ ਨਜ਼ਰੁਲ ਇਸਲਾਮ ਛੇਵੇਂ ਐਵਿਨਿਊ ਤੋਂ ਕੁਝ ਗਹਿਣੇ ਖਰੀਦ ਲਿਆਵੇਗਾ। ਜਾਹਿਦਾ ਬੇਗਮ ਦੇ ਪੁੱਤਰ ਜਹਾਂਗੀਰ ਦੀ ਸ਼ਾਦੀ ਪਾਕਿਸਤਾਨ 'ਚ ਉਸਦੀ ਮਾਸੀ ਦੀ ਕੁੜੀ ਨਾਲ ਪੱਕੀ ਹੋ ਗਈ ਸੀ। ਉਹ ਸੋਚ ਰਹੇ ਸਨ ਕਿ ਅੱਜ ਉਹ ਜਹਾਂਗੀਰ ਦੀ ਮੰਗਣੀ ਕਰ ਦੇਣਗੇ।

ਸਵੇਰੇ-ਸਵੇਰੇ ਕੰਮ ਦਾ ਜ਼ੌਰ ਜ਼ਿਆਦਾ ਹੁੰਦਾ ਹੈ। ਲੋਕ ਕੰਮ 'ਤੇ ਜਾਣ ਤੋਂ ਪਹਿਲਾਂ ਫਲ ਖਰੀਦ ਲੈਂਦੇ ਹਨ। ਜਾਹਿਦਾ ਦੀ ਦੁਕਾਨ ਰਤਾ ਦੇਰ ਨਾਲ ਖੁੱਲ੍ਹਦੀ ਸੀ ਪਰ ਉਹ ਦੁਕਾਨ 'ਤੇ ਨੌਂ ਵਜੇ ਪਹੁੰਚ ਜਾਂਦੀ ਸੀ।

ਅਜੇ ਸਵੇਰ ਦੇ ਨੌਂ ਵੱਜ ਕੇ ਦੋ ਮਿੰਟ ਹੀ ਹੋਏ ਸਨ ਕਿ ਛਾਈਨੈੱਸਲ ਡਿਸਟ੍ਰਿਕਟ ਵਿਚ ਭੱਜ-ਦੌੜ ਮਚ ਗਈ। ਜਰਨੈਲ ਸਿੰਘ ਨੇ ਦੇਖਿਆ ਕਿ ਵਰਲਡ ਟਰੇਡ ਸੈਂਟਰ ਦੀ ਇਕ ਇਮਾਰਤ ਦੇ ਉੱਪਰਲੇ ਹਿੱਸੇ 'ਚੋਂ ਅੱਗ ਵਰੂ ਰਹੀ ਸੀ। ਹਰ ਪਾਸੇ ਛਾਇਰ ਬ੍ਰਿਗੇਡ ਦੇ ਸਾਇਰਨ ਵੱਜ ਰਹੇ ਸਨ। ਦੋਹਾਂ ਨੇ ਛੇਤੀ-ਛੇਤੀ ਰੇੜ੍ਹੀ ਤੱਪੜ ਨਾਲ ਢਕ ਕੇ ਬੰਨ੍ਹੀ। ਉਹ ਗਲੀ ਦੇ ਕੋਨੇ 'ਚ ਹੀ ਸਨ ਕਿ ਸੜਕ 'ਤੇ ਜਾਹਿਦਾ ਮੋਬਾਈਲ ਫੋਨ 'ਤੇ ਗੱਲ ਕਰਦੀ ਆ ਰਹੀ ਸੀ। ਉਹ ਭੱਜ ਕੇ ਜਾਹਿਦਾ ਕੋਲ ਪਹੁੰਚੇ। ਜਾਹਿਦਾ ਘਬਰਾਈ ਹੋਈ ਕਹਿ ਰਹੀ ਸੀ, “ਬੇਟਾ ਨਾਲ ਵਾਲੀ ਉਸ ਬਿਲਡਿੰਗ 'ਚ ਐ। ਰੱਬ ਦਾ ਸ਼ੁਕਰ ਹੈ, ਉਹ ਠੀਕ-ਠਾਕ ਹੈ।”

ਨਜ਼ਰੁਲ ਇਸਲਾਮ ਨੇ ਫੋਨ ਜਾਹਿਦਾ ਦੇ ਹੱਥੋਂ ਫੜ੍ਹ ਕੇ ਕੰਨ ਨੂੰ ਲਾਇਆ। ਜਾਹਿਦਾ ਵਰਲਡ ਟਰੇਡ ਸੈਂਟਰ ਦੀ ਉਸ ਇਮਾਰਤ ਵੱਲ ਦੇਖਣ ਲੱਗੀ ਜਿਸ 'ਚ

ਜਹਾਂਗੀਰ ਕੰਮ ਕਰਦਾ ਸੀ। ਫੌਨ ਦਾ ਮਾਊਂਸ-ਪੀਸ ਮੂੰਹ ਕੋਲ ਕਰ ਕੇ ਜਰਨੈਲ ਸਿੰਘ ਨੇ ਕਿਹਾ, “ਪੁੱਤਰਾ ਠੀਕ ’ਤੇ ਹੈ ਨਾ!”

ਨਜ਼ਰੁਲ ਇਸਲਾਮ ਨੇ ਸੁਣਿਆ, “ਹਾਂ ਅੰਕਲ! ਬਿਲਡਿੰਗ ਪ੍ਰਾਲੀ ਕਰਨ ਨੂੰ ਕਹਿ ਰਹੇ ਐ। ਫਾਇਰਮੈਨ ਸਾਨੂੰ ਬੱਲੇ ਲਿਜਾ ਰਹੇ ਐ। ਮੈਂ ਬਿਲਕੁਲ ਠੀਕ ਅਂ। ਸ਼ਾਮ ਨੂੰ ਵੇਲੇ ਸਿਰ ਪਹੁੰਚ ਜਾਣਾ।”

ਉਸੇ ਪਲ ਦੂਸਰਾ ਜਹਾਜ਼ ਜਹਾਂਗੀਰ ਵਾਲੀ ਇਮਾਰਤ ਵੱਲ ਵਧ ਰਿਹਾ ਸੀ। ਜਿਉਂ ਹੀ ਜਹਾਜ਼ ਜਹਾਂਗੀਰ ਵਾਲੀ ਇਮਾਰਤ ਨਾਲ ਟਕਰਾਇਆ, ਨਜ਼ਰੁਲ ਇਸਲਾਮ ਗੁੰਗੇ ਦੇ ਗਲੇ 'ਚੋਂ ਚੀਕ ਨਿਕਲ ਗਈ। ਜਰਨੈਲ ਸਿੰਘ ਬੋਲੇ ਨੇ ਦੋਹਾਂ ਹੱਥਾਂ ਨਾਲ ਆਪਣੇ ਕੰਨ ਢਕ ਲਏ ...।

•••

## ਮੁਮਤਾਜ਼ ਹੁਸੈਨ ਬਾਰੇ ਸੰਖੇਪ...

ਨਿਊ ਯਾਰਕ ਵਿਚ ਵਸਦੇ ਬਹੁ-ਪੱਖੀ ਸ਼ਬਦੀਅਤ ਦੇ ਮਾਲਕ ਮੁਮਤਾਜ਼ ਹੁਸੈਨ ਦਾ ਜਨਮ 1954 ਵਿਚ ਝੰਗ (ਪਾਕਿਸਤਾਨ) ਵਿਚ ਹੋਇਆ। ਮੁੱਢਲੀ ਪੜ੍ਹਾਈ ਮਤਮ ਕਰਨ ਮਗਰੋਂ 1981 ਵਿਚ ਉਹ ਨੈਸ਼ਨਲ ਕਾਲਜ ਆਫ਼ ਆਰਟ ਲਹੌਰ 'ਚ ਦਾਖਲ ਹੋਇਆ। 1987 'ਚ ਉਹ ਯੂਰਪੀ ਆਰਟ ਦਾ ਅਧਿਐਨ ਕਰਨ ਵਾਸਤੇ ਲੰਡਨ ਆ ਗਿਆ। 1988 'ਚ ਉਹ ਨਿਊਯਾਰਕ ਪਹੁੰਚਾ ਤੇ 'ਸਕੂਲ ਆਫ਼ ਵਿਯੂਅਲ ਆਰਟ' 'ਚ ਆਪਣੀ ਪ੍ਰਤਿਭਾ ਨਿਖਾਰੀ। ਉਸਨੇ 'ਫਿਲਮ ਮੇਕਿੰਗ' ਦੀ ਪੜ੍ਹਾਈ ਕੀਤੀ। ਪਹਿਲਾਂ-ਪਹਿਲਾਂ ਰੋਜ਼ੀ-ਰੋਟੀ ਦੇ ਸਾਧਨ ਵਜੋਂ ਉਸ ਨੇ ਅਮਰੀਕਾ ਦੀਆਂ ਕਈ ਕੰਪਨੀਆਂ, ਜਿਨ੍ਹਾਂ 'ਚ ਕਲਾਵਿਨ ਕਲੇਨ, ਰਾਲਫ ਲੋਰੇਨ ਆਦਿ ਜ਼ਿਕਰਯੋਗ ਹਨ, ਵਿਚ ਆਰਟ ਡਾਇਰੈਕਟਰ ਵਜੋਂ ਨੌਕਰੀ ਕੀਤੀ। ਚੈਨਲ 9 'ਤੇ Ask a Lawyer ਸ਼ੋਅ ਦੇ 13 ਐਪੀਸੋਡ ਡਾਇਰੈਕਟ ਕੀਤੇ।

ਉਹਦੂ 'ਚ ਉਸਦੇ ਤਿੰਨ ਕਹਾਣੀ-ਸੰਗ੍ਰਹਿ 'ਗੋਲ ਐਨਕ ਕੇ ਪੀਛੇ', 'ਲਫਜ਼ੋਂ ਮੌਂ ਤਸਵੀਰੇ' (ਹਰੇਕ ਕਹਾਣੀ ਨਾਲ ਉਸਦੀ ਆਪਣੀ ਇਕ ਪੇਂਟਿੰਗ) ਅਤੇ 'ਪੀਲੀ ਪੱਤੀ ਚੂਨਾ ਕਮ' ਪ੍ਰਕਾਸ਼ਿਤ ਹੋਏ। ਅੰਗਰੇਜ਼ੀ ਵਿਚ 'ਪੋਟਰੇਟ ਆਫ਼ ਵਰਡਜ਼' (ਹਰੇਕ ਕਹਾਣੀ ਨਾਲ ਉਸਦੀ ਆਪਣੀ ਇਕ ਪੇਂਟਿੰਗ) ਕਹਾਣੀ-ਸੰਗ੍ਰਹਿ ਡਾਫਿਆ। ਚਿਤਰਕਾਰ ਹੋਣ ਦੇ ਨਾਲ-ਨਾਲ ਉਹ ਇਨਾਮ-ਯਾਹਤਾ ਫਿਲਮਸਾਜ਼ ਤਾਂ ਹੈ ਹੀ, ਕਿਤਾਬ ਜੋਗੀਆਂ ਕਵਿਤਾਵਾਂ ਵੀ ਲਿਖੀ ਬੈਠਾ ਹੈ।

ਮੁਮਤਾਜ਼ ਹੁਸੈਨ ਦੀਆਂ ਫਿਲਮਾਂ-

- ਬਟਰਫਲਾਈ ਸਕਰੀਮਜ਼ (9/11 ਬਾਰੇ ਲਘੂ ਫਿਲਮ)
- ਪੁਸ਼ ਬਟਨ ਡਾਰ (ਗੁਲਾਮ ਅੰਬਾਸ ਦੀ ਕਹਾਣੀ 'ਓਵਰ ਕੋਟ' 'ਤੇ ਆਧਾਰਿਤ ਟੈਲੀ ਫਿਲਮ)
- ਇਨਸਾਈਡ ਯੂ (ਜਲਾਲੂਦੀਨ ਰੂਮੀ ਦੀ ਫਿਲਾਸਫੀ 'ਤੇ ਆਧਾਰਿਤ)
- ਸੋਲ ਆਫ਼ ਸਿਵਲਾਈਜ਼ੇਸ਼ਨ (ਸਿੰਧੂ ਘਾਟੀ ਦੀ ਸਭਿਆਤਾ ਬਾਰੇ)
- Art = (Love)<sup>2</sup> (ਇੰਗਲਿਸ਼ ਫੀਚਰ ਫਿਲਮ)
- ਦਿਸ ਇਜ਼ ਮਾਈ ਪਾਕਿਸਤਾਨ (ਪਾਕਿਸਤਾਨੀ ਟੀ ਵੀ ਚੈਨਲ GEO ਵਾਸਤੇ)

‘ਸੋਲ ਆਫ ਸਿਵਲਾਈਜ਼ੇਸ਼ਨ’ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ  
(ਨਿਊ ਯਾਰਕ ਸਿਟੀ), ਕੁਈਨਜ਼ ਮਿਊਜ਼ੀਅਮ ਆਫ ਆਰਟ (ਕੁਈਨਜ਼), ਸਟੋਨੀ  
ਬਰੁੱਕ ਯੂਨੀਵਰਸਿਟੀ, ਯੂਨੀਵਰਸਿਟੀ ਆਫ ਵਿਸਕਾਂਸਨ-ਮੈਡੀਸਨ ਅਤੇ  
ਯੂਨੀਵਰਸਿਟੀ ਆਫ ਕਨੈਟੀਕਟ ’ਚ ਦਿਖਾਈ ਜਾ ਚੁੱਕੀ ਹੈ।

Art = (Love)<sup>2</sup> ਸਵਿਟਜ਼ਰਲੈਂਡ, ਭਾਰਤ, ਅਮਰੀਕਾ ’ਚ ਫਿਲਮ-ਮੇਲਿਆਂ  
’ਚ ਕਈ ਇਨਾਮ ਹਾਸਲ ਕਰ ਚੁੱਕੀ ਹੈ।

ਨਿਊ ਯਾਰਕ ਵਿਚ ਉਸਦੀਆਂ ਕਹਾਣੀਆਂ ’ਤੇ ਆਧਾਰਿਤ ‘ਦ ਬਾਰਕਿੰਗ  
ਕ੍ਰੇ’ ਤੇ ‘ਲੀਗਲ ਏਲੀਅਨ’ ਨਾਟਕ ਵੀ ਖੇਡੇ ਜਾ ਚੁੱਕੇ ਹਨ।

‘ਹਾਲੀਵੁੱਡ ਸਕਰੀਨ-ਪਲੇਅ ਕੌਨਟੈਂਸਟ’ ਅਤੇ ‘ਜੈਪੁਰ ਇੰਟਰਨੈਸ਼ਨਲ  
ਫਿਲਮ ਫੈਸਟੀਵਲ’ ’ਚ ਉਸਦੀ ਸਕਿਪਟ ‘ਦ ਕਾਈਂਡ ਐਗਜ਼ੀਕਿਊਫ਼ਨਰ’  
ਪਹਿਲਾ ਇਨਾਮ ਹਾਸਲ ਕਰ ਚੁੱਕੀ ਹੈ।

•••